



# ਯੋਜਨਾ

ਸਾਲ 34

• ਅੰਕ 1

• ਜਨਵਰੀ 2017

• ਕੁਲ ਪੰਨੇ 52

ਮੁੱਖ ਸੰਪਾਦਕ

## ਦੀਪਿਕਾ ਕੱਛਲ

ਸੰਪਾਦਕ

## ਗਗਨਦੀਪ ਕੌਰ ਦੇਵਗਨ

### ਸੰਪਾਦਕੀ ਦਫ਼ਤਰ

ਪ੍ਰਕਾਸ਼ਨ ਵਿਭਾਗ, ਸੂਚਨਾ ਭਵਨ,

ਸੀ.ਜੀ.ਓ. ਕੰਪਲੈਕਸ ਲੋਧੀ ਰੋਡ, ਨਵੀਂ ਦਿੱਲੀ-110003

ਫੋਨ : 011-224365922

ਈਮੇਲ : [yojanapunjabi@yahoo.com](mailto:yojanapunjabi@yahoo.com)ਵੈੱਬਸਾਈਟ : [www.yojana.gov.in](http://www.yojana.gov.in)[www.publicationsdivision.nic.in](http://www.publicationsdivision.nic.in)<https://www.facebook.com/pages/yojana-journal>

ਸੰਯੁਕਤ ਨਿਰਦੇਸ਼ਕ (ਉਤਪਾਦਨ)

ਵੀ.ਕੇ. ਮੀਣਾ

ਬਿਜ਼ਨਸ ਮੈਨੇਜਰ

ਸੂਰੀਆਕਾਂਤ ਸ਼ਰਮਾ

ਫੋਨ: 011-24367260 ਫੈਕਸ : 011-24365609

(ਸਰਕੂਲੇਸ਼ਨ ਤੇ ਵਿਗਿਆਪਨ)

ਨਰਨਲ ਯੂਨਿਟ

ਪ੍ਰਕਾਸ਼ਨ ਵਿਭਾਗ, ਸੂਚਨਾ ਤੇ ਪ੍ਰਸਾਰਨ ਮੰਤਰਾਲਾ,  
ਕਮਰਾ ਨੰ. 48-53, ਸੂਚਨਾ ਭਵਨ, ਸੀ.ਜੀ.ਓ. ਕੰਪਲੈਕਸ,  
ਲੋਧੀ ਰੋਡ, ਨਵੀਂ ਦਿੱਲੀ-110003ਈਮੇਲ : [pdjucir@gmail.com](mailto:pdjucir@gmail.com)

ਕਵਰ : ਜੀ.ਪੀ.ਯੋਪੇ

### ਇਸ ਅੰਕ ਵਿਚ

- ਭਾਰਤ-ਸੈਡਾਈ ਤੋਂ ਬਾਅਦ ਦੀ ਪਹਿਲਕਦਮੀ ਅਤੇ - ਕਿਰਨ ਰਿਜਿਸ਼ਨ  
ਅਗਾਂਹ ਦਾ ਰਸਤਾ 4
- ਭਾਰਤ ਵਿੱਚ ਸਥਿਰ ਵਿਕਾਸ ਅਤੇ ਆਫ਼ਤ ਪ੍ਰਬੰਧਨ - ਪੀ ਜੀ ਧਰ ਚੱਕਰਵਰਤੀ 6
- ਆਫ਼ਤ ਜੋਖਮ ਪ੍ਰਬੰਧਨ - ਸੰਤੋਸ਼ ਕੁਮਾਰ 10
- ਆਫ਼ਤ ਪ੍ਰਬੰਧਨ : ਸਿਖਲਾਈ ਤੇ ਸਮਰੱਥਾ ਦੀ ਉਸਾਰੀ - ਆਰ ਕੇ ਜੈਨ, ਵੀ ਤੀਰੂਪਗਲ 14
- ਆਫ਼ਤ ਜੋਖਮ ਪ੍ਰਬੰਧਨ : ਇਕ ਐਤਰਜਾਸ਼ਟਰੀ ਦ੍ਰਿਸ਼ਟੀਕੋਨ - ਕਮਲ ਕਿਸ਼ੋਰ 18
- ਫੱਟੜਾਂ ਦੀ ਫੌਰੀ ਸੰਭਾਲ ਦੀ ਭੂਮਿਕਾ ਅਤੇ ਮਹੱਤਵ - ਅਮਿਤ ਗੁਪਤਾ, ਮਹੇਸੂਸ ਸੀ ਮਿਸ਼ਨ 21
- ਰਸਾਇਣਕ ਤਬਾਹੀ : ਰੋਕਥਾਮ ਅਤੇ ਟੁੰਗਾਰਾ - ਐਮ. ਸੁਰਿਆਨਾਰਾਇਣ 25
- ਜੈਵਿਕ ਆਫ਼ਤਾਂ : ਕਾਰਨ ਅਤੇ ਅੱਗੇ ਦਾ ਰਸਤਾ - ਅਰਚਨਾ ਸੂਦ 29
- ਮਨੋਵਿਗਿਆਨਕ ਮੁਢਲੀ ਸਹਾਇਤਾ : ਸੰਕਟ ਦੌਰਾਨ - ਹਰੀਹਰਨ, ਅੰਬਰੀਨ ਖਾਨ 34
- ਤਣਾਅ-ਮੁਕਤ ਹੋਣ ਦਾ ਤਰੀਕਾ
- ਆਫ਼ਤ ਪ੍ਰਬੰਧਨ ਵਿੱਚ ਪ੍ਰਭਾਵੀ ਸੰਚਾਰ ਦੀ ਭੂਮਿਕਾ ਤੇ ਮਹੱਤਵ - ਸੀ ਕੇ ਨਾਇਰ 36
- ਕੋਟਿਲਾਅ ਦੀ ਨਜ਼ਰ ਵਿੱਚ ਆਫ਼ਤ ਪ੍ਰਬੰਧਨ - ਪਵਨ ਕੁਮਾਰ ਸ਼ਰਮਾ 38
- ਭਾਰਤ ਵਿੱਚ ਆਫ਼ਤ ਪ੍ਰਬੰਧਨ - ਧੀਪ੍ਰਗਾਮ ਦਵਿਵੇਦੀ 42
- ਕੀ ਤੁਸੀਂ ਜਾਣਦੇ ਹੋ? - 48

ਯੋਜਨਾ ਪੰਜਾਬੀ ਸਮੇਤ ਅਸਮੀਆ ਬਾਂਗਲਾ, ਅੰਗਰੋਜ਼ੀ, ਗੁਜਰਾਤੀ, ਕੰਨੜ, ਮਾਲਿਆਲਮ, ਮਰਾਠੀ, ਓਡੀਆ, ਤੇਲਗੂ ਤੇ ਉਚੜ੍ਹ ਭਾਸ਼ਾਵਾਂ ਵਿਚ ਵੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਪ੍ਰਤੀਕਾ ਮੰਗਾਉਣ ਵਾਸਤੇ, ਨਵੀਂ ਮੈਂਬਰੀਸ਼ਨ, ਨਵਿਆਉਣ, ਪੁਰਾਣੇ ਅੰਕਾਂ ਦੀ ਪ੍ਰਾਪਤੀ ਤੇ ਏਜੰਸੀਆਂ ਆਦਿ ਲਈ ਮਨੀਆਰਡ/ਡੀਮਾਂਡ ਬ੍ਰਾਫਟ/ਪਸਟਲ ਆਰਡਰ 'ADG(i/c), Publications Division' ਦੇ ਨਾਂ 'ਤੇ ਬਣਵਾ ਕੇ ਹੇਠ ਲਿਖੇ ਪਤੇ 'ਤੇ ਭੇਜੋ। ਬਿਜ਼ਨਸ ਮੈਨੇਜਰ (ਸਰਕੂਲੇਸ਼ਨ ਤੇ ਵਿਗਿਆਪਨ) ਪ੍ਰਕਾਸ਼ਨ ਵਿਭਾਗ, ਕਮਰਾ ਨੰ: 48-53, ਸੂਚਨਾ ਭਵਨ, ਸੀ.ਜੀ.ਓ. ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ-110003, ਫੋਨ: 24367453, ਤਾਰ: ਸੂਰਨਪਕਸ਼ਨ

ਮੈਂਬਰ ਬਣਨ ਤੇ ਪ੍ਰਤੀਕਾ ਮੰਗਾਉਣ ਲਈ ਤੁਸੀਂ ਸਾਡੇ ਹੇਠਲੇ ਵਿੱਕਰੀ ਕੇਂਦਰਾਂ ਨਾਲ ਵੀ ਸੰਪਰਕ ਕਰ ਸਕਦੇ ਹੋ : • ਪ੍ਰਕਾਸ਼ਨ ਵਿਭਾਗ, ਸੂਚਨਾ ਭਵਨ, ਸੀ.ਜੀ.ਓ. ਕੰਪਲੈਕਸ, ਨਵੀਂ ਦਿੱਲੀ-110003 (ਫੋਨ: 24365610) • ਹਾਲ ਨੰ. 196, ਪੁਰਾਣਾ ਸਕੱਤਰੇਤ, ਦਿੱਲੀ - 110054 (ਫੋਨ: 23890205) • 701, ਬੀ ਵਿੰਗ, ਸੱਤਵੀ ਮੇਜ਼ਿਲ, ਕੇਂਦਰੀ ਸਦਨ, ਬੇਲਪੁਰ, ਨਵੀਂ ਮੁਬਈ-400614 (ਫੋਨ: 2750686) • 8 ਐਸਪਲੋਨੇਡ ਈਸਟ, ਕੋਲਕਾਤਾ - 700069 (ਫੋਨ: 22488030) • ਏ ਵਿੰਗ, ਰਾਜਾਜੀ ਭਵਨ, ਬੇਸੇਟ ਨਗਰ, ਚੇਨੌਈ - 600090 (ਫੋਨ: 24917673) • ਪੈਸ ਰੋਡ, ਨੌਜਵੀਂ ਗੌਰੀਮੰਦੀ ਪੈਸ, ਤਿਰੂਵਾਨੁੰਤਪੁਰਮ 695001 (ਫੋਨ: 2330650) • ਬਲਕ ਨੰ. 4, ਗੁਰਿਕਲਪ ਕੰਪਲੈਕਸ, ਐਮ. ਜੀ. ਰੋਡ, ਨਾਮਪੈਲੀ, ਹੈਦਰਾਬਾਦ - 500001 (ਫੋਨ: 24605383) • ਪ੍ਰਥਮ ਤਲ, 'ਐਂਡ' ਵਿੰਗ, ਕੇਂਦਰੀ ਸਦਨ, ਕੋਰਮੰਗਲ, ਬੰਗਲੋਰ - 560034 (ਫੋਨ: 25537244) • ਬਿਹਾਰ ਰਾਜ ਸਹਿਕਾਰੀ ਬੈਂਕ ਬਿਲਡਿੰਗ, ਅਸੈਕ ਰਾਜਪਾਲ, ਪਟਨਾ - 800004 (ਫੋਨ: 2683407) • ਹਾਲ ਨੰ. 1, ਢੂਜੀ ਮੰਜ਼ਲ, ਕੇਂਦਰੀ ਭਵਨ, ਸੈਕਟਰ ਐਂਚ, ਅਲੀਗੰਜ, ਲਕਨਊ - 226024 (ਫੋਨ: 2225455) • ਅੰਬਿਕਾ ਕੰਪਲੈਕਸ, ਪ੍ਰਥਮ ਤਲ, ਉਪਰ ਯੂਕੇ ਬੈਂਕ, ਪਾਲਦੀ, ਅਹਿਮਦਾਬਾਦ - 380007 (ਫੋਨ: 26588669) • ਕੇ.ਕੇ.ਬੀ ਰੋਡ, ਨਿਉ ਕਾਲੋਨੀ, ਹਾਊਸ ਨੰ. 7, ਚੇਨੀ ਭੁਵੀ, ਗੁਵਾਹਟੀ - 781003 (ਫੋਨ: 2665090)

ਉਦਾ ਦਾਰਾਂ : 1 ਸਾਲ ਰੁ.230, 2 ਸਾਲ ਰੁ.430, 3 ਸਾਲ ਰੁ.610 - ਯੋਜਨਾ ਵਿੱਚ ਪ੍ਰਕਾਸ਼ਿਤ ਲਿਖੇਂਦਾਂ ਵਿਚ ਪ੍ਰਗਟਾਏ ਵਿਚਾਰ ਲੇਖਕਾਂ ਦੇ ਆਪਣੇ ਹਨ। ਜ਼ਰੂਰੀ ਨਹੀਂ ਕਿ ਉਹ ਲੇਖਕ ਭਾਰਤ ਸਰਕਾਰ ਦੇ ਜ਼ਿਨ੍ਹਾਂ ਮੰਤਰਾਲੀਆਂ, ਵਿਭਾਗਾਂ ਤੇ ਸੰਗਠਨਾਂ ਨਾਲ ਸੰਬੰਧਿਤ ਹਨ, ਉਨ੍ਹਾਂ ਦਾ ਵੀ ਇਹੀ ਦ੍ਰਿਸ਼ਟੀਕੋਨ ਹੋਵੇ। ਪ੍ਰਤੀਕਾ ਵਿੱਚ ਪ੍ਰਕਾਸ਼ਿਤ ਵਿਗਿਆਪਨਾਂ ਦੇ ਵਿਸ਼ਾ ਵਸਤੂ ਵਾਸਤੇ ਯੋਜਨਾ ਜਵਾਬਦੇਹ ਨਹੀਂ ਹੈ।

## ਸੇਂਡਾਈ ਤੋਂ ਬਾਅਦ ਦੀ ਪਹਿਲਕਦਮੀ ਅਤੇ ਅਗਾਂਹ ਦਾ ਰਸਤਾ

### ਕਿਰਨ ਰਿਜਿਸ਼ਨ

**18** ਮਾਰਚ 2015 ਦਾ ਦਿਨ ਇਕ ਇਤਿਹਾਸਕ ਦਿਨ ਸੀ ਕਿਉਂਕਿ ਉਸ ਦਿਨ ਭਾਰਤ ਸਮੇਤ ਸੰਯੁਕਤ ਰਾਸ਼ਟਰ ਦੇ 188 ਮੈਂਬਰ ਦੇਸ਼ਾਂ ਵਲੋਂ ਇਕ 15 ਸਾਲਾ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਯੋਜਨਾ ਨੂੰ 'ਸੇਂਡਾਈ ਫਰੋਮਵਰਕ' ਦਾ ਨਾਂ ਦਿੱਤਾ ਗਿਆ ਅਤੇ ਇਸ ਨੂੰ ਸੰਯੁਕਤ ਰਾਸ਼ਟਰ ਦੀ ਤਥਾਹੀ ਖਤਰੇ ਵਿੱਚ ਕਮੀ ਬਾਰੇ ਤੀਜੀ ਕਾਨਫਰੰਸ ਵਿੱਚ ਪਾਸ ਕੀਤਾ ਗਿਆ ਸੀ। ਇਹ ਕਾਨਫਰੰਸ ਜਾਪਾਨੀ ਸਹਿਰ ਸੇਂਡਾਈ ਵਿਖੇ 2015 ਵਿੱਚ ਹੋਈ। ਦਿਲਚਸਪ ਗੱਲ ਇਹ ਹੈ ਕਿ 2015 ਤੋਂ ਬਾਅਦ ਦੇ ਵਿਕਾਸ ਏਜੰਡੇ ਵਿੱਚ ਇਹ ਪਹਿਲਾ ਵੱਡਾ ਯੂ ਐਨ ਸਮਝੌਤਾ ਸੀ। ਇਹ ਏਜੰਡਾ ਚਾਰ ਪ੍ਰਮੁੱਖ ਪਹਿਲਾਂ ਵਾਲੇ ਖੇਤਰਾਂ ਅਤੇ ਸੱਤ ਟੀਚਿਆਂ ਨਾਲ ਸੰਬੰਧਿਤ ਸੀ ਜੋ ਕਿ 2030 ਤੱਕ ਪੂਰੇ ਕੀਤੇ ਜਾਣੇ ਹਨ। ਇਸ ਫਰੋਮਵਰਕ ਦਾ ਸੰਭਾਵਿਤ ਨਤੀਜਾ ਨਵੀਂ ਆਫਤ ਜੋਖਮ ਪੈਦਾ ਹੋਣੇ ਰੋਕਣਾ ਅਤੇ ਆਫਤ ਸੰਬੰਧੀ ਖਤਰਿਆਂ ਨੂੰ ਬਹੁਤ ਘੱਟ ਕਰਨਾ ਹੈ। ਸੇਂਡਾਈ ਫਰੋਮਵਰਕ ਦੇ ਚਾਰ ਪਹਿਲਾਂ ਵਾਲੇ ਖੇਤਰਾਂ ਵਿੱਚ ਸ਼ਾਮਲ ਹਨ - 1) ਖਤਰੇ ਨੂੰ ਸਮਝਣਾ, 2) ਖਤਰਾ ਪ੍ਰਬੰਧਨ ਨੂੰ ਮਜ਼ਬੂਤ ਕਰਨਾ, 3) ਆਫਤ ਦੀ ਵਾਪਸੀ ਦੀ ਸੰਭਾਵਨਾ ਰੋਕਣ ਲਈ ਨਿਵੇਸ਼ ਕਰਨਾ, 4) ਆਫਤ ਹੁੰਗਾਰਾ ਸਮਰੱਥਾ ਵਿੱਚ ਸੁਧਾਰ ਕਰਨਾ ਅਤੇ ਨਾਲ ਹੀ ਆਫਤ ਤੋਂ ਬਾਅਦ ਦੀ ਸਥਿਤੀ ਵਿੱਚ ਹਾਲਾਤ ਸੁਧਾਰਨੇ।

ਸੇਂਡਾਈ ਫਰੋਮਵਰਕ ਨੇ ਨੁਕਸਾਨ ਨੂੰ ਘੱਟ ਕਰਨ ਲਈ ਟੀਚੇ ਸਿੱਖੇ ਹਨ। ਇਸ ਵਿੱਚ ਆਫਤ ਤੋਂ ਬਾਅਦ ਜਾਨਾਂ ਜਾਣ ਵਿੱਚ ਕਮੀ ਲਿਆਉਣਾ, ਆਫਤ ਤੋਂ ਬਾਅਦ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਿੱਚ ਕਮੀ ਲਿਆਉਣਾ, ਆਰਥਿਕ ਨੁਕਸਾਨ ਅਤੇ ਢਾਂਚੇ ਸੰਬੰਧੀ ਨੁਕਸਾਨ ਨੂੰ ਘੱਟ

ਕਰਨਾ ਸ਼ਾਮਲ ਹੈ। ਇਸੇ ਸਮੇਂ ਹੀ ਇਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨੀਤੀਆਂ, ਅੰਤਰਰਾਸ਼ਟਰੀ ਸਹਿਯੋਗ ਅਤੇ ਅਗਾਊ ਚੇਤਵਾਨੀ ਵਿੱਚ ਸੁਧਾਰ ਨਾਲ ਸਮਰੱਥਾਵਾਂ ਵਿੱਚ ਵਧੇ ਦਾ ਸੱਦਾ ਦਿੱਤਾ ਹੈ।

ਨਵਾਂ ਫਰੋਮਵਰਕ ਜ਼ੋਰ ਦਿੱਤਾ ਹੈ ਕਿ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਵੱਲ ਹੋਈ ਤਰੱਕੀ ਦੇ ਠੋਸ ਸੰਕੇਤ ਸਾਹਮਣੇ ਆਉਣ ਜਿਨ੍ਹਾਂ ਨੂੰ 2005 ਵਿੱਚ ਹਯੋਗੇ ਫਰੋਮਵਰਕ ਫਾਰ ਐਕਸਨ (ਐਚ ਐਂਡ ਏ) ਨੂੰ ਅਪਣਾਉਣ ਤੋਂ ਇਕ ਦਹਾਕੇ ਬਾਅਦ ਤਬਾਹੀ ਵਿੱਚ ਹੋਏ ਨੁਕਸਾਨ ਦੇ ਹਿਸਾਬ ਨਾਲ ਮਿਣਿਆ ਜਾਵੇ। ਸੇਂਡਾਈ ਫਰੋਮਵਰਕ ਉਨ੍ਹਾਂ ਤੱਤਾਂ ਉੱਤੇ ਉਸਰਿਆ ਹੈ ਜੋ ਕਿ ਰਾਜਾਂ ਅਤੇ ਦੂਜੀਆਂ ਸੰਬੰਧਿਤ ਧਿਰਾਂ ਵਲੋਂ ਐਚ ਐਂਡ ਏ ਦੀ ਅਧੀਨ ਕੀਤੇ ਕੰਮਾਂ ਨੂੰ ਜਾਰੀ ਰੱਖਣਾ ਯਕੀਨੀ ਬਣਾ ਸਕੇ ਅਤੇ ਕਈ ਨਵੀਆਂ ਖੋਜਾਂ ਪੇਸ਼ ਕਰ ਸਕੇ। ਭਾਰਤ ਲਈ ਇਹ ਫਰੋਮਵਰਕ ਆਫਤ ਦਾ ਖਤਰਾ ਘੱਟ ਕਰਨ ਅਤੇ ਆਫਤ ਪ੍ਰਤਿ ਬਚਾਅ ਤਿਆਰ ਕਰਨ ਪ੍ਰਤਿ ਸਾਡੀ ਵਚਨਬੱਧਤਾ ਦੁਹਰਾਉਂਦਾ ਹੈ।

ਸੇਂਡਾਈ ਫਰੋਮਵਰਕ ਪ੍ਰਤਿ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ ਸਰਕਾਰ ਨੇ ਸੇਂਡਾਈ ਤੋਂ ਬਾਅਦ ਦੇ ਐਲਾਨ ਵਿੱਚ ਕਈ ਅਹਿਮ ਪਹਿਲ ਕਦਮੀਆਂ ਕੀਤੀਆਂ ਹਨ। ਸਭ ਤੋਂ ਪਹਿਲਾਂ, ਸੇਂਡਾਈ ਕਾਨਫਰੰਸ ਵਿੱਚ ਕੀਤੇ ਵਾਅਦੇ ਦੇ ਅਧਾਰ ਉੱਤੇ ਭਾਰਤ ਨੇ ਨਵੰਬਰ 2016 'ਚ ਤਬਾਹੀ ਵਿੱਚ ਕਮੀ ਬਾਰੇ ਏਸੀਆਈ ਮੰਤਰੀਆਂ ਦੀ ਕਾਨਫਰੰਸ (ਏ ਐਮ ਸੀ ਡੀ ਆਰ ਆਰ) ਆਯੋਜਿਤ ਕੀਤੀ ਅਤੇ 'ਨਵੀਂ ਦਿੱਲੀ ਐਲਾਨਨਾਮੇ' ਨੂੰ ਅਤੇ 'ਸੇਂਡਾਈ ਫਰੋਮਵਰਕ ਨੂੰ ਲਾਗੂ ਕਰਨ ਲਈ ਖੇਤਰੀ ਐਕਸਨ ਪਲਾਨ' ਦਾ

ਐਲਾਨ ਕੀਤਾ। ਸੇਂਡਾਈ ਫਰੋਮਵਰਕ ਵਿੱਚ ਦਰਸਾਏ ਗਏ ਆਫਤ ਦੇ ਖਤਰੇ ਦੀ ਕਮੀ ਬਾਰੇ ਸਾਰੇ ਸਮਾਜ ਦੀ ਪਹੁੰਚ ਦੀ ਲਾਈਨ ਉੱਤੇ ਚਲਦਿਆਂ।

ਏ ਐਮ ਸੀ ਡੀ ਆਰ ਆਰ ਨੇ ਬਹੁ-ਪੱਖੀ ਸੰਬੰਧਿਤ ਧਿਰਾਂ ਨੂੰ ਇਕੱਠੇ ਹੋਣ ਅਤੇ ਏਸੀਆ ਅਤੇ ਪ੍ਰਸ਼ਾਸ਼ਤ ਵਿੱਚ ਸੇਂਡਾਈ ਫਰੋਮਵਰਕ ਨੂੰ ਲਾਗੂ ਕਰਨ ਸੰਬੰਧੀ ਕਵਾਲ ਵਾਅਦੇ ਕਰਨ ਦਾ ਸੱਦਾ ਦਿੱਤਾ ਹੈ। ਏ ਐਮ ਸੀ ਡੀ ਆਰ ਆਰ ਦੇ ਇਹ ਨਤੀਜੇ ਏਸੀਆ ਅਤੇ ਪ੍ਰਸ਼ਾਸ਼ਤ ਖੇਤਰ ਵਿੱਚ ਸੇਂਡਾਈ ਫਰੋਮਵਰਕ ਨੂੰ ਲਾਗੂ ਕਰਨ ਬਾਰੇ ਅਗਵਾਈ ਦੇਣਗੇ। ਇਕ ਪਾਸੇ ਇਹ ਨਤੀਜੇ ਏਸੀਆ ਪ੍ਰਸ਼ਾਸ਼ਤ ਖੇਤਰ ਲਈ ਸੇਂਡਾਈ ਫਰੋਮਵਰਕ ਦਾ ਪ੍ਰਸੰਗੀਕਰਨ ਕਰਨ ਵਿੱਚ ਮਦਦ ਦੇਣਗੇ ਦੂਸਰੇ ਪਾਸੇ ਇਹ ਖੇਤਰ ਵਿੱਚ ਇਸ ਨੂੰ ਲਾਗੂ ਕਰਨ ਦੀ ਲੋੜ ਦੀ ਭਾਵਨਾ ਭਰਨਗੇ। ਏ ਐਮ ਸੀ ਡੀ ਆਰ ਆਰ ਵਿੱਚ ਪ੍ਰਾਪਨ ਮੰਤਰੀ ਨੇ ਆਫਤ ਦੇ ਖਤਰੇ ਦੀ ਕਮੀ ਸੰਬੰਧੀ ਕੋਸ਼ਿਸ਼ਾਂ ਨੂੰ ਪੂਰੇ ਜ਼ੋਰ-ਜ਼ੋਰ ਨਾਲ ਲਾਗੂ ਕਰਨ ਦਾ 10 ਨੁਕਾਤੀ ਏਜੰਡਾ ਪੇਸ਼ ਕੀਤਾ ਹੈ। ਇਹ 10 ਨੁਕਾਤੀ ਏਜੰਡਾ 'ਬਾਕਸ ਏ' ਵਿੱਚ ਦਰਜ ਕੀਤਾ ਗਿਆ ਹੈ।

ਦੂਜਾ, ਭਾਰਤ ਸਰਕਾਰ ਨੇ ਸੇਂਡਾਈ ਫਰੋਮਵਰਕ 2015-2030 ਦੇ ਟੀਚਿਆਂ, ਉਦੇਸ਼ਾਂ ਉੱਤੇ ਅਧਾਰਿਤ ਪ੍ਰਾਥਮਿਕ ਕਦਮਾਂ ਦਾ ਇਕ ਸੈਟ ਰਾਜ ਸਰਕਾਰਾਂ ਲਈ ਜਾਰੀ ਕੀਤਾ ਹੈ। ਭਾਰਤ

ਸਰਕਾਰ ਨੇ ਏ ਐਮ ਸੀ ਡੀ ਆਰ ਆਰ 2016 ਦੌਰਾਨ ਯੂ ਐਨ ਆਈ ਐਸ ਡੀ ਆਰ ਨੂੰ ਇਕ ਮਿਲੀਅਨ ਅਮਰੀਕੀ ਡਾਲਰ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਜੋ ਕਿ ਏਸੀਆਈ ਖੇਤਰ ਵਿੱਚ ਆਫ਼ਤ ਦੇ ਖਤਰੇ ਦੀ ਕਮੀ ਬਾਰੇ ਸੋਡਾਈ ਫਰੋਮਵਰਕ ਨੂੰ ਲਾਗੂ ਕਰਨ ਸੰਬੰਧੀ ਸੀ।

ਜੀਜਾ, ਸੋਡਾਈ ਦੀ ਪਹਿਲ ਨੰ:4 ਉਤੇ ਚਲਦਿਆਂ ਰਾਸ਼ਟਰੀ ਆਫ਼ਤ ਹੁੰਗਾਰਾ ਫੋਰਸ (ਐਨ ਡੀ ਆਰ ਐਫ) ਨੂੰ ਸਟੇਟ ਆਫ ਦਾ ਆਰਟ ਟ੍ਰੋਨਿਗ ਅਤੇ ਸਾਜ਼ੇ-ਸਮਾਨ ਦੇ ਹਿਸਾਬ ਨਾਲ ਮਜ਼ਬੂਤ ਕੀਤਾ ਗਿਆ ਹੈ ਤਾਂ ਕਿ ਇਸ ਨੂੰ ਇਕ ਵਿਵਸਾਇਕ ਆਫ਼ਤ ਹੁੰਗਾਰਾ ਦਲ ਵਜੋਂ ਸ਼ਕਤੀਸ਼ਾਲੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਇਕ ਰਾਸ਼ਟਰੀ ਆਫ਼ਤ ਹੁੰਗਾਰਾ ਰਿਜ਼ਰਵ (ਐਨ ਡੀ ਆਰ ਆਰ) 250 ਕਰੋੜ ਦਾ ਫੰਡ ਨਾਲ ਕਾਇਮ ਕੀਤਾ ਹੈ ਜੋ ਕਿ ਰਾਸ਼ਟਰੀ ਆਫ਼ਤ ਰਿਜ਼ਰਵ ਫੋਰਸ ਵਲੋਂ ਵਰਤਿਆ ਜਾਵੇਗਾ। ਇਹ ਸਮਰਪਿਤ ਫੰਡ ਐਮ ਡੀ ਆਰ ਐਫ ਨੂੰ ਹੁੰਗਾਮੀ ਵਸਤਾਂ, ਜਿਨ੍ਹਾਂ ਵਿੱਚ ਟੈਟ, ਦਵਾਈਆਂ, ਖੁਰਾਕੀ ਵਸਤਾਂ ਆਦਿ ਸ਼ਾਮਲ ਹਨ, ਦਾ ਇਕ ਤਿਆਰ-ਬਰ-ਤਿਆਰ ਖਜ਼ਾਨਾ ਆਪਣੇ ਕੋਲ ਰੱਖਣ ਵਿੱਚ ਮਦਦ ਕਰੇਗਾ ਜੋ ਕਿ ਕਿਸੇ ਆਫ਼ਤ ਤੋਂ ਤੁਰੰਤ ਬਾਅਦ ਲੋੜੀਦਾ ਹੁੰਦਾ ਹੈ।

ਚੌਥਾ, ਭਾਰਤ ਨੇ ਆਫ਼ਤ ਦੇ ਮੌਕੇ ਦੂਜੇ ਦੇਸ਼ਾਂ ਨੂੰ ਆਪਣੀ ਮੁਹਾਰਤ ਅਤੇ ਮਦਦ ਮੁਹੱਈਆ ਕਰਾਉਣ ਦੀ ਇੱਛਾ ਪ੍ਰਗਟਾਈ ਹੈ ਜਿਵੇਂ ਕਿ ਇਸ ਨੇ 2011 ਵਿੱਚ ਜਾਪਾਨ ਦੇ ਭੂਚਾਲ ਅਤੇ 2015 ਵਿੱਚ ਨੇਪਾਲ ਦੇ ਭੂਚਾਲ ਵਿੱਚ ਕੀਤੀ ਸੀ। ਭਾਰਤ ਸਰਕਾਰ ਸਾਰਕ ਆਫ਼ਤ ਪ੍ਰਬੰਧਨ ਕੇਂਦਰ ਆਯੋਜਿਤ ਕਰਕੇ ਖੇਤੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ ਤਾਂ ਕਿ ਖੇਤਰ ਵਿੱਚ ਆਫ਼ਤ ਦੇ ਖਤਰੇ ਨੂੰ ਘਟਾਇਆ ਜਾ ਸਕੇ ਅਤੇ ਸਾਰੇ ਦੇਸ਼ਾਂ ਵਿੱਚ ਰਿਗਾਨ ਵੰਡਣ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸਾਰਕ ਆਫ਼ਤ ਪ੍ਰਬੰਧਨ ਕਸਰਤ (ਐਸ ਏ ਏ ਡੀ ਐਕਸ) 2015 ਵਿੱਚ ਦਿੱਲੀ ਵਿੱਚ ਆਯੋਜਿਤ ਕੀਤੀ ਗਈ ਸੀ ਅਤੇ ਇਸ ਨੇ ਸਰਕਾਰ ਦੇ ਵਿਚਾਰਾਂ ਅਤੇ ਤਜਰਬਿਆਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਅਤੇ ਮੈਂਬਰ ਦੇਸ਼ਾਂ ਦਰਮਿਆਨ ਆਫ਼ਤ ਹੁੰਗਾਰੇ ਨੂੰ ਮਜ਼ਬੂਤ ਕਰਨ ਲਈ ਸੰਸਥਾਗਤ

## ਬਾਕਸ-ਏ

### ਏ ਐਮ ਸੀ ਡੀ ਆਰ ਆਰ ਵਿੱਖੇ ਆਫ਼ਤ ਦੇ ਖਤਰੇ ਵਿੱਚ ਕਮੀ ਲਿਆਉਣ ਦਾ ਪ੍ਰਾਨ ਮੰਤਰੀ ਦਾ 10 ਸੂਤਰੀ ਏਜੰਡਾ

1. ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਵਿਕਾਸ ਸੰਬੰਧੀ ਪ੍ਰਯੋਕਟ - ਹਵਾਈ ਅੱਡੇ, ਸੜਕਾਂ, ਨਹਿਰਾਂ, ਹਸਪਤਾਲ ਅਤੇ ਪੁਲ ਆਫ਼ਤ ਤੋਂ ਬਚਾਅ ਦੇ ਢੁਕਵੇਂ ਮਿਆਰਾਂ ਅਨੁਸਾਰ ਬਣਾਏ ਜਾਣ ਅਤੇ ਜਿਨ੍ਹਾਂ ਭਾਈਚਾਰਿਆਂ ਨੂੰ ਇਨ੍ਹਾਂ ਤੋਂ ਲਾਭ ਮਿਲਣਾ ਹੈ ਉਨ੍ਹਾਂ ਦੀ ਲੋੜ ਅਨੁਸਾਰ ਹੋਣ। ਆਫ਼ਤ ਤੋਂ ਬਚਾਅ ਵਾਲਾ ਢਾਂਚਾ ਤਿਆਰ ਕਰਨ ਲਈ ਸਾਂਝੇ ਯਤਨ ਹੋਣ।
2. ਸਭ ਲਈ ਖਤਰੇ ਦੇ ਬਚਾਅ ਲਈ ਕੰਮ ਕਰਨਾ - ਗਰੀਬ ਘਰਾਂ ਤੋਂ ਲੈ ਕੇ ਛੋਟੇ ਅਤੇ ਦਰਮਿਆਨੇ ਅਦਾਰਿਆਂ ਤੋਂ ਬਹੁ-ਰਾਸ਼ਟਰੀ ਨਿਗਮਾਂ ਅਤੇ ਦੇਸ਼ਾਂ ਤੱਕ।
3. ਆਫ਼ਤ ਖਤਰਾ ਪ੍ਰਬੰਧਨ ਵਿੱਚ ਐਰਤਾਂ ਦੀ ਸਮੂਲੀਅਤ ਅਤੇ ਅਗਵਾਈ ਨੂੰ ਉਤਸ਼ਾਹਿਤ ਕਰਨਾ।
4. ਸਭ ਮੁਸੀਬਤਾਂ ਲਈ ਵਿਸ਼ਵਵਿਆਪੀ ਖਤਰਾ ਮੈਪਿੰਗ ਵਿੱਚ ਨਿਵੇਸ਼ ਕਰਨਾ।
5. ਸਾਡੇ ਆਫ਼ਤ ਖਤਰਾ ਪ੍ਰਬੰਧਨ ਯਤਨਾਂ ਦੀ ਸਮਰੱਥਾ ਵਿੱਚ ਵਾਧਾ ਕਰਨ ਲਈ ਲੀਵਰੇਜ ਤਕਨਾਲੋਜੀ।
6. ਆਫ਼ਤ ਦੇ ਮੁੱਦਿਆਂ ਉਤੇ ਕੰਮ ਲਈ ਯੂਨੀਵਰਸਿਟੀਆਂ ਦਾ ਨੈਟਵਰਕ ਵਿਕਸਤ ਕਰਨਾ।
7. ਸੋਸਲ ਮੀਡੀਆ ਅਤੇ ਮੋਬਾਈਲ ਤਕਨਾਲੋਜੀ ਵਲੋਂ ਮੁਹੱਈਆ ਕਰਵਾਏ ਮੈਕਿਆਂ ਦਾ ਲਾਭ ਉਠਾਉਣਾ।
8. ਸਥਾਨਕ ਸਮਰੱਥਾ ਅਤੇ ਪਹਿਲਕਦਮੀਆਂ ਦੀ ਤਿਆਰੀ ਕਰਨਾ।
9. ਇਹ ਯਕੀਨੀ ਬਣਾਉਣਾ ਕਿ ਆਫ਼ਤ ਤੋਂ ਸਿੱਖਣ ਦਾ ਮੌਕਾ ਜ਼ਾਇਆ ਨਾ ਜਾਵੇ।
10. ਆਫ਼ਤਾਂ ਪ੍ਰਤਿ ਅੰਤਰਰਾਸ਼ਟਰੀ ਹੁੰਗਾਰੇ ਵਿੱਚ ਵਧੇਰੇ ਤਾਲਮੇਲ ਬਣਾਉਣਾ।

ਯੰਤਰੀਕਰਨ ਦਾ ਮੌਕਾ ਮੁਹੱਈਆ ਕਰਾਇਆ ਹੈ। ਇਸੇ ਤਰ੍ਹਾਂ ਇੰਡੀਆਨ ਨੈਸ਼ਨਲ ਸੈਟਰ ਫਾਰ ਓਸ਼ਨ ਇਨਫਰਮੇਸ਼ਨ ਸਰਵਿਸਿਜ (ਆਈ ਐਨ ਸੀ ਓ ਆਈ ਐਸ), ਹੈਦਰਾਬਾਦ ਸਿਰਫ ਭਾਰਤ ਨੂੰ ਹੀ ਨਹੀਂ ਸਗੋਂ ਹਿੰਦ ਮਹਾਂਸਾਗਰ ਦੇ 28 ਹੋਰ ਦੇਸ਼ਾਂ ਨੂੰ ਅਗਾਊ ਚੇਤਾਵਨੀ ਮੁਹੱਈਆ ਕਰਵਾਉਂਦਾ ਹੈ।

ਪੰਜਾਬ, ਆਫ਼ਤ ਪ੍ਰਬੰਧਨ ਵਿੱਚ ਸਮਰੱਥਾ ਵਧਾਉਣ ਦੇ ਯਤਨਾਂ ਵਿੱਚ ਅਗਸਤ 2015 ਵਿੱਚ ਐਨ ਆਈ ਡੀ ਐਮ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਾਲ ਜੇ ਐਨ ਯੂ ਵਿੱਚ ਇਕ ਸੈਟਰ ਫਾਰ ਐਕਸੀਲੋਸ਼ਨ ਡਿਜ਼ਾਨਸਟਰ ਰਿਸਰਚ ਐਂਡ ਰੈਸ਼ੀਲੈਸ ਬਿਲਡਿੰਗ ਦੀ ਸਥਾਪਨਾ ਲਈ ਵਿੱਤੀ ਅਤੇ ਵਿਦਿਆਕ ਸਹਿਯੋਗ ਵਧਾਉਣ ਲਈ ਇਕ ਸਮਝੇਤੇ ਉਤੇ ਦਸਤਖਤ ਕੀਤੇ। ਸਮਝੇਤੇ ਦਾ ਉਦੇਸ਼ ਬਹੁ-ਪੱਖੀ ਫਰੋਮਵਰਕ ਅਧੀਨ ਉੰਚ ਵਿੱਦਿਆ ਅਤੇ ਖੋਜ ਨੂੰ ਉਤਸ਼ਾਹਿਤ ਕਰਨਾ ਸੀ।

**ਇਸ ਤੋਂ ਇਲਾਵਾ ਸੰਸਥਾਗਤ ਮਜ਼ਬੂਤੀ** ਦੇ ਇਕ ਹਿੱਸੇ ਵਜੋਂ ਭਾਰਤ ਸਰਕਾਰ ਨੇ ਇਕ ਰਾਸ਼ਟਰੀ ਆਫ਼ਤ ਹੁੰਗਾਰਾ ਫੋਰਸ ਅਕੈਡਮੀ ਦੀ ਸਥਾਪਨਾ ਰਾਸ਼ਟਰੀ ਰੱਖਿਆ ਕਾਲਜ ਨਾਗਪੁਰ ਵਿੱਚ ਕੀਤੀ। ਸਰਕਾਰ ਨੇ ਰਾਸ਼ਟਰੀ ਅਗਨੀ ਸੁਰੱਖਿਆ ਕਾਲਜ ਨੂੰ ਪਦ-ਉਨ੍ਹਾਂ ਕਰਨ ਲਈ 2005 ਕਰੋੜ ਰੁਪਏ ਦਿੱਤੇ ਹਨ। ਢਾਂਚਾ ਵਿਕਾਸ ਵਿੱਚ ਡੀ ਆਰ ਆਰ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਅਸੀਂ ਢਾਂਚਾ ਵਿਕਾਸ ਏਜੰਸੀਆਂ, ਵਿਸ਼ੇਸ਼ ਤੌਰ 'ਤੇ ਪਹਾੜੀ ਰਾਜਾਂ ਵਿੱਚ ਕੰਮ ਕਰ ਰਹੀਆਂ ਏਜੰਸੀਆਂ, ਨੂੰ ਆਫ਼ਤ ਤੋਂ ਬਚਾਅ ਲਈ ਸਿਖਲਾਈ ਦੇਣ ਦੀ ਤਿਆਰੀ ਕਰ ਰਹੇ ਹਨ।



ਇਸ ਤੋਂ ਇਲਾਵਾ ਸਰਕਾਰ ਨੇ 14ਵੇਂ ਵਿੱਤ ਆਯੋਗ ਦੀਆਂ ਸਿਫਾਰਸ਼ਾਂ ਲਾਗੂ ਕਰ ਦਿੱਤੀਆਂ ਹਨ ਅਤੇ ਰਾਜ ਆਫ਼ਤ ਹੁੰਗਾਰਾ ਫੰਡ (ਐਸ ਡੀ ਆਰ ਐਫ) ਲਈ 61220 ਕਰੋੜ ਪ੍ਰਵਾਨ ਕੀਤੇ

## ਭਾਰਤ ਵਿੱਚ ਸਥਿਰ ਵਿਕਾਸ ਅਤੇ ਆਫਤ ਪ੍ਰਬੰਧਨ

 ਡਾ. ਪੀ ਜੀ ਧਰ ਚੱਕਰਵਰਤੀ

**ਆ** ਫਤ ਪ੍ਰਬੰਧਨ ਨੇ ਆਫਤ ਦੀਆਂ ਘਟਨਾਵਾਂ ਦੇ ਪ੍ਰਬੰਧਨ ਤੋਂ ਲੈ ਕੇ ਆਫਤਾਂ ਦੇ ਖਤਰਿਆਂ ਦੇ ਪ੍ਰਬੰਧਨ ਤੱਕ ਦਾ ਲੰਮਾ ਪੈਂਡਾ ਤੈਅ ਕੀਤਾ ਹੈ। ਆਫਤਾਂ ਵਿੱਚ ਖਤਰਿਆਂ ਦੇ ਪ੍ਰਬੰਧਨ ਦਾ ਮਤਲਬ ਹੈ ਕਿ ਕੁਦਰਤੀ ਜਾਂ ਆਦਮੀ ਦੁਆਰਾ ਪੈਦਾ ਕੀਤੀਆਂ ਆਫਤਾਂ ਅਤੇ ਖਤਰਿਆਂ ਦਾ ਵਿਗਿਆਨਕ ਮੁਲਾਂਕਣ ਕੀਤਾ ਜਾਵੇ ਅਤੇ ਖਤਰਿਆਂ ਦੇ ਉਪਜਣ ਤੋਂ ਪਹਿਲਾਂ ਹੀ ਇਨ੍ਹਾਂ ਦੀ ਰੋਕਖਾਮ ਲਈ ਜ਼ਰੂਰੀ ਕਦਮ ਚੁੱਕੇ ਜਾਣ। ਇਸ ਦਾ ਮਤਲਬ ਹੈ ਕਿ ਮੌਜੂਦਾ ਖਤਰਿਆਂ ਨੂੰ ਵੱਖ-ਵੱਖ ਢਾਂਚਾਗਤ ਅਤੇ ਗੈਰ-ਢਾਂਚਾਗਤ ਕਦਮਾਂ ਰਾਹੀਂ ਘੱਟ ਕੀਤਾ ਜਾਵੇ ਜਿਸ ਵਿੱਚ ਖਤਰੇ ਸਾਂਝੇ ਕਰਨ ਅਤੇ ਖਤਰਿਆਂ ਤੋਂ ਬਚਾਅ ਕਰਨ ਦੇ ਨਵੀਨਤਮ ਤੰਤਰ ਸ਼ਾਮਲ ਹਨ।

ਬਾਕੀ ਖਤਰੇ, ਜਿਨ੍ਹਾਂ ਨੂੰ ਨਾ ਰੋਕਿਆ ਜਾ ਸਕਦਾ ਹੈ, ਨਾ ਘੱਟ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਬੀਮਾ ਕੀਤਾ ਜਾ ਸਕਦਾ ਹੈ, ਉਨ੍ਹਾਂ ਲਈ ਆਫਤਾਂ ਲਈ ਤਿਆਰ ਹੋਣ ਤੋਂ ਬਿਨਾਂ ਦੂਜਾ ਕੋਈ ਬਦਲ ਨਹੀਂ। ਆਫਤ ਲਈ ਤਿਆਰੀ ਦਾ ਮਤਲਬ ਹੈ ਕਿ ਜਦੋਂ ਵੀ ਆਫਤ ਆਵੇ ਤਾਂ ਇਸ ਨਾਲ ਪ੍ਰਭਾਵੀ ਤਰੀਕੇ ਨਾਲ ਸਿੱਖਣ ਲਈ ਤਿਆਰ ਹੋਣ ਤਾਂ ਕਿ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ ਅਤੇ ਮਾਨਵੀ ਦੁੱਖ ਤਕਲੀਫ਼ਾਂ ਨੂੰ ਨਿਕਾਸੀ, ਖੋਜ ਅਤੇ ਬਚਾਅ, ਮਾਨਵੀ ਸਹਾਇਤਾ ਜਿਵੇਂ ਆਸਰਾ ਤੇ ਰਾਹਤ ਰਾਹੀਂ ਜਿਵੇਂ ਤੱਕ ਸੰਭਵ ਹੋਵੇ ਘੱਟ ਕੀਤਾ ਜਾ ਸਕੇ। ਤਿਆਰੀ ਦਾ ਹੋਰ ਅਗਾਂਹ ਮਤਲਬ ਹੈ ਕਿ ਬੇਹਤਰ ਉਪਜ਼ਿਵਕਾ, ਮਕਾਨ ਅਤੇ ਆਫਤਾਂ ਦੌਰਾਨ ਤਥਾਹ ਹੋਏ ਬੁਨਿਆਦੀ ਢਾਂਚੇ ਨੂੰ ਦੁਬਾਰਾ ਥਾਂ ਸਿਰ ਲਿਆਉਣ ਲਈ ਨੀਤੀਆਂ, ਰਣਨੀਤੀਆਂ ਅਤੇ ਸਰੋਤ ਜੁਟਾਉਣੇ।



ਚਿੱਤਰ-2 : ਆਫਤ ਦੇ ਪ੍ਰਭਾਵ (1995-2015)

ਸਥਿਰ ਵਿਕਾਸ ਲਈ ਆਫਤ ਜੋਖਮ ਪ੍ਰਬੰਧਨ ਦਾ ਮਹੱਤਵ ਬਹੁਤ ਵਧ ਗਿਆ ਹੈ ਕਿਉਂਕਿ ਅਜਿਹਾ ਨੁਕਸਾਨ ਘੱਟ ਕਰਨ ਲਈ ਚੁੱਕੇ ਗਏ ਬੇਸ਼ੁਮਾਰ ਕਦਮਾਂ ਦੇ ਬਾਵਜੂਦ ਵੀ ਕੁਦਰਤੀ ਆਫਤਾਂ ਕਾਰਨ ਹੋਣ ਵਾਲਾ ਜਾਨੀ ਤੇ ਮਾਲੀ ਨੁਕਸਾਨ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦਫਤਰ ਦੇ ਆਫਤ ਘੱਟ ਕਰਨ ਲਈ (ਯੂ ਐਨ ਆਈ ਐਸ ਡੀ ਆਰ) ਇਕ ਅਨਮਾਨ ਮੁਤਾਬਕ ਪਿਛਲੇ ਦੋ ਦਹਾਕਿਆਂ ਦੌਰਾਨ ਆਫਤਾਂ ਕਾਰਨ ਘੱਟੋ-ਘੱਟ 1.3 ਮਿਲੀਅਨ ਲੋਕ ਮਾਰੇ ਗਏ, 4.4 ਬਿਲੀਅਨ ਲੋਕ ਪ੍ਰਭਾਵਿਤ ਹੋਏ ਅਤੇ 2 ਟ੍ਰੀਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ।


ਭਾਰਤ ਨੂੰ ਵੀ ਇਹ ਨੁਕਸਾਨ ਝੱਲਣਾ ਪਿਆ ਹੈ। ਵਿਸ਼ਵ ਬੈਂਕ ਦੇ ਅਨੁਮਾਨਾਂ ਮੁਤਾਬਕ 90ਵਿਆਂ ਦੇ ਅਖੀਰ ਅਤੇ ਇਸ ਸਦੀ ਦੇ ਮੁਢਲੇ ਸਾਲਾਂ ਦੌਰਾਨ ਕੁੱਲ ਘਰੇਲੂ ਉਤਪਾਦ ਦੇ 2 ਪ੍ਰਤਿਸਤ ਦੇ ਬਰਾਬਰ ਆਰਥਿਕ ਨੁਕਸਾਨ ਹੋਇਆ ਜਦ ਕਿ ਏਨੀ ਰਕਮ ਤਾਂ ਦੇਸ਼ ਵਿੱਚ ਜਨਤਕ ਸਿਹਤ ਦੇ ਖੇਤਰ ਵਿੱਚ ਵੀ ਨਿਵੇਸ਼ ਨਹੀਂ ਸੀ ਕੀਤੀ ਗਈ।

## ਆਫਤ ਅਤੇ ਵਿਕਾਸ


ਆਫਤਾਂ ਦਾ ਵਿਕਾਸ ਨਾਲ ਤਿੰਨ ਤਰੀਕੇ ਦਾ ਗਠਜੋੜ ਹੈ। ਪਹਿਲਾ, ਆਫਤਾਂ ਵਿਵੁਆਂ ਅਤੇ ਦਹਾਕਿਆਂ ਵਿੱਚ ਪ੍ਰਾਪਤ ਕੀਤੇ ਗਏ ਵਿਕਾਸ ਨੂੰ ਚੱਟ ਕਰ ਜਾਂਦੀਆਂ ਹਨ। ਦੂਜਾ, ਵਿਕਾਸ ਦੀ ਘਾਟ ਕਮਜ਼ੋਰ ਤਥਕਿਆਂ ਨੂੰ ਆਫਤ ਦੇ ਜੋਖਮਾਂ ਸਾਹਮਣੇ ਡਾਹ ਦਿੰਦੀ ਹੈ। ਤੀਜਾ, ਅਤੇ ਮਾੜੀ ਕਿਸਮਤ ਨੂੰ ਉਲਟ ਦਿਸ਼ਾ ਵਿੱਚ, ਵਿਕਾਸ ਆਫਤਾਂ ਦੇ ਨਵੇਂ ਖਤਰੇ ਪੈਦਾ ਕਰਦਾ ਹੈ ਜਿਵੇਂ ਕਿ ਮੰਡਲਣ ਅਤੇ ਉਸਾਰੀ ਨਿਯਮਾਂ ਦੀ ਪਾਲਣਾ ਨਾ ਕਰਕੇ ਬਣਾਏ ਗਏ ਮਕਾਨ ਅਤੇ ਬੁਨਿਆਦੀ ਢਾਂਚਾ ਹਮੇਸ਼ਾ ਖਤਰੇ ਵਿੱਚ ਹੁੰਦੇ ਹਨ; ਪਰਿਸਥਿਤੀ ਤੌਰ ਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਖਣਨ ਅਤੇ ਉਦਯੋਗ ਆਫਤਾਂ ਪ੍ਰਤਿ ਕੁਦਰਤੀ ਪ੍ਰਤਿਰੋਧ ਨੂੰ ਤਥਾਹ ਕਰ ਸਕਦੇ ਹਨ ਜਦ ਕਿ ਜੈਵਿਕ ਤੇਲ ਅਧਾਰਤ ਉਤਪਾਦਨ ਅਤੇ ਖਪਤ ਮੌਸਮ ਅਧਾਰਤ ਆਫਤ ਦੇ ਖਤਰਿਆਂ ਵਿੱਚ ਵਾਧਾ ਕਰਦਾ ਹੈ।

## 2015 ਸੰਵੇਗ

ਆਫਤ ਪ੍ਰਤਿਰੋਧ ਸਥਿਰ ਵਿਕਾਸ ਲਈ



ਚਿੱਤਰ-3 : ਵਿਕਾਸ ਆਫਤਾਂ ਦੇ ਨਵੇਂ ਖਤਰੇ ਪੈਦਾ ਕਰ ਰਿਹਾ ਹੈ



ਦੂਨੀਆਂ ਦੇ ਵਧਦੇ ਤੌਖਿਆਂ ਨੂੰ 2015 ਵਿੱਚ ਇਕ ਨਵੀਂ ਦਿਸ਼ਾ ਅਤੇ ਸੰਵੇਗ ਮਿਲਿਆ ਜਦੋਂ ਤਿੰਨ ਸਮਾਨਾਂਤਰ ਪਰ ਤਿੰਨ ਅੰਤਰ-ਨਿਰਭਰ ਪ੍ਰਕਿਰਿਆਵਾਂ ਨੂੰ ਇਕ ਕੀਤਾ ਗਿਆ ਤਾਂ ਕਿ ਆਉਣ ਵਾਲੇ ਡੇਢ ਜਾਂ ਇਸ ਤੋਂ ਵੱਧ ਦਹਾਕਿਆਂ ਲਈ ਵਿਕਾਸ ਦੇ ਖਰੜਿਆਂ ਨੂੰ ਪਰਿਭਾਸ਼ਿਤ ਕੀਤਾ ਜਾ ਸਕੇ। ਪਹਿਲਾ ਸੀ 2015-2030 ਦੌਰਾਨ ਆਫਤ ਦੇ ਖਤਰੇ ਘੱਟ ਕਰਨ ਲਈ ਸੌਂਡਾਈ ਢਾਂਚਾ ਜਿਸ ਨੂੰ ਮਾਰਚ 2015 ਵਿੱਚ ਸੌਂਡਾਈ, ਜਾਪਾਨ ਵਿੱਚ ਅਪਣਾਇਆ ਗਿਆ। ਸੌਂਡਾਈ ਢਾਂਚੇ ਵਿੱਚ ਪਹਿਲੀ ਵਾਰ, ਨਤੀਜਾ ਅਧਾਰਤ ਆਫਤ ਦਾ ਖਤਰਾ ਘੱਟ ਕਰਨ ਦੇ

ਸੱਤ ਵਿਸ਼ਵ ਪੱਧਰੀ ਟੀਚੇ ਮਿਥੇ ਗਏ। ਇਨ੍ਹਾਂ ਵਿੱਚ ਆਫਤਾਂ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਪ੍ਰਭਾਸ਼ਿਤ ਹੋਣ ਵਾਲੇ ਲੋਕਾਂ ਦੀ ਸੰਖਿਆ ਨੂੰ ਵੱਡੇ ਪੱਧਰ ਉਤੇ ਘੱਟ ਕਰਨਾ, ਸਿੱਧੇ ਆਰਥਿਕ ਨੁਕਸਾਨ ਅਤੇ ਅਹਿਮ ਬੁਨਿਆਦੀ ਢਾਂਚੇ ਦੀ ਹਾਨੀ ਨੂੰ ਘੱਟ ਕਰਨਾ, ਬਹੁ-ਪ੍ਰਕਾਰੀ ਆਫਤਾਂ ਲਈ ਅਗਾਊ ਚਿਤਾਵਨੀ ਪ੍ਰਣਾਲੀਆਂ ਸਥਾਪਿਤ ਕਰਨੀਆਂ ਅਤੇ ਆਫਤ ਪ੍ਰਬੰਧਨ ਲਈ ਐਤਰਜ਼ਾਸਟਰੀ ਸਹਿਯੋਗ ਵਿੱਚ ਵਾਧਾ ਕਰਨਾ ਸ਼ਾਮਲ ਹੈ।

ਸਥਾਨਕ, ਰਾਸ਼ਟਰੀ, ਖੇਤਰੀ ਅਤੇ ਵਿਸ਼ਵੀ ਪੱਧਰਾਂ ਉਤੇ ਆਫਤਾਂ ਦੇ ਖਤਰੇ ਘੱਟ ਕਰਨ ਲਈ ਇਸ ਵਿੱਚ ਕਾਰਵਾਈ ਕਰਨ ਦੀਆਂ ਚਾਰ ਤਰਜੀਹਾਂ ਦੀ ਨਿਸ਼ਾਨਦੇਹੀ ਕੀਤੀ ਗਈ। ਇਹ ਹਨ :

- (1) ਆਫਤਾਂ ਦੇ ਖਤਰਿਆਂ ਨੂੰ ਸਮਝਣਾ;
- (2) ਆਫਤਾਂ ਦੇ ਖਤਰਿਆਂ ਦੇ ਪ੍ਰਤਿਰੋਧ ਲਈ ਨਿਵੇਸ਼ ਕਰਨਾ,
- (3) ਖਤਰਿਆਂ ਦੇ ਪ੍ਰਬੰਧਨ ਲਈ ਜੋਖਮ ਸਾਸਨ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਅਤੇ
- (4) ਪ੍ਰਭਾਵੀ ਹੁੰਗਾਰੇ, ਬਚਾਅ, ਪੁਨਰਵਾਸ ਅਤੇ ਪੁਨਰ ਉਸਾਰੀ ਲਈ ਤਿਆਰੀ ਵਿੱਚ ਵਾਧਾ ਕਰਨਾ।

ਸੰਯੁਕਤ ਰਾਸ਼ਟਰ ਅਮ ਸਭਾ ਵਲੋਂ ਸਤੰਬਰ 2015 ਵਿੱਚ ਸਥਿਰ ਵਿਕਾਸ ਲਈ ਅਪਣਾਏ ਗਏ 2030 ਖਰੜੇ ਵਿੱਚ ਆਫਤ ਦੇ ਖਤਰੇ ਦੇ ਪ੍ਰਬੰਧਨ ਲਈ ਸਥਿਰ ਵਿਕਾਸ ਟੀਚਿਆਂ (ਐਸ ਡੀ ਜੀ) ਦੇ 17 ਵਿੱਚੋਂ ਘੱਟੋ-ਘੱਟ 8 ਟੀਚੇ ਸ਼ਾਮਲ ਹਨ ਜਿਨ੍ਹਾਂ ਵਿੱਚ ਖਾਸ ਟੀਚੇ ਵਿਕਾਸ ਦੇ ਵੱਖ-ਵੱਖ ਖੇਤਰਾਂ ਵਿੱਚ ਆਫਤ ਪ੍ਰਤਿਰੋਧ ਸਮਰੱਥਾ ਨਿਰਮਾਣ ਕਰਨ ਦੇ ਹਨ।

ਦਸੰਬਰ 2015 ਵਿੱਚ ਮੌਸਮ ਦੇ ਬਦਲਾਅ ਬਾਰੇ ਸਹੀਬੰਦ ਕੀਤੇ ਗਏ ਪੈਰਿਸ ਸਮਝੌਤੇ ਵਿੱਚ ਆਫਤ ਨੂੰ ਘੱਟ ਕਰਨ ਲਈ (ਸਮਝਣ, ਕਾਰਜ ਕਰਨ ਅਤੇ ਸਹਾਇਤਾ ਦੇ ਅੱਠ ਵਿਸ਼ੇਸ਼ ਕਾਰਜ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਗਈ। ਇਨ੍ਹਾਂ ਵਿੱਚ ਹੇਠ ਲਿਖੇ ਸ਼ਾਮਲ ਹਨ :

- (1) ਅਗਾਊ ਚਿਤਾਵਨੀ ਪ੍ਰਣਾਲੀਆਂ,
- (2) ਹੰਗਾਮੀ ਹਾਲਾਤ ਲਈ ਤਿਆਰੀ,
- (3) ਹੋਲੀ-ਹੋਲੀ ਵਾਪਰਨ ਵਾਲੀਆਂ ਘਟਨਾਵਾਂ,
- (4) ਉਹ ਘਟਨਾਵਾਂ ਜਿਨ੍ਹਾਂ ਕਰਕੇ ਨਾ ਪੂਰਾ ਹੋਣ ਵਾਲਾ ਅਤੇ ਸਥਾਈ ਨੁਕਸਾਨ ਅਤੇ ਹਾਨੀ ਹੋਵੇ,
- (5) ਵਿਆਪਕ ਜੋਖਮ ਸਮੀਖਿਆ ਅਤੇ ਪ੍ਰਬੰਧਨ,
- (6) ਜੋਖਮ ਬੀਮਾ ਸਹੂਲਤਾਂ, ਮੌਸਮੀ ਜੋਖਮ ਸਾਂਝਾ ਕਰਨਾ ਅਤੇ ਬੀਮੇ ਦੇ ਦੂਸਰੇ ਹੱਲ,
- (7) ਗੈਰ-ਆਰਥਿਕ ਨੁਕਸਾਨ ਅਤੇ

ਸਥਿਰ ਵਿਕਾਸ ਦੇ ਟੀਚੇ	ਆਫਤ ਜੋਖਮ ਪ੍ਰਤਿਰੋਧ ਟੀਚੇ
ਟੀਚਾ-1 : ਹਰ ਕਿਸਮ ਦੀ ਗਰੀਬੀ ਨੂੰ ਖਤਮ ਕਰਨਾ।	ਟੀਚਾ-15 : ਗਰੀਬਾਂ ਨੂੰ ਮੌਸਮ ਸੰਬੰਧੀ ਅੱਤ ਦੇ ਹਾਲਾਤ ਅਤੇ ਆਫਤਾਂ ਦਾ ਸਾਹਮਣਾ ਕਰਨ ਤੋਂ ਬਚਾਉਣਾ।
ਟੀਚਾ-2: ਭੁੱਖਮਰੀ ਖਤਮ ਕਰਨਾ, ਅੰਨ ਸੁਰੱਖਿਆ ਹਾਸਲ ਕਰਨਾ ਅਤੇ ਸਥਿਰ ਖੇਤੀਬਾੜੀ ਨੂੰ ਉਤਸ਼ਾਹਿਤ ਕਰਨਾ।	ਟੀਚਾ-2.4 : ਮੌਸਮ ਦੇ ਬਦਲਾਅ, ਅੱਤ ਦੇ ਮੌਸਮ, ਸੋਕੇ, ਹੜ੍ਹ ਅਤੇ ਦੂਜੀਆਂ ਆਫਤਾਂ ਲਈ ਅਨੁਕੂਲਣ ਵਾਸਤੇ ਸਮਰੱਥਾ ਦੀ ਮਜ਼ਬੂਤੀ।
ਟੀਚਾ-3: ਸਿਹਤਮੰਦ ਜੀਵਨ ਯਕੀਨੀ ਬਣਾਉਣਾ।	ਟੀਚਾ-3.6 : ਅਗਾਊ ਚਿਤਾਵਨੀ ਪ੍ਰਣਾਲੀ ਵਿਕਸਤ ਕਰਨਾ ਅਤੇ ਸਿਹਤ ਸੰਬੰਧੀ ਆਫਤਾਂ ਦੇ ਖਤਰੇ ਨੂੰ ਘੱਟ ਕਰਨਾ।
ਟੀਚਾ-4: ਸਮਾਵੇਸ਼ੀ, ਬਗਾਬਰੀ ਤੇ ਗੁਣਵੱਤਾ ਵਾਲੀ ਸਿੱਖਿਆ ਯਕੀਨੀ ਬਣਾਉਣਾ।	ਟੀਚਾ-4ਏ: ਅਜਿਹੇ ਸਿੱਖਿਆ ਸੰਸਥਾਨ ਬਣਾਉਣੇ ਤੇ ਤਰੱਕੀ ਕਰਨੀ ਜੋ ਆਫਤਾਂ ਤੋਂ ਸੁਰੱਖਿਅਤ ਹੋਣ।
ਟੀਚਾ-9: ਪ੍ਰਤਿਰੋਧੀ ਬੁਨਿਆਦੀ ਢਾਂਚਾ ਬਣਾਉਣਾ।	ਟੀਚਾ-9.1: ਗੁਣਵੱਤਾ ਵਾਲਾ ਅਤੇ ਭਰੋਸੇਯੋਗ ਬੁਨਿਆਦੀ ਢਾਂਚਾ ਵਿਕਸਤ ਕਰਨਾ ਜੋ ਆਫਤ ਪ੍ਰਤਿਰੋਧੀ ਹੋਵੇ।
ਟੀਚਾ-11: ਸਹਿਰਾਂ ਅਤੇ ਮਹੱਤੀ ਬਸਤੀਆਂ ਨੂੰ ਸੁਰੱਖਿਅਤ, ਪ੍ਰਤਿਰੋਧੀ ਅਤੇ ਸਥਿਰ ਬਣਾਉਣਾ।	ਟੀਚਾ-11.5: ਮੌਤਾਂ ਅਤੇ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਸੰਖਿਆ ਵਿੱਚ ਅਤੇ ਆਫਤਾਂ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਵਿੱਚ ਵੱਡੀ ਕਮੀ ਲਿਆਉਣੀ।
ਟੀਚਾ-13: ਮੌਸਮ ਬਦਲਾਅ ਅਤੇ ਇਸ ਦੇ ਪ੍ਰਭਾਵਾਂ ਨਾਲ ਨਜ਼ਿਠਣਾ।	ਟੀਚਾ-13.1: ਮੌਸਮ ਅਧਾਰਤ ਅਤੇ ਕੁਦਰਤੀ ਆਫਤਾਂ ਨਾਲ ਨਜ਼ਿਠਣ ਲਈ ਪ੍ਰਤਿਰੋਧ ਤੇ ਅਨੁਕੂਲਣ ਸਮਰੱਥਾ ਨੂੰ ਮਜ਼ਬੂਤ ਕਰਨਾ।
ਟੀਚਾ-15 : ਜ਼ਮੀਨ ਦੀ ਅਧੋਗਤੀ ਨੂੰ ਠੱਲਣਾ।	ਟੀਚਾ-15.3: ਸੋਕੇ ਅਤੇ ਹੜ੍ਹ ਮਾਰੀ ਜ਼ਮੀਨ ਦਾ ਪੁਨਰ ਉਥਾਨ।

(8) ਭਾਈਚਾਰਿਆਂ, ਉਪਜੀਵਕਾ ਅਤੇ ਪਰਿਸਥਿਤੀ ਪ੍ਰਣਾਲੀਆਂ ਦਾ ਪ੍ਰਤਿਰੋਧ।

#### ਭਾਰਤ ਲਈ ਚੁਨੌਤੀਆਂ ਅਤੇ ਮੋਕੇ

ਭਾਰਤ ਵਲੋਂ 2015 ਦੇ ਤਿੰਨ ਵਿਸ਼ਵ ਸਮਝੌਤਿਆਂ ਨੂੰ ਅੰਤਿਮ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ। ਜਨਸੀਖਿਆ ਪੱਖੇ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੋਣ ਦੇ ਨਾਤੇ ਭਾਰਤ ਵਿੱਚ ਘੋਰ ਗਰੀਬੀ ਦਾ ਸਾਹਮਣਾ ਕਰ ਰਹੇ ਸਭ ਤੋਂ ਵੱਧ ਸੀਖਿਆ ਵਿੱਚ ਲੋਕ, ਕੁਪੋਸ਼ਣ ਦਾ ਸਿਕਾਰ ਬੱਚੇ ਅਤੇ ਪੜ੍ਹਾਈ ਤੋਂ ਸੱਖਣੇ ਬਾਲਗ ਵੀ ਹਨ। ਇਸ ਲਈ ਭਾਰਤ ਕੋਲ ਵਿਸ਼ਵ ਦੇ ਟੀਚੇ ਹਾਸਲ ਕਰਨ ਅਤੇ ਸਥਿਰ ਵਿਕਾਸ ਅਤੇ ਆਫਤ ਪ੍ਰਤਿਰੋਧ ਦੇ ਟੀਚੇ ਹਾਸਲ ਕਰਨ ਦੀ ਕੁੰਜੀ ਹੈ।

ਭਾਰਤ ਵਲੋਂ ਵੱਖ-ਵੱਖ ਪੱਧਰਾਂ ਉਤੇ ਕਾਨੂੰਨੀ ਅਤੇ ਸੰਸਥਾਗਤ ਤੰਤਰ ਸਥਾਪਤ ਕੀਤਾ ਗਿਆ ਹੈ ਅਤੇ ਆਫਤ ਦੇ ਖਤਰਿਆਂ ਦੇ ਪ੍ਰਬੰਧਨ ਲਈ ਵਿਗਿਆਨਕ ਤੇ ਤਕਨਾਲੋਜੀ ਦੀਆਂ ਸਮਰੱਥਾਵਾਂ ਤਾਏਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਜਾਨੀ ਨੁਕਸਾਨ ਘੱਟ ਹੋਣ ਵਿੱਚ ਸਪੱਸ਼ਟ ਪ੍ਰਭਾਵ ਨਜ਼ਰ ਆ ਰਿਹਾ ਹੈ। ਅਜਿਹਾ ਕੁੱਝ ਹਾਲੀਆ ਮੌਸਮ ਸੰਬੰਧੀ ਆਫਤਾਂ ਦੌਰਾਨ ਵੇਖਣ ਨੂੰ ਮਿਲਿਆ ਹੈ ਜਿਵੇਂ ਕਿ ਫਾਇਲਿਨ ਅਤੇ ਹੁਦਹੁਦ ਤੁਫਾਨ। ਪਰ ਅਜਿਹੇ ਨਤੀਜੇ ਨਾਲ ਸੰਬੰਧਿਤ ਆਫਤਾਂ ਜਿਵੇਂ ਹੋਣਾਂ ਜਾਂ ਬੱਦਲਾਅਂ ਦੇ ਫਟਣ ਸਮੇਂ ਵੇਖਣ ਨੂੰ ਨਹੀਂ ਮਿਲੇ (ਉੱਤਰਾਖੰਡ, ਸ੍ਰੀਨਗਰ ਅਤੇ ਚੇਨੈਂ) ਜਾਂ ਭੂ-ਆਫਤਾਂ ਜਿਵੇਂ ਚਟਾਨਾਂ ਦਾ ਬਿਸਕਣਾ (ਮਾਕਿਨ ਅਤੇ ਉੱਤਰੀ ਸਿੱਕਮ)। ਤਕਨੀਕੀ ਆਫਤਾਂ ਜਿਵੇਂ ਸੱਨਅਤੀ ਜਾਂ ਸੜਕੀ ਦੁਰਘਟਨਾਵਾਂ ਲਗਾਤਾਰ ਵਧ ਰਹੀਆਂ ਹਨ; ਮਹਾਂਮਾਰੀਆਂ ਵਰਗੇ ਜੈਵਿਕ ਖਤਰੇ ਸਿਰ ਚੁੱਕੀ ਖੜ੍ਹੇ ਹਨ ਜਦ ਕਿ ਪਾਣੀ ਦੇ

ਘਟਦੇ ਸਰੋਤ ਅਤੇ ਹਵਾ ਪ੍ਰਦੂਸ਼ਨ ਦੇ ਪੱਧਰ ਵਰਗੀਆਂ ਰਵਾਇਤੀ ਆਫਤਾਂ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਸਹਿਰੀ ਬਸਤੀਆਂ ਵਿੱਚ ਵੱਡੀ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ। 2001 ਦੇ ਕੱਛ (ਗੁਜਰਾਤ) ਵਿੱਚ ਆਏ ਭੂਚਾਲ ਤੋਂ ਬਾਅਦ ਭਾਰਤ ਦੀ ਭੂਚਾਲਾਂ ਦੇ ਖਤਰਿਆਂ ਦਾ ਪ੍ਰਬੰਧਨ ਕਰਨ ਦੀ ਯੋਗਤਾ ਕਸੈਂਟੀ ਉਤੇ ਨਹੀਂ ਲੱਗੀ ਹੈ। ਮਾਹਰ ਲਗਤਾਰ ਚਿਤਵਨੀ ਦੇ ਰਹੇ ਹਨ ਕਿ ਜੇ ਸੰਘਣੀ ਵਸੋਂ ਵਾਲੇ ਸਹਿਰੀ ਕੇਂਦਰ ਭੂਚਾਲ ਦੀ ਮਾਰ ਹੇਠ ਆਏ ਤਾਂ ਇਸ ਦੇ ਤਬਾਹਕੁੰਨ ਸਿੱਟੇ ਨਿਕਲ ਸਕਦੇ ਹਨ।

ਭਾਰਤ ਕੋਲ ਵਿਗਿਆਨਕ ਅਤੇ ਰਵਾਇਤੀ ਜਾਣਕਾਰੀ ਅਤੇ ਆਫਤਾਂ ਦੇ ਜੋਖਮ ਦੀਆਂ ਕੁਦਰਤੀ ਅਤੇ ਮਾਨਵ ਵਲੋਂ ਬਣਾਈਆਂ ਪ੍ਰਕਿਰਿਆਵਾਂ ਦੀ ਸਮਝ ਦਾ ਵੱਡਾ ਅਧਾਰ ਮੌਜੂਦ ਹੈ, ਪਰ ਇਨ੍ਹਾਂ ਦੀ ਵਰਤੋਂ ਸਮਾਜਕ ਅਤੇ ਆਰਥਿਕ ਤਰੱਕੀ ਦੇ ਪ੍ਰੋਗਰਾਮ, ਗਤੀਵਿਧੀਆਂ ਅਤੇ ਯੋਜਨਾਵਾਂ ਦਾ ਖਾਕਾ ਤਿਆਰ ਕਰਨ ਅਤੇ ਅਮਲ ਕਰਨ ਸਮੇਂ ਨਹੀਂ ਕੀਤੀ ਜਾਂਦੀ, ਸਿੱਟੇ ਵਜੋਂ ਆਫਤ ਦੇ ਖਤਰਿਆਂ ਨੂੰ ਘੱਟ ਕਰਨ ਲਈ ਇਨ੍ਹਾਂ ਯੋਜਨਾਵਾਂ ਦੇ ਫਾਇਦਿਆਂ ਵਿੱਚ ਵਾਧਾ ਨਹੀਂ ਹੁੰਦਾ। ਇਸ ਤੋਂ ਉਲਟ ਇਨ੍ਹਾਂ ਵਿੱਚੋਂ ਕੁਝ ਯੋਜਨਾਵਾਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਨਵੇਂ ਖਤਰੇ ਜਾਂ ਆਫਤਾਂ ਸਹੇਝਨ ਜਾਂ ਆਫਤ ਦੇ ਮੌਜੂਦਾ ਖਤਰਿਆਂ ਨੂੰ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ।

**ਭਾਰਤ ਤੇਜ਼ ਆਰਥਿਕ ਵਿਕਾਸ ਦੇ ਮਾਰਗ ਉਤੇ ਚੱਲ ਰਿਹਾ ਹੈ ਜਿਸ ਨੂੰ ਮੇਕ ਇਨ ਇੰਡੀਆ, ਸਕਿੱਲ ਇੰਡੀਆ, ਡਿਜੀਟਲ ਇੰਡੀਆ, ਸਵੱਡ ਭਾਰਤ ਅਤਿਆਨ, ਸਮਾਰਟ ਸਿਟੀ ਮਿਸ਼ਨ ਆਦਿ ਨਵੀਆਂ ਪਹਿਲਕਦਮੀਆਂ ਹੋਰ ਗਤੀ ਪ੍ਰਦਾਨ ਕਰਨਗੀਆਂ। ਸੰਭਵਤਾ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਆਉਣ ਵਾਲੇ ਡੇਢ ਦਹਾਕੇ ਦੌਰਾਨ ਭਾਰਤ ਦੇ ਸਮਾਜਕ ਤੇ ਆਰਥਿਕ ਵਿਕਾਸ ਲਈ ਜਨਤਕ ਅਤੇ ਨਿੱਜੀ ਨਿਵੇਸ਼ ਪਿਛਲੇ ਚਾਰ ਜਾਂ ਪੰਜ ਦਹਾਕਿਆਂ ਵਿੱਚ ਕੀਤੇ ਨਿਵੇਸ਼ ਤੋਂ ਕਿਤੇ ਜ਼ਿਆਦਾ ਹੋਵੇਗਾ। ਇਸ ਨਾਲ ਯੋਜਨਾਬੰਦੀ, ਖਾਕਾ ਤਿਆਰ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ**

## ਵਿਕਾਸਮੁਖੀ ਯੋਜਨਾਵਾਂ ਅਮਲ ਵਿੱਚ ਲਿਆਉਣ ਦਾ ਮੌਕਾ ਮਿਲੇਗਾ।

ਅਜਿਹਾ ਇਸ ਢੰਗ ਨਾਲ ਕੀਤਾ ਜਾਵੇਗਾ ਜੋ ਜੋਖਮ ਵਿੱਚ ਵਾਧਾ ਨਾ ਕਰੇ ਪਰ ਆਫਤਾਂ ਦੇ ਖਤਰੇ ਨੂੰ ਘੱਟ ਕਰਨ ਦੀ ਪ੍ਰਕਿਰਿਆ ਵਿੱਚ ਯੋਗਦਾਨ ਪਾਵੇ।

ਆਫਤ ਦੇ ਖਤਰਿਆਂ ਨੂੰ ਘੱਟ ਕਰਨ ਦੀ ਪ੍ਰਕਿਰਿਆ ਨੂੰ ਵਿਕਾਸ ਦੇ ਹਰੇਕ ਪੱਖ ਵਿੱਚ ਸ਼ਾਮਲ ਕਰਨਾ ਪਿਛਲੇ ਕੁਝ ਸਮੇਂ ਤੋਂ ਆਫਤ ਪ੍ਰਬੰਧਨ ਦੇ ਖਰੜੇ ਵਿੱਚ ਸ਼ਾਮਲ ਰਿਹਾ ਹੈ, ਪਰ ਇਸ ਦਿਸ਼ਾ ਵਿੱਚ ਕੋਈ ਖਾਸ ਤਰੱਕੀ ਨਹੀਂ ਹੋਈ। ਨਾ ਹੀ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ ਵਲੋਂ ਇਸ ਵਾਸਤੇ ਕੋਈ ਦਿਸ਼ਾ ਨਿਰਦੇਸ਼ ਹੀ ਬਣਾਏ ਗਏ ਹਨ। ਨਾ ਹੀ ਖੇਤਰੀ ਮੰਤਰਾਲਿਆਂ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੇ ਵਿਭਾਗਾਂ ਵਲੋਂ ਆਪੇ-ਆਪਣੇ ਖੇਤਰਾਂ ਵਿੱਚ ਆਫਤ ਪ੍ਰਤਿਰੋਧੀ ਠੋਸ ਕਾਰਜ ਯੋਜਨਾਵਾਂ ਹੀ ਬਣਾਈਆਂ ਗਈਆਂ ਹਨ। ਸਥਿਰ ਵਿਕਾਸ ਟੀਚਿਆਂ ਅਤੇ ਪੈਰਿਸ ਮੌਸਮ ਸਮਝੌਤੇ ਦੇ ਨਾਲ ਸੈਡਾਈ ਢਾਂਚੇ ਉਤੇ ਅਮਲ ਕਰਨ ਨਾਲ ਹੁਣ ਤੱਕ ਅਣਗੋਲੇ ਰਹੇ ਪਰ ਭਾਰਤ ਵਿੱਚ ਆਫਤ ਖਤਰਿਆਂ ਦੇ ਪ੍ਰਬੰਧਨ ਦੇ ਵੰਗਾਰ ਭਰੇ ਟੀਚਿਆਂ ਦੇ ਹੱਲ ਲਈ ਮੌਕੇ ਪ੍ਰਾਪਤ ਹੋਣਗੇ।

(ਲੇਖਕ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ ਦੇ ਸਕੱਤਰ, ਰਾਸ਼ਟਰੀ ਆਫਤ ਪ੍ਰਬੰਧਨ ਸੰਸਥਾਨ ਦੇ ਐਗਜ਼ੀਕਿਊਟਿਵ ਡਾਇਰੈਕਟਰ ਵਜੋਂ ਸੇਵਾਰਤ ਰਹੇ ਅਤੇ ਸਾਰਕ ਆਫਤ ਪ੍ਰਬੰਧਨ ਕੇਂਦਰ ਦਿੱਲੀ ਦੇ ਸੰਸਥਾਪਕ ਨਿਦੇਸ਼ਕ ਹਨ।)

e-mail : dharc@nic.in

### ਸਤਾ 5 ਦਾ ਬਾਕੀ

ਹਨ। ਇਸ ਰਕਮ ਵਿੱਚੋਂ 47029.50 ਕਰੋੜ ਰੁਪਏ ਕੇਂਦਰੀ ਹਿੱਸੇ ਦੇ ਅਤੇ 1490.50 ਕਰੋੜ ਰਾਜਾਂ ਦੇ ਹਿੱਸੇ ਹਨ। ਇਹ ਰਕਮ ਸਾਰੇ ਰਾਜਾਂ ਨੂੰ 2015-16 ਤੋਂ 2019-20 ਦਰਮਿਆਨ ਦਿੱਤੀ ਜਾਵੇਗੀ। ਇਹ ਰਕਮ 13ਵੇਂ ਵਿੱਤ ਆਯੋਗ ਵਲੋਂ 2010-11 ਤੋਂ 2014-15 ਦਰਮਿਆਨ ਰੱਖੀ ਗਈ 33,580.93 ਕਰੋੜ ਦੀ ਰਕਮ ਨਾਲੋਂ ਕਾਫ਼ੀ ਜ਼ਿਆਦਾ ਹੈ। ਐਸ ਡੀ ਆਰ ਐਂਡ ਦੇ ਪ੍ਰਬੰਧ ਲਈ ਅੈਨ ਡੀ ਆਰ ਐਂਡ ਵਲੋਂ ਵੀ ਤਬਾਹੀਆਂ ਅਤੇ ਗੰਭੀਰ ਕਿਸਮ ਦੀਆਂ ਹੋਰ ਲੋੜਾਂ ਲਈ ਮਦਦ ਦਿੱਤੀ ਜਾਂਦੀ ਹੈ। 2015-

16 ਸਾਲ ਦੌਰਾਨ ਕੁੱਲ 17749.18 ਕਰੋੜ ਰੁਪਏ (ਜਿਸ ਵਿੱਚ ਅੈਨ ਡੀ ਆਰ ਐਂਡ ਵਲੋਂ ਜਾਰੀ ਕੀਤੇ 5297.22 ਕਰੋੜ ਰੁਪਏ ਵੀ ਸ਼ਾਮਲ ਹਨ) ਰਾਜ ਸਰਕਾਰਾਂ ਨੂੰ ਵੱਖ-ਵੱਖ ਕੁਦਰਤੀ ਆਫਤਾਂ ਨਾਲ ਨਜ਼ਿਠਣ ਲਈ ਜਾਰੀ ਕੀਤੇ ਗਏ।

ਅੰਤ ਵਿੱਚ ਇਸ ਗੱਲ ਉਤੇ ਜੋਰ ਦਿੰਦਿਆਂ ਕਿ ਆਫਤ ਦਾ ਖਤਰਾ ਘਟਾਉਣ ਵਿੱਚ ਰਾਜਾਂ ਦੀ ਭੂਮਿਕਾ ਮੁਢਲੀ ਹੁੰਦੀ ਹੈ, ਸੇਂਡਾਈ ਫਰੇਮਵਰਕ ਨੇ ਹੋਰ ਸੰਬੰਧਿਤ ਧਿਰਾਂ, ਜਿਨ੍ਹਾਂ ਵਿੱਚ ਨਿੱਜੀ ਖੇਤਰ ਵੀ ਸ਼ਾਮਲ ਹਨ, ਨੂੰ ਕਿਹਾ ਹੈ ਕਿ ਆਫਤ ਘਟਾਉਣ ਅਤੇ ਸਹਾਇਤਾ ਪ੍ਰੋਗਰਾਮ ਦੀ ਯੋਜਨਾ ਤਿਆਰ ਕਰਨ। ਆਫਤ ਦੇ ਖਤਰੇ ਨੂੰ ਘਟਾਉਣ ਦੇ ਮਿਸ਼ਨ ਅਧੀਨ ਸਭ ਧਿਰਾਂ ਦੇ, ਜਨਤਕ ਅਤੇ ਨਿੱਜੀ ਸਹਿਯੋਗ ਦੀ ਲੋੜ ਹੈ ਤਾਂ ਕਿ ਆਫਤ ਦੇ ਖਤਰੇ ਨੂੰ ਘੱਟ ਕਰਨ ਦੇ ਤੰਤਰ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਇਸ ਲਈ ਭਰੋਸੇਯੋਗ ਅਤੇ ਪਹੁੰਚਯੋਗ ਆਧੁਨਿਕ ਤਕਨਾਲੋਜੀ ਦੀ ਵਰਤੋਂ, ਸਮਰੱਥਾ ਦੇ ਵਿਕਾਸ ਲਈ ਕੀਤੀ ਜਾਵੇ।

**ਭਾਰਤ ਸਰਕਾਰ ਦਾ ਇਹ ਯਕੀਨ ਹੈ ਕਿ ਮਜ਼ਬੂਤ ਢਾਂਚਾ ਸਾਰੇ ਕਾਰਨਾਂ ਨੂੰ ਪਿਆਨ ਵਿੱਚ ਰੱਖੇ ਜਿਨ੍ਹਾਂ ਵਿੱਚ ਦੂਜੀਆਂ ਮੁਸੀਬਤਾਂ ਵੀ ਸ਼ਾਮਲ ਹਨ ਜੋ ਕਿ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਕਾਰਨ ਉੱਭਰਦੀਆਂ ਹਨ। ਨਵੰਬਰ 2016 ਵਿੱਚ ਹੋਏ ਐਮ ਸੀ ਡੀ ਆਰ ਆਰ, ਨਵੀਂ ਦਿੱਲੀ ਦੇ ਨਤੀਜੇ ਸੰਬੰਧੀ ਦਸਤਾਵਜ਼ਾਂ ਵਿੱਚ ਖੇਤਰ ਅੰਦਰ ਸਿਆਸੀ ਵਾਅਦਿਆਂ ਨੂੰ ਦੁਹਰਾਇਆ ਗਿਆ ਹੈ ਅਤੇ ਇਹ ਕਮੀ ਵਾਲੇ ਸੋਮਿਆਂ, ਖਤਰਿਆਂ ਅਤੇ ਬਰਾਬਰ ਵੰਡ ਦੀਆਂ ਚੁਨੌਤੀਆਂ ਦੀ ਪਛਾਣ ਕਰਨ ਲਈ ਭਰੀਖੰਥ ਦੀਆਂ ਨੀਤੀਆਂ ਤਿਆਰ ਕਰਨ ਲਈ ਹੈ।**

(ਲੇਖਕ ਕੇਂਦਰੀ ਗ੍ਰਾਹ ਮਾਮਲਿਆਂ ਬਾਰੇ ਰਾਜ ਮੰਤਰੀ ਅਤੇ ਏਸ਼ੀਆਈ ਖੇਤਰ ਲਈ ਸੰਯੁਕਤ ਰਾਸ਼ਟਰ ਵਲੋਂ ਆਫਤ ਖਤਰੇ ਘਟਾਉਣ ਬਾਰੇ ਮਨੋਨੀਤ ਚੈਪੀਅਨ ਹਨ)

## ਆਫਤ ਜੋਖਮ ਪ੍ਰਬੰਧਨ

### ਸੱਤੇਸ਼ ਕੁਮਾਰ

**ਕੇ** ਵਲ ਇਕ ਚੀਜ਼ ਸਥਾਈ ਹੈ - ਬਦਲਾਅ। ਹਰ ਪਸੇ ਬਦਲਾਅ ਹੋ ਰਿਹਾ ਹੈ, ਨਵੀਆਂ ਇੱਛਾਵਾਂ ਪੈਦਾ ਹੋ ਰਹੀਆਂ ਹਨ ਅਤੇ ਨਵੀਆਂ ਚੁਨੌਤੀਆਂ ਸਾਹਮਣੇ ਆ ਰਹੀਆਂ ਹਨ। ਦੁਨੀਆਂ ਭਰ ਵਿੱਚ ਵਾਤਾਵਰਨਿਕ, ਆਰਥਿਕ, ਸਮਾਜਕ ਅਤੇ ਰਾਜਨੀਤਕ ਵਾਤਾਵਰਨ ਉਹੋ ਜਿਹਾ ਨਹੀਂ ਰਿਹਾ ਜੋ 80ਵਿਆਂ ਅਤੇ 90ਵਿਆਂ ਦੇ ਅਖੀਰ ਵਿੱਚ ਹੁੰਦਾ ਸੀ। ਤਕਨਾਲੋਜੀ ਅਤੇ ਕੁਦਰਤੀ ਵਾਤਾਵਰਨ ਨੇ ਵੀ ਵਾਤਾਵਰਨ ਸੰਬੰਧੀ ਚਰਚਾ ਨੂੰ ਦਿਸ਼ਾ ਪ੍ਰਦਾਨ ਕੀਤੀ ਹੈ। ਸਾਲ 2015 ਬਹੁਤ ਮਹੱਤਵਪੂਰਨ ਰਿਹਾ ਜਿਸ ਵਿੱਚ ਦੁਨੀਆਂ ਦੇ ਤਿੰਨ ਵੱਡੇ ਸਮਝੌਤੇ ਸਹੀਬੰਦ ਕੀਤੇ ਗਏ। ਸਥਿਰ ਜਾਂ ਸਥਾਈ ਵਿਕਾਸ ਦੇ ਟੀਚੇ (ਐਸ ਡੀ ਜੀਜ਼), ਮੌਸਮ ਬਦਲਾਅ ਬਾਰੇ ਪੈਰਿਸ ਸਮਝੌਤਾ - ਸੀ ਓ ਪੀ 21 ਅਤੇ ਆਫਤ ਜੋਖਮ ਵਿੱਚ ਕਮੀ ਕਰਨ ਲਈ 2015-30 ਦਾ ਸੇਡਾਈ ਢਾਂਚਾ।

ਐਤਰਜ਼ਾਫ਼ਰੀ ਭਾਈਚਾਰਿਆਂ ਨੇ ਤਿੰਨਾਂ ਹੀ ਸਮਝੌਤਿਆਂ ਵਿੱਚ ਨਿਰਧਾਰਤ ਕੀਤੇ ਟੀਚੇ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਆਪਣੇ ਆਪ ਨੂੰ ਪ੍ਰਤਿਬਿਧ ਕਰ ਲਿਆ ਹੈ। ਸਾਰੇ ਹੀ ਦਸਤਾਵੇਜ਼ਾਂ ਵਿੱਚ ਕੁੱਝ ਗੱਲਾਂ ਸਾਂਝੀਆਂ ਹਨ ਜਿਨ੍ਹਾਂ ਉਤੇ ਇਨ੍ਹਾਂ ਦੀ ਇਕ ਰਾਇ ਹੈ। ਆਫਤ ਕਾਰਨ ਹੋਣ ਵਾਲੇ ਨੁਕਸਾਨ ਦੇ ਅਧਿਐਨ ਦਰਸਾਉਂਦੇ ਹਨ ਕਿ ਜੇ ਅਸੀਂ ਸਥਿਰ ਵਿਕਾਸ ਟੀਚੇ ਪ੍ਰਾਪਤ ਕਰਨੇ ਹਨ ਤਾਂ ਸਾਨੂੰ ਤਰਜ਼ੀਹੀ ਤੌਰ 'ਤੇ ਆਫਤਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣਾ ਪਵੇਗਾ। ਆਫਤਾਂ ਦੇ ਜੋਖਮ ਨੂੰ ਘੱਟ ਕਰਨ ਲਈ ਸਾਨੂੰ ਅਤਿ ਦੀਆਂ ਘਟਨਾਵਾਂ ਅਤੇ ਮੌਸਮ ਬਦਲਾਅ ਦੇ ਮੁੱਦਿਆਂ ਦਾ ਹੱਲ ਕਰਨਾ ਪਵੇਗਾ। ਇਹ ਤਿੰਨੇ - ਵਿਕਾਸ, ਆਫਤ ਜੋਖਮ ਅਤੇ ਮੌਸਮ ਵਿੱਚ ਬਦਲਾਅ - ਆਪਸ ਵਿੱਚ ਜੁੜੇ ਹੋਏ ਹਨ।

ਇਸ ਲਈ ਇਨ੍ਹਾਂ ਦਾ ਹੱਲ ਵੀ ਏਕੀਕ੍ਰਿਤ ਹੋਣਾ ਲੋੜੀਦਾ ਹੈ।

### ਆਫਤ ਅਤੇ ਸਥਿਰ ਵਿਕਾਸ ਟੀਚੇ

ਆਫਤ ਜੋਖਮ ਘੱਟ ਕਰਨ ਵਿੱਚ ਸਾਰੇ ਪੱਖ ਅਤੇ ਵਿਕਾਸ ਦੇ ਸਾਰੇ ਖੇਤਰ ਆਉਂਦੇ ਹਨ। 17 ਸਥਿਰ ਵਿਕਾਸ ਟੀਚਿਆਂ ਵਿੱਚ 10 ਵਿੱਚ ਆਫਤ ਜੋਖਮ ਘੱਟ ਕਰਨ ਸੰਬੰਧੀ 25 ਟੀਚੇ ਹਨ, ਜਿਨ੍ਹਾਂ ਤੋਂ ਆਫਤ ਜੋਖਮ ਘੱਟ ਕਰਨ ਦੀ ਭੂਮਿਕਾ, ਮੁੱਖ ਵਿਕਾਸ ਰਣਨੀਤੀ ਵਜੋਂ ਮਜ਼ਬੂਤੀ ਨਾਲ ਸਥਾਪਤ ਹੋ ਜਾਂਦੀ ਹੈ।

ਆਫਤਾਂ ਦੇ ਵਾਪਰਨ ਦੇ ਸੰਬੰਧ ਵਿੱਚ ਬਚਾਅਕਾਰੀ ਕਦਮ ਚੁੱਕਣੇ, ਅਤਿ ਦੀ ਗਰੀਬੀ ਨੂੰ ਖਤਮ ਕਰਨ ਦੇ ਟੀਚੇ ਹਾਸਲ ਕਰਨ ਲਈ ਬਹੁਤ ਅਹਿਮ ਹਨ ਕਿਉਂਕਿ ਗਰੀਬੀ ਆਰਥਿਕ ਤੇ ਸਮਾਜਕ ਨੁਕਸਾਨ ਦੀ ਜਦ ਵਿੱਚ ਆਉਣ ਕਰਕੇ ਆਫਤ ਦੇ ਜੋਖਮ ਦਾ ਇਕ ਮੁੱਖ ਕਾਰਕ ਹੁੰਦੀ ਹੈ, ਇਸ ਲਈ ਗਰੀਬੀ ਨੇ ਜੋਖਮ ਵਾਲੀਆਂ ਹਾਲਤਾਂ ਵਿੱਚ ਵਾਧੇ ਲਈ ਵੀ ਬਹੁਤ ਯੋਗਦਾਨ ਪਾਇਆ ਹੈ, ਜੋ ਸਥਿਰ ਵਿਕਾਸ ਦੀ ਤਰੱਕੀ ਨੂੰ ਹੋਰ ਸੀਮਤ ਕਰ ਦਿੰਦਾ ਹੈ। ਸਬੂਤ ਇਹ ਸੁਝਾਉਂਦੇ ਹਨ ਕਿ ਆਫਤਾਂ ਦੇ ਪ੍ਰਭਾਵ, ਵਿਕਾਸਸੀਲ ਤੇ ਵਿਕਸਤ ਦੇਸ਼ਾਂ ਵਿੱਚ ਬਹੁਤ ਮਿਹਨਤ ਨਾਲ ਖੱਟੀਆਂ ਵਿਕਾਸ ਮੁਖੀ ਪ੍ਰਾਪਤੀਆਂ ਨੂੰ ਵੀ ਬੱਲੇ ਲਾ ਦਿੰਦੇ ਹਨ, ਜਿਸ ਕਰਕੇ ਗਰੀਬ ਅਤੇ ਸਭ ਤੋਂ ਵੱਧ ਨੁਕਸਾਨ ਝੱਲਣ ਵਾਲੇ ਹੋਰ ਵੀ ਘੋਰ ਗਰੀਬੀ ਵਿੱਚ ਪੱਕੇ ਜਾਂਦੇ ਹਨ। 2030 ਤੱਕ 325 ਮਿਲੀਅਨ ਲੋਕ ਗਰੀਬੀ ਦੀ ਜਦ ਵਿੱਚ ਅਤੇ ਹਰ ਪ੍ਰਕਾਰ ਦੀਆਂ ਕੁਦਰਤੀ ਆਫਤਾਂ ਅਤੇ ਅਤਿ ਦੀਆਂ ਮੌਸਮੀ ਹਾਲਤਾਂ ਦੇ ਸਿਕਾਰ ਬਣ ਸਕਦੇ ਹਨ, ਖਾਸ ਕਰਕੇ ਉਪ-ਸਹਾਗਾ ਅਫ਼ਰੀਕਾ ਅਤੇ ਦੱਖਣੀ ਏਸ਼ੀਆਈ ਖਿੱਤਿਆਂ ਵਿੱਚ। ਇਸ

ਤੋਂ ਸਥਕ ਲੈਇਅਂ ਗਰੀਬ ਭਾਈਚਾਰਿਆਂ ਦੀ ਸਮਰੱਥਾ ਵਿਕਸਤ ਕਰਨ ਤੇ ਮਜ਼ਬੂਤ ਕਰਨ ਦੀ ਤੁਰੰਤ ਲੋੜ ਮਹਿਸੂਸ ਹੁੰਦੀ ਹੈ ਤਾਂ ਕਿ ਭਵਿੱਖ ਵਿੱਚ ਵਾਪਰਨ ਵਾਲੀਆਂ ਆਫਤਾਂ ਸਮੇਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਗਰੀਬੀ ਦੀ ਦਲਦਲ ਵਿੱਚ ਫਸਣ ਤੋਂ ਰੋਕਿਆ ਜਾ ਸਕੇ, ਉਨ੍ਹਾਂ ਦੀ ਰੋਜ਼ੀ-ਰੋਟੀ ਦੀ ਰੱਖਿਆ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਅਸਾਸਿਆਂ ਦੀ ਪੁਨਰ-ਪ੍ਰਾਪਤੀ ਵਿੱਚ ਸਹਾਇਤਾ ਕੀਤੀ ਜਾ ਸਕੇ।

ਨੇਪਾਲ ਵਿੱਚ ਆਏ ਭੁਚਾਲ ਤੋਂ ਬਾਅਦ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੀਤੇ ਅਧਿਐਨ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਇਸ ਤ੍ਰਾਸਦੀ ਉਪਰੰਤ 2015-16 ਵਿੱਚ 2.5 ਤੋਂ 3.5 ਪ੍ਰਤਿਸ਼ਤ ਹੋਰ ਨੇਪਾਲ ਵਾਸੀ ਗਰੀਬੀ ਵੱਲ ਪੱਕੇ ਜਾਣਗੇ ਜੋ ਸੰਖਿਆ ਪੱਖੋਂ ਹੋਰ 700,000 ਗਰੀਬ ਬਣਦੇ ਹਨ ਅਤੇ ਨੁਕਸਾਨ ਲਗਭਗ 7 ਬਿਲੀਅਨ ਅਮਰੀਕੀ ਡਾਲਰ ਦੇ ਬਰਾਬਰ ਆਕਿਆ ਗਿਆ ਹੈ। ਇਸ ਅਧਿਐਨ ਤੋਂ ਇਹ ਵੀ ਖੁਲਾਸਾ ਹੁੰਦਾ ਹੈ ਕਿ ਛੇ ਨਿਊਨਤਮ ਐਚ ਡੀ ਆਈ ਜ਼ਿਲ੍ਹੇ, ਜਿਥੇ 130,000 ਨੈਪਾਲੀ ਰੁਪਏ/ਵਿਅਕਤੀ ਤੋਂ ਜ਼ਿਆਦਾ ਦੇ ਆਫਤ ਪ੍ਰਭਾਵ ਵੇਖੇ ਗਏ, ਵਿੱਚ ਵਸਣ ਵਾਲੀ ਜਨਸੰਖਿਆ ਦੌਲਾਖਾ, ਸਿੰਧੂਪਾਲ ਚੌਕ, ਗੋਰਖਾ, ਨੁਵਾਕੋਟ, ਰਸੂਵਾ ਅਤੇ ਢੇਡਿੰਗ ਵਿੱਚ ਰਹਿੰਦੀ ਹੈ, ਜੋ ਇਸ ਗੱਲ ਨੂੰ ਪੱਕਾ ਕਰਦੀ ਹੈ ਕਿ ਆਮ ਤੌਰ 'ਤੇ ਸਭ ਤੋਂ ਵੱਧ ਗਰੀਬ ਅਤੇ ਸਭ ਤੋਂ ਕਮਜ਼ੋਰ ਲੋਕ ਹੀ ਆਫਤਾਂ ਦੇ ਸਭ ਤੋਂ ਬੁਰੇ ਪ੍ਰਭਾਵ ਦਾ ਸਿਕਾਰ ਬਣਦੇ ਹਨ। ਸਾਡੇ ਸਮਾਜ ਤੇ ਆਫਤਾਂ ਦੇ ਪ੍ਰਭਾਵ ਸਥਿਰ ਸਮਾਜਕ-ਆਰਥਿਕ ਵਿਕਾਸ ਦੇ ਨਜ਼ਗੀਏ ਨੂੰ ਹਾਸਲ ਕਰਨ ਵਿੱਚ ਵੱਡੀ ਰੁਕਾਵਟ ਬਣ ਗਏ ਹਨ। ਆਰਥਿਕ ਨੁਕਸਾਨ ਅਤੇ ਹਾਨੀ ਦਾ ਅੰਦਰਾਜ਼ਾ ਕਈ ਬਿਲੀਅਨ ਡਾਲਰਾਂ ਵਿੱਚ ਪਹੁੰਚਦਾ ਹੈ, ਜਿਸ ਨਾਲ ਇਕ

ਬੁਸ਼ਹਾਲ ਖਿੱਤੇ ਦੇ ਟੀਚੇ ਪਿੱਛੇ ਸੁੱਟੇ ਜਾਂਦੇ ਹਨ। ਹਰੇਕ ਆਫਤ ਸਮੇਂ ਵਿਕਾਸ ਦੇ ਵੱਖ-ਵੱਖ ਖੇਤਰਾਂ, ਜਿਵੇਂ ਖੇਤੀਬਾੜੀ, ਮਕਾਨ ਉਸਾਰੀ, ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਉਤੇ ਵੱਡਾ ਅਸਰ ਪੈਦਾ ਹੈ।

ਵਿੱਡੰਬਨਾ ਇਹ ਹੈ ਕਿ ਆਫਤਾਂ ਦਾ ਵਧਦਾ ਪ੍ਰਭਾਵ ਅਤੇ ਹੋਰ ਜ਼ਿਆਦਾ ਲੋਕਾਂ ਦਾ ਆਫਤਾਂ ਦੀ ਜਦ ਵਿੱਚ ਆਉਣ ਦਾ ਮੁੱਖ ਕਾਰਨ ਅਸਥਿਰ ਵਿਕਾਸ ਗਤੀਵਿਧੀਆਂ ਹੁੰਦੀਆਂ ਹਨ ਜਿਵੇਂ ਜਮੀਨ ਦਾ ਗਲਤ ਇਸਤੇਮਾਲ ਅਤੇ ਵਾਤਾਵਰਨ ਵਿੱਚ ਖਰਾਬੀ। ਸਾਡੇ ਖਿੱਤੇ ਵਿੱਚ ਵਾਰ-ਵਾਰ ਆਫਤਾਂ ਆਉਣ ਅਤੇ ਉਨ੍ਹਾਂ ਦੀ ਮਾਤਰਾ ਨੂੰ ਦੇਖਿਦਿਆਂ, ਸਾਡੇ ਦੇਸ਼ਾਂ ਨੂੰ ਸਮਾਜ, ਅਹਿਮ ਬੁਨਿਆਦੀ ਢਾਂਚੇ ਅਤੇ ਵਿਕਾਸ ਨੂੰ ਬਚਾਉਣ ਲਈ ਤਾਲਮੇਲ ਨਾਲ ਹੱਲ ਲੱਭਣੇ ਪੈਣਗੇ। ਇਹ ਬਹੁਤ ਜ਼ਰੂਰੀ ਹੈ ਕਿ ਵਿਕਾਸ ਯੋਜਨਾ ਪ੍ਰਕਿਰਿਆ ਵਿੱਚ ਮੌਜੂਦਾ ਅਤੇ ਭਰਵਿੱਖੀ ਸਮਾਜਕ-ਆਰਥਿਕ ਜੋਖਮਾਂ ਅਤੇ ਜੋਖਮ ਨੂੰ ਘੱਟ ਕਰਨ ਵਾਲੇ ਕਦਮਾਂ ਦੇ ਵੱਡੇ ਕਾਰਨਾਂ ਦੀ ਨਿਸ਼ਾਨਦੇਹੀ ਤੇ ਪੜ੍ਹੋਲ ਕੀਤੀ ਜਾਵੇ। ਜੇ ਵਿਕਾਸ ਅਤੇ ਤੁਰੱਕੀ ਲਈ ਰਾਸ਼ਟਰੀ ਟੀਚਿਆਂ ਨੂੰ ਪ੍ਰਾਤ ਕਰਨਾ ਹੈ, ਜਿਸ ਵਿੱਚ ਰੋਜ਼ਗਾਰ ਤੇ ਵਪਾਰ ਵੀ ਸ਼ਾਮਲ ਹਨ, ਤਾਂ ਜਨਤਕ ਨੀਤੀ ਢਾਂਚੇ ਅਤੇ ਯੋਜਨਾਬੰਦੀ ਫੈਸਲੇ ਦੀਆਂ ਪ੍ਰਕਿਰਿਆਵਾਂ ਵਿੱਚ ਧਿਆਨ ਸੰਕਟ ਪ੍ਰਬੰਧਨ ਤੋਂ ਹਟਾ ਕੇ ਜੋਖਮ ਪ੍ਰਬੰਧਨ ਵੱਲ ਕਰਨਾ ਹੋਵੇਗਾ ਤਾਂ ਕਿ ਜੋਖਮ ਮੁਖੀ ਨਿਵੇਸ਼ ਅਤੇ ਪ੍ਰਵਾਸ ਸ਼ੁਰੂ ਹੋ ਸਕਣ।

**ਆਫਤ ਪ੍ਰਬੰਧਨ :** ਆਫਤ ਦੀ ਮੁਢਲੀ ਪਰਿਭਾਸ਼ਾ, ਜਿਸ ਨੂੰ ਸੰਯੁਕਤ ਰਾਸ਼ਟਰ ਵਲੋਂ ਅਪਣਾਇਆ ਗਿਆ ਹੈ ਅਤੇ ਆਫਤ ਪ੍ਰਬੰਧਨ ਬਾਰੇ ਰਾਸ਼ਟਰੀ ਐਕਟ, 2005 ਵਿੱਚ ਵੀ ਸ਼ਾਮਲ ਕੀਤਾ ਗਿਆ ਹੈ, ਵਿੱਚ ਇਸ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ - "ਆਫਤ ਇਕ ਸਮਾਜ ਜਾਂ ਭਾਈਚਾਰੇ ਦੇ ਸੰਚਾਲਨ ਵਿੱਚ ਇਕ ਗੰਭੀਰ ਰੁਕਾਵਟ ਹੈ ਜਿਸ ਨਾਲ ਵੱਡੇ ਪੱਧਰ ਉਤੇ ਜਾਨੀ, ਮਾਲੀ, ਆਰਥਿਕ ਅਤੇ/ਜਾਂ ਵਾਤਾਵਰਨਿਕ ਨੁਕਸਾਨ ਹੁੰਦਾ ਹੈ, ਜੋ ਪ੍ਰਭਾਵਿਤ ਸਮਾਜ ਜਾਂ ਭਾਈਚਾਰਾ ਆਪਣੇ ਸਾਰੇ ਸਰੋਤਾਂ ਦੀ ਵਰਤੋਂ ਕਰਕੇ ਵੀ ਪੂਰਾ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਕੁਦਰਤੀ ਆਫਤਾਂ ਨੂੰ ਸਾਵਧਾਨੀ ਵਾਲੀ ਯੋਜਨਾਬੰਦੀ, ਤਿਆਰੀ ਅਤੇ ਰੋਕਥਾਮ ਦੇ ਕਦਮਾਂ

ਨਾਲ ਰੋਕਿਆ ਜਾ ਸਕਦਾ ਹੈ।"

ਵੱਖ-ਵੱਖ ਹਿਤਧਾਰਕਾਂ ਨੇ "ਆਫਤ ਪ੍ਰਬੰਧਨ" ਨੂੰ ਵੱਖ-ਵੱਖ ਨਜ਼ਰੀਏ ਤੋਂ ਸਮਝਿਆ ਹੈ। ਜਿਹੜੇ ਹੁੰਗਾਰਾ ਭਰਦੇ ਹਨ, ਉਨ੍ਹਾਂ ਲਈ ਮਹਿਜ਼ ਇਹ ਹੁੰਗਾਰਾ ਪ੍ਰਬੰਧਨ ਹੈ। ਜਿਹੜੇ ਰਾਹਤ ਅਤੇ ਤੁਰੰਤ ਬਚਾਅ ਕਾਰਜਾਂ ਵਿੱਚ ਸ਼ਾਮਲ ਹੁੰਦੇ ਹਨ, ਉਨ੍ਹਾਂ ਲਈ ਇਹ ਇਕ ਮਨੁੱਖੀ ਸੰਕਟ ਅਤੇ ਰਾਹਤ ਪ੍ਰਬੰਧਨ ਹੈ। ਦੋਵੇਂ ਆਫਤ ਤੋਂ ਬਾਅਦ ਵਿੱਚ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਹਨ। ਜੋਖਮ ਨੂੰ ਘੱਟ ਕਰਨ, ਜੋਖਮ ਦੀ ਰੋਕਥਾਮ ਅਤੇ ਤਿਆਰੀ ਲਈ ਆਫਤ ਤੋਂ ਪਹਿਲਾਂ ਦੀ ਯੋਜਨਾਬੰਦੀ, ਇਸ ਖੇਤਰ ਵਿੱਚ ਕੰਮ ਕਰਨ ਦੇ ਨਵੇਂ ਨਿਯਮ ਹਨ ਅਤੇ ਜਿਹੜੇ ਇਸ ਵਿੱਚ ਵਿਸ਼ਵਾਸ ਕਰਦੇ ਹਨ, ਉਨ੍ਹਾਂ ਲਈ ਇਹ ਦੋਵੇਂ ਕਾਨੂੰਨ ਬਰਾਬਰ, ਮਤਲਬ ਆਫਤ ਤੋਂ ਪਹਿਲਾਂ ਜੋਖਮ ਘੱਟ ਕਰਨਾ ਅਤੇ ਆਫਤ ਤੋਂ ਬਾਅਦ ਹੁੰਗਾਰਾ ਦੇਣਾ। ਦੁਨੀਆਂ ਦੇ ਜ਼ਿਆਦਾਤਰ ਭਾਗਾਂ, ਖਾਸ ਕਰਕੇ ਦੱਖਣੀ ਏਸ਼ੀਆ ਅਤੇ ਭਾਰਤ ਵਿੱਚ ਵੀ, ਆਫਤ ਤੋਂ ਬਾਅਦ ਵਾਲੇ ਹੁੰਗਾਰੇ ਨੂੰ, ਆਫਤ ਪ੍ਰਬੰਧਨ ਲਈ ਸਭ ਤੋਂ ਮਹੱਤਵਪੂਰਨ ਗਤੀਵਿਧੀ ਮੰਨਿਆ ਜਾਂਦਾ ਸੀ। ਇਸ ਕਰਕੇ ਸੰਬਖਾਗਤ ਪ੍ਰਣਾਲੀ, ਨਿਯਮ, ਨੀਤੀਆਂ, ਪ੍ਰੋਗਰਾਮ ਇਨ੍ਹਾਂ ਤੋਥਿਲਿਆਂ ਨੂੰ ਹੱਲ ਕਰਨ ਲਈ ਹੀ ਬਣਾਏ ਗਏ ਹਨ। ਆਫਤ ਪ੍ਰਬੰਧਨ ਲਈ ਸਾਰਾ ਸ਼ਾਸਨ ਆਫਤ ਤੋਂ ਬਾਅਦ ਵਾਲੇ ਦ੍ਰਿਸ਼ ਨਾਲ ਨਜ਼ਿਠਣ ਲਈ ਹੀ ਵਿਕਸਤ ਕੀਤਾ ਗਿਆ ਸੀ। ਪਰ ਬਦਿਕਸਮਤੀ ਨੂੰ, ਹੁਣ ਇਹ ਬੀਤੀ ਦੀ ਗੱਲ ਬਣ ਕੇ ਰਹਿ ਗਿਆ ਹੈ। ਹੁਣ ਪਿਛਲੇ ਲਗਭਗ ਡੇਢ ਦਹਾਕੇ ਤੋਂ, ਭਾਰਤ ਵਿੱਚ ਆਫਤ ਪ੍ਰਬੰਧਨ ਵਿੱਚ ਬਦਲਾਅ ਆਇਆ ਹੈ ਅਤੇ ਨਿਯਮਤ ਸਮੇਂ ਉਤੇ ਇਸ ਨੂੰ ਨਵੇਂ ਤਜਰਬਿਆਂ ਨਾਲ ਮੁੜ ਤੋਂ ਪਰਿਭਾਸ਼ਿਤ ਕੀਤਾ ਗਿਆ ਹੈ।

2015 ਵਿੱਚ ਸੇਡਾਈ ਢਾਂਚੇ ਨੂੰ ਅਪਣਾਏ ਜਾਣ ਤੋਂ ਬਾਅਦ ਭਾਰਤ ਨੇ ਨਵੰਬਰ, 2016 ਵਿੱਚ ਪਹਿਲੀ ਏਸ਼ੀਅਨ ਮਨਿਸਟੀਰੀਅਲ ਕਾਨਫਰੰਸ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਅਤ ਜੋਖਮ ਘੱਟ ਕਰਨ, ਖਾਸ ਕਰਕੇ ਆਫਤ ਤੋਂ ਪਹਿਲਾਂ ਦੀਆਂ ਸਰਗਰਮੀਆਂ ਲਈ ਏਸ਼ੀਆਈ ਖਾਕਾ ਤਿਆਰ ਕੀਤਾ ਜਾਣਾ ਸੀ ਜੋ ਏਸ਼ੀਆਈ ਅਤੇ ਪੈਸੇਫਿਕ, ਦੋਨਾਂ ਧਿੱਤਿਆਂ ਦੇ ਦੇਸ਼ਾਂ ਲਈ ਹੋਵੇਗਾ। ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨੇ

ਇਸ ਕਾਨਫਰੰਸ ਦਾ ਉਦਘਾਟਨ ਕਰਦਿਆਂ ਆਫਤ ਜੋਖਮ ਵਿੱਚ ਕਮੀ ਅਤੇ ਵਿਕਾਸ ਲਈ 10 ਸਿਧਾਂ ਪੇਸ਼ ਕੀਤੇ। ਜੋਖਮ ਵਿੱਚ ਕਮੀ ਤੋਂ ਪਹਿਲਾਂ, ਵਿਸ਼ਵ ਖਾਕਾ ਤਿਆਰ ਕਰਨ ਲਈ ਜਾਪਾਨ ਦੇ ਛੋਟੇ ਜਿਹੇ ਸ਼ਹਿਰ ਸੇਡਾਈ ਵਿੱਚ 2015 ਦੇ ਮਾਰਚ ਮਹੀਨੇ ਇਕ ਵਿਸ਼ਵੀ ਕਾਨਫਰੰਸ ਆਯੋਜਿਤ ਕੀਤੀ ਗਈ ਜਿਥੇ ਦੁਨੀਆਂ ਦੇ 185 ਤੋਂ ਵੱਧ ਦੇਸ਼ਾਂ ਨੇ ਆਫਤ ਜੋਖਮ ਵਿੱਚ ਕਮੀ ਲਈ ਦਸਤਾਵੇਜ਼ ਉਤੇ ਦਸਤਖਤ ਕੀਤੇ ਜਿਸ ਨੂੰ 2030 ਦਾ ਸੇਡਾਈ ਢਾਂਚਾ ਆਖਿਆ ਗਿਆ। ਭਾਰਤ ਵੀ ਦਸਤਖਤ ਕਰਨ ਵਾਲਿਆਂ ਵਿੱਚ ਸ਼ਾਮਲ ਹੈ।

ਆਫਤ ਪ੍ਰਤੀ ਹੁੰਗਾਰਾ ਉੱਚ ਜਵਾਬਦੇਹੀ ਨਾਲ ਸਪੱਸ਼ਟ ਹੈ ਜਿਸ ਕਰਕੇ ਹਰ ਕੋਈ ਹੁੰਗਾਰਾ ਦੇਣ ਲਈ ਇੱਛੁਕ ਹੈ। ਦੂਜੇ ਪਾਸੇ, ਆਫਤ ਲਈ ਤਿਆਰੀ ਅਤੇ ਜੋਖਮ ਵਿੱਚ ਕਮੀ ਭਾਵੇਂ ਜ਼ਜਰ ਨਹੀਂ ਆਉਂਦੀ, ਪਰ ਨਤੀਜੇ ਵੱਡੇ ਹੁੰਦੇ ਹਨ। ਇਹ ਅਲਵੇਖੇ ਰਹਿ ਜਾਂਦੇ ਹਨ। ਦੁਨੀਆਂ ਭਰ ਵਿੱਚ ਅਨੇਕਾਂ ਸੰਮੇਲਨਾਂ ਅਤੇ ਐਲਾਨਨਿਮਿਆਂ ਦੇ ਬਾਵਜੂਦ ਜ਼ਿਆਦਾ ਕੁੱਝ ਨਹੀਂ ਹੋ ਸਕਿਆ। ਵਿਸ਼ਵੀ ਭਾਈਚਾਰੇ ਨੇ ਸਫਲਤਾ ਦੀਆਂ ਕਹਾਣੀਆਂ ਉਤੇ ਅਧਾਰਤ ਬਹੁਤ ਸਾਰੇ ਸਬੂਤਾਂ ਤੋਂ ਇਹ ਮਹਿਸੂਸ ਕਰ ਲਿਆ ਹੈ ਕਿ ਰੋਕਥਾਮ ਦਾ ਵਾਇਦਾ ਹੁੰਦਾ ਹੈ। ਭਾਰਤ ਵੀ ਇਸ ਉਦਾਹਰਣ ਦਾ ਗਾਵਹ ਹੈ। 1999 ਵਿੱਚ ਓਡੀਸ਼ਾ ਵਿੱਚ ਆਏ ਮਹਾਂ ਤੁਫਾਨ ਸਮੇਂ ਅਸੀਂ 13000 ਤੋਂ ਵੱਧ ਮਨੁੱਖੀ ਜਾਨਾਂ ਗੁਆਈਆਂ ਅਤੇ ਜਾਇਦਾਦ ਨੂੰ ਵੱਡਾ ਨੁਕਸਾਨ ਪੁੱਜਿਆ। ਜਦ ਕਿ 2013 ਵਿੱਚ ਦੱਜੇ ਫੈਲਿਨ ਤੁਫਾਨ ਆਇਆ, ਜੋ 1999 ਦੇ ਤੁਫਾਨ ਵਰਗਾ ਹੀ ਸੀ ਅਤੇ ਉਨੀਂ ਤੀਬਰਤਾ ਵਾਲਾ ਹੀ ਸੀ ਪਰ ਇਸ ਦਾ ਅਸਰ 1999 ਵਾਲੇ ਤੁਫਾਨ ਤੋਂ ਬਿਲਕੁਲ ਉਲਟ ਸੀ। ਮੌਤਾਂ ਦੀ ਗਿਣਤੀ ਸਿਰਫ 22 ਸੀ। ਬੇਸ਼ੱਕ ਜਾਇਦਾਦ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ। ਇਹ ਘਟਨਾ ਵਿਸ਼ਵੀ ਬੇਹਤਰੀਨ ਪ੍ਰਵਾਸ ਬਣ ਗਈ ਕਿ ਕਿਵੇਂ ਭਾਰਤ ਮੌਤਾਂ ਦੀ ਗਿਣਤੀ ਏਨੀ ਘੱਟ ਕਰਨ ਵਿੱਚ ਕਾਮਯਾਬ ਹੋਇਆ। ਤਾਮਿਲਨਾਡੂ ਵਿੱਚ ਪਿਛਲੇ ਦਿਨੀ ਆਏ ਵਾਰਦਾ ਤੁਫਾਨ ਵਿੱਚ ਵੀ ਅਜਿਹੇ ਹੀ ਨਤੀਜੇ ਦੇਖਣ ਨੂੰ ਮਿਲੇ ਜਿਥੇ ਮੌਤਾਂ ਦੀ ਗਿਣਤੀ ਸਿਰਫ 14 ਸੀ, ਭਾਵੇਂ ਕਿ ਜਾਇਦਾਦ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਜਿਵੇਂ ਕਿ ਹੁਦਹੁਦ ਤੁਫਾਨ ਸਮੇਂ ਵੀ ਨਜ਼ਰ ਆ

ਰਿਹਾ ਸੀ। ਇਸ ਲਈ, ਇਹ ਸਪੱਸ਼ਟ ਹੈ ਕਿ ਸਮਰੱਥਾ ਦੇ ਵਿਕਾਸ ਲਈ ਨਿਵੇਸ਼ ਵੱਲ ਕੀਤੇ ਸੁਹਿਰਦ ਯਤਨਾਂ ਦਾ ਮੌਤਾਂ ਦੀ ਗਿਣਤੀ ਘੱਟ ਕਰਨ ਵਿੱਚ ਹਾਂ ਪੱਖੀ ਨਤੀਜਾ ਆਇਆ ਹੈ। ਹੁਣ ਫਿਕਰ ਇਸ ਗੱਲ ਦਾ ਹੈ ਕਿ ਜਾਇਦਾਦ, ਸੜਕਾਂ, ਪੁਲਾਂ, ਘਰਾਂ, ਹਸਪਤਾਲਾਂ, ਬਿਜਲੀ, ਉਤਪਾਦਕ ਪੂਜੀ ਆਦਿ ਦੇ ਨੁਕਸਾਨ ਕਾਰਨ ਹੋ ਰਹੀ ਹਾਨੀ ਨੂੰ ਕਿਵੇਂ ਹੱਲ ਕੀਤਾ ਜਾਵੇ?

### ਆਫਤ ਜੋਖਮ ਵਿੱਚ ਕਮੀ (ਡੀ ਆਰ ਆਰ) ਨੂੰ ਮੁੱਖ ਧਾਰਾ ਵਿੱਚ ਲਿਆਉਣਾ

ਦੁਨੀਆਂ ਭਰ ਵਿੱਚ, ਖੇਤਰੀ ਅਤੇ ਸਥਾਨਕ ਪੱਧਰਾਂ ਉਤੇ ਵਿਕਾਸ ਪ੍ਰਕਿਰਿਆ ਵਿੱਚ ਜੋਖਮ ਘੱਟ ਕਰਨ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਇਕ ਮਹੱਤਵਪੂਰਨ ਮਦ ਰਿਹਾ ਹੈ ਪਰ ਇਹ ਹਾਲੇ ਵੀ ਬਹੁਤ ਜ਼ਟਿਲ ਬਣਿਆ ਹੋਇਆ ਹੈ ਜਿਸ ਦੀਆਂ ਕਈ ਚੁਨੌਤੀਆਂ ਹਨ। ਜੇ ਅਸੀਂ ਸੁਰੱਖਿਅਤ ਭਵਿੱਖ ਦੀ ਸਿਰਜਣਾ ਕਰਨੀ ਹੈ ਤਾਂ ਸਾਨੂੰ ਬੀਤੇ ਤੋਂ ਸਬਕ ਲੈਣਾ ਪਵੇਗਾ।

ਆਫਤ ਪ੍ਰਬੰਧਨ ਵਾਲੇ ਵਿਆਪਕ ਸਮਾਜ ਵਿੱਚ ਹਾਲੇ ਵੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਬਣੀ ਹੋਈ ਹੈ ਅਤੇ ਸਰਕਾਰ ਦੇ ਨੀਤੀ-ਘਾੜਿਆਂ ਅਤੇ ਆਫਤ ਪ੍ਰਬੰਧਕਾਂ ਵਿਚਾਲੇ ਸਾਰੇ ਪ੍ਰਸ਼ਾਸਕੀ ਪੱਧਰਾਂ ਉਤੇ ਵਿਆਪਕ ਸੰਵਾਦ ਸਥਾਪਤ ਕਰਨ ਲਈ ਇਕ ਸਾਂਝਾ ਮੰਚ ਚਾਹੀਦਾ ਹੈ।

ਇਸ ਦਾ ਮਤਲਬ ਹੈ ਕਿ ਰਾਸ਼ਟਰੀ ਅਤੇ ਸਥਾਨਕ ਪੱਧਰਾਂ ਉਤੇ ਅਜਿਹੀਆਂ ਯੋਜਨਾਵਾਂ ਬਣਾਈਆਂ ਜਾਣ ਜਿਨ੍ਹਾਂ ਵਿੱਚ ਆਫਤ ਪ੍ਰਤਿਰੋਧੀ ਇਮਾਰਤਸਾਜ਼ੀ ਦੇ ਉਪਨਿਯਮਾਂ, ਜ਼ਮੀਨ ਵਰਤੋਂ ਦਾ ਮੰਡਲੀਕਰਨ, ਸਰੋਤ ਪ੍ਰਬੰਧਨ, ਅਗਾਊ ਚਿਤਾਵਨੀ ਪ੍ਰਾਣੀਆਂ ਦੀ ਸਥਾਪਨਾ ਅਤੇ ਤਕਨੀਕੀ ਨਿਪੁੰਨਤਾ ਨੂੰ ਅਪਣਾਉਣ ਲਈ ਜਾਗਰੂਕਤਾ ਪੈਦਾ ਕਰਨ ਸ਼ਾਮਲ ਹੋਵੇ। ਇਥੋਂ ਤੱਕ, ਇਹ ਵੀ ਜ਼ਰੂਰੀ ਹੈ ਕਿ ਨਵੀਆਂ ਵਿਗਿਆਨਕ ਤੇ ਤਕਨਾਲੋਜੀ ਦੀਆਂ ਖੋਜਾਂ, ਅਗਾਊ ਚਿਤਾਵਨੀ ਪ੍ਰਾਣੀਆਂ ਅਤੇ ਸਮਰੱਥਾ ਵਿਕਾਸ ਦੀ ਮਦਦ ਲਈ ਜਾਵੇ ਅਤੇ ਉਨ੍ਹਾਂ ਨੂੰ ਰਾਸ਼ਟਰੀ, ਉਪ-ਰਾਸ਼ਟਰੀ, ਅਤੇ ਖੇਤਰੀ ਨੀਤੀ ਯੋਜਨਾਬੰਦੀ ਵਿੱਚ ਸ਼ਾਮਲ ਕੀਤਾ ਜਾਵੇ।

ਜ਼ਿਆਦਾਤਰ ਸਫਲਤਾ ਦੀਆਂ ਕਹਾਣੀਆਂ ਵਿੱਚ ਭਵਿੱਖੀ ਸਬਕ ਲਈ ਕੁੱਝ ਸਾਂਝੀਆਂ ਗੱਲਾਂ ਉਤੇ ਜ਼ੋਰ ਦਿੱਤਾ ਜਾ ਸਕਦਾ ਹੈ ਜੋ ਆਫਤ ਪ੍ਰਬੰਧਨ ਦੀ ਮੁਕੰਮਲ ਚਰਚਾ ਨੂੰ ਇਕ ਨਵਾਂ ਰੂਪ

ਦੇ ਸਕਦੇ ਹਨ। ਆਫਤ ਤੋਂ ਪਹਿਲੇ ਸਮੇਂ ਵਿੱਚ ਨਿਵੇਸ਼ ਕਰਨਾ, ਸਿਰਫ਼ ਹੁੰਗਾਰੇ ਤੇ ਰਾਹਤ ਉਤੇ ਧਿਆਨ ਕੇਂਦਰਿਤ ਕਰਨ ਨਾਲੋਂ ਸਿਆਣਪ ਵਾਲੀ ਗੱਲ ਹੈ। ਅਤੇ ਭਾਰਤ ਵਿੱਚ ਇਹ ਸਬਕ ਕੋਈ ਨਵਾਂ ਨਹੀਂ ਹੈ। ਸਿਰਫ਼ ਇਕ ਉਦਾਹਰਣ ਦੇ ਤੌਰ ਤੇ, ਇਥੇ 1956 ਵਿੱਚ ਅੰਜਾਰ (ਗੁਜਰਾਤ) ਵਿੱਚ ਆਏ ਭੁਚਾਲ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਗੁਜਰਾਤ ਵਿੱਚ ਆਫਤ ਜੋਖਮ ਘੱਟ ਕਰਨ ਦੀਆਂ ਸਭ ਤੋਂ ਬੇਹਤਰੀਨ ਪ੍ਰਵਾਵਾਂ ਉਹ ਸਨ ਜਦੋਂ ਭੁਚਾਲ ਤੋਂ ਬਾਅਦ ਰਾਜ ਸਰਕਾਰ ਵਲੋਂ ਸਹਿਰ ਦਾ ਨਿਰਮਾਣ ਦੂਜੇ ਥਾਂ ਉਤੇ ਤਬਦੀਲ ਕਰ ਦਿੱਤਾ ਗਿਆ ਅਤੇ ਆਫਤ ਨੂੰ ਝੱਲਸਕਣ ਵਾਲਾ ਨਿਰਮਾਣ ਕੀਤਾ ਗਿਆ। ਅੱਧੀ ਸਦੀ ਬਾਅਦ 201 ਵਿੱਚ ਭੁਜ ਵਿੱਚ ਆਏ ਭੁਚਾਲ ਦੌਰਾਨ, ਅੰਜਾਰ ਕਸਬੇ ਦੇ ਜ਼ਿਆਦਾਤਰ ਘਰਾਂ ਵਿੱਚ ਬਹੁਤ ਤਬਾਹੀ ਦੇਖਣ ਨੂੰ ਮਿਲੀ, ਸਿਰਫ਼ ਉਨ੍ਹਾਂ ਘਰਾਂ ਨੂੰ ਛੱਡ ਕੇ ਜਿਨ੍ਹਾਂ ਨੂੰ 1956 ਵਾਲੀ ਬਦਲਵੀ ਥਾਂ ਉਤੇ ਉਸਾਰਿਆ ਗਿਆ ਸੀ। ਇਹ ਵਿਕਾਸ ਖੇਤਰ ਵਿੱਚ ਆਫਤ ਜੋਖਮ ਨੂੰ ਸ਼ਾਮਲ ਕਰਨ ਦੀ ਇਕ ਬੇਹਤਰੀਨ ਮਿਸਾਲ ਹੈ, ਪਰ ਬਦਕਿਸਮਤੀ ਨਾਲ ਇਸ ਨੂੰ ਸਮੇਂ ਨਾਲ ਭੁਲਾ ਦਿੱਤਾ ਗਿਆ। ਸਾਨੂੰ ਇਸ ਦਾ ਦਸਤਾਵੇਜ਼ੀਕਰਨ ਕਰਕੇ ਬੀਤੇ ਸਮੇਂ ਦੇ ਤਜਰਬਿਆਂ ਤੋਂ ਸਿੱਖਣ ਦੀ ਜ਼ਰੂਰਤ ਹੈ ਤਾਂ ਕਿ ਇਨ੍ਹਾਂ ਨੂੰ ਖੇਤਰੀ, ਰਾਸ਼ਟਰੀ ਤੇ ਸਥਾਨਕ ਪੱਧਰ ਉਤੇ ਖਤਰਿਆਂ ਨੂੰ ਘੱਟ ਕਰਨ ਲਈ ਵਰਤਿਆ ਜਾ ਸਕੇ। ਆਫਤ ਜੋਖਮ ਘੱਟ ਕਰਨ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਬਾਰੇ, 2001 ਵਿੱਚ ਕੱਢ (ਗੁਜਰਾਤ) ਦਾ ਭੁਚਾਲ ਦੀਰਘਕਾਲੀ ਮੁੜ-ਉਸਾਰੀ ਪ੍ਰੋਗਰਾਮ ਦਾ ਇਕ ਪ੍ਰਮੁੱਖ ਸਿਧਾਂਤ ਸੀ ਜਿਸ ਦੇ ਸਿੱਟੇ ਵਜੋਂ 'ਬੈਲਡ ਬੈਕ ਬੈਟਰ' ਪੱਧਰੀ ਦਾ ਮਿਸਾਲੀ ਮੁੜ-ਉਸਾਰੀ ਪ੍ਰੋਗਰਾਮ ਹੋਂਦ ਵਿੱਚ ਆਇਆ। ਇਸ ਨੂੰ ਸੰਯੁਕਤ ਰਾਸ਼ਟਰ ਦਾ ਸਸਕਾਵਾ ਸਨਮਾਨ ਪ੍ਰਦਾਨ ਕੀਤਾ ਗਿਆ ਹੈ ਜੋ ਬੇਹਤਰੀਨ ਪ੍ਰਵਾਵਾਂ ਲਈ ਦਿੱਤਾ ਜਾਂਦਾ ਹੈ ਅਤੇ ਜਿਸ ਦੀ ਵਿਸ਼ਵ ਭਰ ਵਿੱਚ ਮਾਨਤਾ ਹੈ।

ਅਨੇਕ ਆਰਥਿਕ ਤੇ ਵਿੱਤੀ ਅਧਿਐਨਾਂ ਵਿੱਚ ਆਫਤ ਜੋਖਮ ਘੱਟ ਕਰਨ ਦੀ ਲੋੜ ਅਤੇ ਫਾਇਦਿਆਂ ਦਾ ਜ਼ਿਕਰ ਕੀਤਾ ਗਿਆ ਹੈ। ਯੂਨੈਸਕੋ ਦੇ ਇਕ ਅਨੁਮਾਨ ਅਨੁਸਾਰ, ਮੌਜੂਦਾ ਸਮੇਂ 100 ਡਾਲਰ ਵਿੱਚੋਂ ਕੇਵਲ 4 ਡਾਲਰ ਹੀ ਮਨੁੱਖੀ ਸਹਾਇਤਾ ਲਈ ਆਫਤ ਘੱਟ ਕਰਨ ਦੇ

ਕਦਮਾਂ ਉਤੇ ਖਰਚ ਕੀਤੇ ਜਾਂਦੇ ਹਨ ਜਦ ਕਿ ਆਫਤ ਜੋਖਮ ਘੱਟ ਕਰਨ ਵਿੱਚ ਕੀਤਾ ਜਾਂਦਾ ਨਿਵੇਸ਼ ਰੋਕਖਾਮ ਕੀਤੇ ਗਏ ਆਫਤ ਨੁਕਸਾਨ ਨਾਲੋਂ ਜ਼ਿਆਦਾ ਰਕਮ ਦੀ ਬਚਤ ਕਰਦਾ ਹੈ। ਵਾਤਾਵਰਨ ਵਿੱਚ ਮਨੁੱਖ ਸਰਗਰਮੀਆਂ ਦੇ ਨਾਂਭ-ਮੁਖੀ ਪ੍ਰਭਾਵਾਂ ਨੂੰ ਘੱਟ ਕਰਨ ਅਤੇ ਕੁਦਰਤੀ ਆਫਤਾਂ ਸਮੇਂ ਆਪਣਾ ਬਚਤ ਕਰਨ ਲਈ ਕਮਜ਼ੋਰ ਜਨਸੰਖਿਆ ਦੀ ਸਮਰੱਥਾ ਦਾ ਵਿਕਾਸ ਕਰਨਾ, ਆਉਣ ਵਾਲੇ ਸਾਲਾਂ ਵਿੱਚ ਗਰੀਬੀ ਘੱਟ ਕਰਨ ਵਾਲੀਆਂ ਵਿਸ਼ਵ ਦੀਆਂ ਪਹਿਲਕਦਮੀਆਂ ਦਾ ਇਕ ਮਹੱਤਵਪੂਰਨ ਹਿੱਸਾ ਹੋਣਾ ਚਾਹੀਦਾ ਹੈ।

### ਸੋਡਾਈ ਢਾਂਚਾ 2015-30

ਸੋਡਾਈ ਢਾਂਚਾ, ਕਾਰਜਸ਼ੀਲਤਾ ਲਈ ਹਿਉਗੇ ਢਾਂਚਾ (ਐਚ ਐਂਡ ਏ) 2005-2015 ਦਾ ਅਗਲਾ ਪੜਾਅ ਹੈ: ਆਫਤਾਂ ਪ੍ਰਤਿ ਦੇਸ਼ਾਂ ਅਤੇ ਭਾਈਚਾਰਿਆਂ ਦੀ ਸਮਰੱਥਾ ਦਾ ਵਿਕਾਸ ਕਰਨਾ। ਐਚ ਐਂਡ ਏ ਦੇ ਦੀ ਕਲਪਨਾ 1989 ਦੇ ਕੁਦਰਤੀ ਆਫਤਾਂ ਵਿੱਚ ਕਮੀ ਕਰਨ ਦੇ ਅੰਤਰਰਾਸ਼ਟਰੀ ਦੱਖਲੇ ਲਈ, ਕਾਰਜਸ਼ੀਲਤਾ ਲਈ ਅੰਤਰਰਾਸ਼ਟਰੀ ਢਾਂਚੇ ਅਧੀਨ ਵਿਸ਼ਵ ਕਾਰਜ ਨੂੰ ਹੋਰ ਹੁਲਾਰਾ ਦੇਣ ਲਈ ਕੀਤੀ ਗਈ ਸੀ। ਇਸ ਅਧੀਨ ਸੁਰੱਖਿਅਤ ਵਿਸ਼ਵ ਲਈ ਯੋਕੋਹਾਮਾ ਰਣਨੀਤੀ ਵੀ ਆਉਂਦੀ ਸੀ। ਕੁਦਰਤੀ ਆਫਤਾਂ ਦੀ ਰੋਕਖਾਮ, ਤਿਆਰੀ ਅਤੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਦਿਸ਼ਾ-ਨਿਰਦੇਸ਼ ਅਤੇ 1999 ਦੀ ਆਫਤ ਵਿੱਚ ਕਮੀ ਕਰਨ ਲਈ ਵਿਸਵੀ ਰਣਨੀਤੀ।

ਸੋਡਾਈ ਢਾਂਚਾ ਉਨ੍ਹਾਂ ਤੱਤਾਂ ਉਤੇ ਉਸਾਰਿਆ ਗਿਆ ਹੈ ਜੋ ਐਚ ਐਂਡ ਏ ਅਧੀਨ ਰਾਜਾਂ ਅਤੇ ਦੂਜੇ ਹਿਤ-ਧਾਰਕਾਂ ਵਲੋਂ ਕੀਤੇ ਕੰਮ ਦੀ ਨਿਰੰਤਰਤਾ ਯਕੀਨੀ ਬਣਾਉਂਦੇ ਹਨ ਅਤੇ ਕਈ ਨਵੀਆਂ ਖੋਜਾਂ ਨੂੰ ਅਮਲ ਵਿੱਚ ਲਿਆਉਂਦੇ ਹਨ ਜਿਨ੍ਹਾਂ ਬਾਰੇ ਵਿਚਾਰ ਚਰਚਾ ਵਿੱਚ ਜ਼ਿਕਰ ਕੀਤਾ ਗਿਆ ਸੀ। ਕਈ ਟਿੱਪਣੀਕਾਰਾਂ ਵਲੋਂ ਆਫਤ ਪ੍ਰਬੰਧਨ, ਸੱਤ ਵਿਸਵੀ ਟੀਚਿਆਂ ਦੀ ਪਰਿਭਾਸ਼ਾ ਇਕ ਅਨੁਮਾਨਿਤ ਨਤੀਜੇ ਵਜੋਂ ਆਫਤ ਜੋਖਮ ਦੀ ਕਮੀ, ਨਵਾਂ ਜੋਖਮ ਰੋਕਣ ਉਤੇ ਕੇਂਦਰਿਤ ਟੀਚੇ, ਮੌਜੂਦਾ ਜੋਖਮ ਘੱਟ ਕਰਨ, ਪ੍ਰਤਿਰੋਧ ਮਜ਼ਬੂਤ ਕਰਨ, ਮਾਰਗ-ਦਰਸਕ ਸਿਧਾਂਤ ਬਣਾਉਣ, ਜਿਸ ਵਿੱਚ ਆਫਤ ਨੂੰ ਰੋਕਣ ਅਤੇ ਜੋਖਮ ਨੂੰ ਘੱਟ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ, ਅਤੇ ਜਿਸ ਵਿੱਚ

ਸਾਰੇ ਸਮਾਜ ਅਤੇ ਸੰਸਥਾਨ ਸ਼ਾਮਲ ਹੋਣ ਦੇ ਮੁਕਾਬਲੇ, ਆਫਤ ਜੋਖਮ ਪ੍ਰਬੰਧਨ ਉਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਆਫਤ ਜੋਖਮ ਘੱਟ ਕਰਨ ਦਾ ਦਾਇਰਾ ਕਾਫੀ ਵਧਾ ਦਿੱਤਾ ਗਿਆ ਹੈ ਤਾਂ ਕਿ ਕੁਦਰਤੀ ਅਤੇ ਮਨੁਖ ਵਲੋਂ ਪੈਦਾ ਕੀਤੀਆਂ ਆਫਤਾਂ ਅਤੇ ਇਸ ਨਾਲ ਸੰਬੰਧਿਤ ਵਾਤਾਵਰਨਿਕ, ਤਕਨਾਲੋਜੀ ਅਤੇ ਜੈਵਿਕ ਜੋਖਮ ਅਤੇ ਖਤਰਿਆਂ ਉਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ। ਇਸ ਦੌਰਾਨ ਸਿਹਤ ਵਿੱਚ ਸੁਧਾਰ ਨੂੰ ਮਜ਼ਬੂਤੀ ਨਾਲ ਉਤਸ਼ਾਹਿਤ ਕੀਤਾ ਜਾਂਦਾ ਹੈ।

ਸੇਂਡਾਈ ਢਾਂਚਾ ਹੇਠ ਲਿਖੇ ਬਾਰੇ ਵੀ ਸੱਪੱਸ਼ਟ ਕਰਦਾ ਹੈ : ਆਫਤ ਜੋਖਮ ਦੇ ਸਾਰੇ ਪੱਖਾਂ ਦੀ ਬੇਹਤਰ ਸਮਝ, ਖਤਰੇ ਅਤੇ ਜੋਖਮ ਦੀਆਂ ਵਿਸ਼ੇਸ਼ਤਾਵਾਂ, ਆਫਤ ਜੋਖਮ ਪ੍ਰਬੰਧਨ ਨੂੰ ਮਜ਼ਬੂਤ ਕਰਨਾ, ਜਿਸ ਵਿੱਚ ਰਾਸ਼ਟਰੀ ਮੰਚ ਸ਼ਾਮਲ ਹਨ, ਆਫਤ ਜੋਖਮ ਪ੍ਰਬੰਧਨ ਦੀ ਜਵਾਬਦੇਹੀ 'ਬਿਲਡ ਬੈਕ ਬੈਟਰ' ਲਈ ਤਿਆਰੀ ਨਵੇਂ ਜੋਖਮ ਦੇ ਹਿਤ-ਧਾਰਕਾਂ ਦੀ ਪਛਾਣ, ਸਿਹਤ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ, ਸੱਭਿਆਚਾਰਕ ਵਿਰਸਤ ਅਤੇ ਕੰਮ ਵਾਲੀਆਂ ਥਾਵਾਂ, ਵਿਸ਼ਵੀ ਸਹਿਯੋਗ ਅਤੇ ਭਾਈਵਾਲੀ ਨੂੰ ਮਜ਼ਬੂਤ ਕਰਨਾ ਅਤੇ ਜੋਖਮ ਮੁਖੀ ਦਾਨੀ ਨੀਤੀਆਂ ਅਤੇ ਪ੍ਰੋਗਰਾਮ ਜਿਸ ਵਿੱਚ ਅੰਤਰਰਾਸ਼ਟਰੀ ਵਿੱਤੀ ਸੰਸਥਾਨਾਂ ਤੋਂ ਵਿੱਤੀ ਮਦਦ ਅਤੇ ਕਰਜ਼ੇ ਸ਼ਾਮਲ ਹਨ।

ਨਵੀਂ ਰਾਸ਼ਟਰੀ ਆਫਤ ਪ੍ਰਬੰਧਨ ਯੋਜਨਾ, ਆਫਤ ਜੋਖਮ ਵਿੱਚ ਕਮੀ ਕਰਨ ਨੂੰ ਸਾਰੇ ਖੇਤਰਾਂ ਦੀਆਂ ਵਿਕਾਸਮੁਖੀ ਸਰਗਰਮੀਆਂ ਨਾਲ ਏਕੀਕ੍ਰਿਤ ਕਰਕੇ, ਸਾਡੇ ਦੇਸ਼ ਦੀ ਆਫਤਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਿੱਚ ਵਾਧਾ ਕਰੇਗੀ। ਐਨ ਡੀ ਐਮ ਪੀ ਆਫਤ ਪ੍ਰਬੰਧਨ ਦੇ ਵਿਸ਼ਵੀ ਰੁਸ਼ਾਨਾ ਨੂੰ ਵੀ ਆਪਣੇ ਵਿੱਚ ਸ਼ਾਮਲ ਕਰੇਗਾ ਅਤੇ ਆਫਤ ਜੋਖਮ ਘੱਟ ਕਰਨ ਲਈ ਸੇਂਡਾਈ ਢਾਂਚਾ 2015-2030 ਦੀਆਂ ਪਹਿਲਕਦਮੀਆਂ ਨੂੰ ਵੀ ਆਪਣੇ ਵਿੱਚ ਸ਼ਾਮਲ ਕਰੇਗਾ। ਭਾਰਤ ਨੇ ਵੀ ਇਸ ਉਤੇ ਦਸਤਖਤ ਕੀਤੇ ਹਨ।

## ਸਿੱਟਾ

ਆਫਤ ਦੇ ਪ੍ਰਭਾਵ ਨੂੰ ਘੱਟ ਕਰਨ ਲਈ, ਸਰੋਤਾਂ ਦੀ ਕਮੀ ਵਾਲੇ ਰਾਜਾਂ/ਦੇਸ਼ਾਂ ਵਿੱਚ ਇਹ ਅਹਿਮ ਹੈ ਕਿ ਵਿਕਾਸ ਯੋਜਨਾਬੰਦੀ ਵਿੱਚ,

ਸਮੇਂ ਤੋਂ ਪਹਿਲਾਂ ਜੋਖਮ ਘੱਟ ਕਰਨ ਲਈ ਨਿਵੇਸ਼ ਕੀਤਾ ਜਾਵੇ। ਜੋਖਮ ਦੀ ਅਣਜਾਣਾਤਾ ਤੋਂ ਹਟ ਕੇ ਜੋਖਮ ਦੀ ਜਾਣਕਾਰੀ ਬਾਰੇ ਨਿਵੇਸ਼ ਦੇ ਫੈਸਲੇ ਲੈਣਾ ਇਕ ਸਿਆਲੁਪ ਭਰਿਆ ਕਦਮ ਹੋਵੇਗਾ। ਆਫਤ ਤੋਂ ਵਧੇਰੇ ਪ੍ਰਾਵਿਤ ਖੇਤਰਾਂ ਅੰਦਰ ਭਵਿੱਖ ਵਿੱਚ ਪ੍ਰਜੈਕਟਾਂ ਦੀ ਯੋਜਨਾਬੰਦੀ ਕਰਨ ਸਮੇਂ, ਆਫਤਾਂ ਦੇ ਜੋਖਮ ਦਾ ਜਾਇਜ਼ਾ ਲੈਣਾ ਜ਼ਰੂਰੀ ਕਰਾਰ ਦੇ ਦੇਣਾ ਚਾਹੀਦਾ ਹੈ। ਨਿਵੇਸ਼ ਭਾਵੇਂ ਨਿੱਜੀ ਹੋਵੇ ਜਾਂ ਜਨਤਕ, ਇਹ ਵਿਕਾਸ ਪ੍ਰਾਪਤੀਆਂ ਦੀ ਸੁਰੱਖਿਆ ਅਤੇ ਲਚਕੀਲਾਪਨ ਪ੍ਰਾਪਤ ਕਰਨ ਲਈ ਬੁਨਿਆਦੀ ਸਿਧਾਂਤ ਉਤੇ ਅਧਾਰਤ ਹੋਣਾ ਚਾਹੀਦਾ ਹੈ। ਆਫਤ ਜੋਖਮਾਂ ਨੂੰ ਰੋਕਣ ਲਈ ਵਿਸ਼ਾਲ ਅਤੇ ਲੋਕ-ਮੁਖੀ ਪਹੁੰਚ ਦੀ ਜ਼ਰੂਰਤ ਹੈ। ਆਫਤ ਜੋਖਮ ਘੱਟ ਕਰਨ ਵਾਲੀਆਂ ਪ੍ਰਾਵਾਵਾਂ ਸਮਾਵੇਸ਼ੀ ਤੇ ਪਹੁੰਚ ਵਿੱਚ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਇਹ ਕੁਸ਼ਲ ਤੇ ਪ੍ਰਭਾਵੀ ਹੋਣ।

ਸਰਕਾਰ ਨੂੰ ਨੀਤੀਆਂ, ਯੋਜਨਾਵਾਂ ਅਤੇ ਮਿਆਰਾਂ ਦਾ ਖਾਕਾ ਤਿਆਰ ਕਰਨ ਅਤੇ ਇਨ੍ਹਾਂ

ਉਤੇ ਅਮਲ ਲਈ ਸਹੂਲਤਾਂ ਤੇ ਪ੍ਰੋਤਸ਼ਾਹਨ ਦੇਣਾ ਚਾਹੀਦਾ ਹੈ ਅਤੇ ਸੰਬੰਧਿਤ ਹਿਤ-ਧਾਰਕਾਂ, ਖਾਸ ਕਰਕੇ ਨਿੱਜੀ ਖੇਤਰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਔਰਤਾਂ, ਨੌਜਵਾਨਾਂ, ਬੱਚਿਆਂ, ਸੱਭਿਆ ਸਮਾਜ, ਸਿੱਖਿਆ ਜਗਤ ਆਦਿ ਨੂੰ ਨਾਲ ਲੈ ਕੇ ਤੁਰਨ ਦੀ ਲੋੜ ਹੈ ਤਾਂ ਜੋ ਇਸ ਨੂੰ ਸਮਾਵੇਸ਼ੀ ਬਣਾਇਆ ਜਾ ਸਕੇ। ਸਾਰੇ ਰਾਜਾਂ ਨੂੰ ਵਿਗਿਆਨਕ ਤੇ ਥੋੜ੍ਹੇ ਸੰਸਥਾਨਾਂ ਨਾਲ ਰਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਵਧੇਰੇ ਨੇੜੇਤਾ ਨਾਲ ਮਿਲ ਕੇ ਕੰਮ ਕੀਤਾ ਜਾ ਸਕੇ ਅਤੇ ਭਾਈਵਾਲੀ ਲਈ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ, ਵਪਾਰ ਨੂੰ ਆਫਤ ਜੋਖਮ ਆਪਣੀਆਂ ਪ੍ਰਬੰਧਕੀ ਪ੍ਰਵਾਵਾਂ ਵਿੱਚ ਏਕੀਕ੍ਰਿਤ ਕਰਨ ਲਈ ਪ੍ਰੇਰਿਆ ਜਾਵੇ ਤਾਂ ਕਿ ਸਥਿਰ ਵਿਕਾਸ ਦੇ ਟੀਚੇ ਹਾਸਲ ਕੀਤੇ ਜਾ ਸਕਣ।

(ਲੇਖਕ ਆਫਤ ਪ੍ਰਬੰਧਨ ਬਾਰੇ ਰਾਸ਼ਟਰੀ ਸੰਸਥਾਨ ਦੇ ਐਗਜ਼ੀਕਿਊਟਿਵ ਭਾਇਰੈਕਟਰ ਅਤੇ ਸਾਰਕ ਆਫਤ ਪ੍ਰਬੰਧਨ ਕੇਂਦਰ ਦਿੱਲੀ ਦੇ ਸਾਬਕਾ ਭਾਇਰੈਕਟਰ ਹਨ) e-mail :profsantosh@gmail.com



## ਯੋਜਨਾ

ਦਾ  
ਅਗਰਲਾ  
ਅੰਕ

- ਫਰਵਰੀ 2017 - ਇਹ ਅੰਕ ਲੈਂਸ ਕੈਸ ਅਰਥਵਿਵਸਥਾ ਉੱਤੇ ਕੇਂਦਰਿਤ ਹੋਵੇਗਾ।

**ਯੋਜਨਾ (ਪੰਜਾਬੀ) ਦੀਆਂ ਚੰਦਾ ਦਰਾਂ**

**ਇਕ ਸਾਲ : ₹230, ਦੋ ਸਾਲ : ₹430, ਤਿੰਨ ਸਾਲ : ₹610**

**ਗੁਆਂਢੀ ਦੇਸ਼ਾਂ ਲਈ ਸਾਲਾਨਾ ₹530,**

**ਯੂਰਪ ਤੇ ਹੋਰ ਦੇਸ਼ਾਂ ਲਈ ਸਾਲਾਨਾ ₹730**

**ਚੰਦੇ ਭਾਰਤੀ ਪੋਸਟਲ ਆਰਡਰ/ਮਨੀ ਆਰਡਰ ਤੇ ਬੈਕ ਡਰਾਫਟ ਰਾਹੀਂ**

**ADG(i/c), Publications Division ਦੇ ਨਾਂ 'ਤੇ ਬਣਾ ਕੇ**

**ਹੇਠ ਲਿਖੇ ਪਤੇ 'ਤੇ ਭੇਜੋ**

**ਚੰਦੇ ਭਾਰਤੀ ਪੋਸਟਲ ਆਰਡਰ/ਮਨੀ ਆਰਡਰ  
ਤੇ ਬੈਕ ਡਰਾਫਟ ਰਾਹੀਂ**

**ADG(i/c), Publications Division**  
ਦੇ ਨਾਂ 'ਤੇ ਬਣਾ ਕੇ ਇਸ ਪਤੇ 'ਤੇ ਭੇਜੋ -

**Business Manager  
(Advertisement & Circulation )  
Publications Division, Ministry of  
Information and Broadcasting  
Room No.48-53, Soochna Bhawan, C.G.O.  
Complex, Lodhi Road, New Delhi-110003  
email-pdjucir@gmail.com**

## ਆਫਤ ਪ੍ਰਬੰਧਨ : ਸਿਖਲਾਈ ਤੇ ਸਮਰੱਥਾ ਦੀ ਉਸਾਰੀ

### ਅਰ ਕੇ ਜੈਨ, ਵੀ ਤੀਰੂਪਗਲ

**ਜਾ** ਣ ਪਛਾਣ

ਸਮਰੱਥਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਲੋਕਾਂ, ਸੰਗਠਨਾਂ, ਸੰਗਠਨ ਇਕਾਈਆਂ ਜਾਂ/ਅਤੇ ਪ੍ਰਾਣੀਆਂ ਨੂੰ ਪ੍ਰਭਾਵੀ ਢੰਗ ਨਾਲ ਅਤੇ ਲੰਬੇ ਸਮੇਂ ਤੱਕ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਦੀ ਪਰਿਭਾਸ਼ਾ ਇਸ ਤਰ੍ਹਾਂ ਵੀ ਦਿੱਤੀ ਜਾ ਸਕਦੀ ਹੈ, “ਉਹ ਪ੍ਰਕਿਰਿਆ ਜਿਸ ਰਾਹੀਂ ਵਿਅਕਾਤੀ, ਸੰਗਠਨ, ਅਤੇ ਸਭਵਾਂ ਸਮੇਂ ਦੇ ਨਾਲ ਆਪਣੇ ਵਿਕਾਸ ਟੀਚਿਆਂ ਨੂੰ ਹਾਸਿਲ ਕਰਨ ਲਈ ਸਮਰੱਥਾ ਹਾਸਿਲ ਕਰਦੀਆਂ, ਉਸ ਨੂੰ ਮਜ਼ਬੂਤ ਕਰਦੀਆਂ ਅਤੇ ਉਸ ਦੀ ਸਾਂਭ-ਸੰਭਾਲ ਕਰਦੀਆਂ ਹਨ।” ਸੋਖੇ ਢੰਗ ਨਾਲ ਕਹੀਏ ਤਾਂ ਜੇ ਸਮਰੱਥਾ ਕਿਸੇ ਯੋਜਨਾ ਨੂੰ ਯੋਜਨਾਬਧ ਕਰਨ ਅਤੇ ਉਸ ਨੂੰ ਪੂਰਾ ਕਰਨ ਦਾ ਸਾਧਨ ਹੈ ਤਾਂ ਸਮਰੱਥਾ ਵਿਕਾਸ ਦਾ ਮਤਲਬ ਉਨ੍ਹਾਂ ਸਾਧਨਾਂ ਤੱਕ ਪਹੁੰਚਣ ਦਾ ਰਾਹ ਹੈ (ਯੂ ਐਨ ਡੀ ਪੀ ਐਨ ਡੀ)। ਸਮਰੱਥਾ ਵਿਕਾਸ ਵਿੱਚ ਸੰਸਥਾਵਾਂ, ਯੰਤਰ-ਵਿਧੀ, ਸਮਰੱਥਾਵਾਂ ਨੂੰ ਸਭ ਪੱਧਰਾਂ ਉਤੇ ਸਭ ਧਿਰਾਂ ਲਈ ਮਜ਼ਬੂਤ ਕਰਨਾ ਹੁੰਦਾ ਹੈ। ਯੂਨਾਈਟਡ ਨੇਸ਼ਨਜ਼ ਇੰਟਰਨੈਸ਼ਨਲ ਸਟਰੈਟਜ਼ ਫਾਰ ਡਿਜ਼ਾਸਟਰ ਰਿਡਕਸ਼ਨ (ਯੂ ਐਨ ਆਈ ਐਸ ਡੀ ਆਰ) ਇਸ ਨੂੰ ਇਸ ਤਰ੍ਹਾਂ ਪਰਿਭਾਸ਼ਤ ਕਰਦਾ ਹੈ :

ਉਹ ਪ੍ਰਕਿਰਿਆ ਜਿਸ ਰਾਹੀਂ ਲੋਕ, ਸੰਗਠਨ ਅਤੇ ਸਭਵਾਂ ਇਕ ਪ੍ਰਾਣੀ ਯੁਕਤ ਢੰਗ ਨਾਲ ਸਮੇਂ ਦੇ ਨਾਲ ਆਪਣੀ ਸਮਰੱਥਾ ਵਿਕਸਤ ਕਰਦੇ ਅਤੇ ਉਸ ਨੂੰ ਉਤਸ਼ਾਹਿਤ ਕਰਦੇ ਹਨ ਤਾਂ ਕਿ ਸਮਾਜਿਕ ਅਤੇ ਆਗਿਆਕ ਟੀਚੇ ਹਾਸਿਲ ਕੀਤੇ ਜਾ ਸਕਣ, ਜਿਨ੍ਹਾਂ ਨੂੰ ਕਿ ਗਿਆਨ, ਨਿਪੁੰਨਤਾ, ਪ੍ਰਾਣੀਆਂ ਅਤੇ ਸੰਸਥਾਵਾਂ ਰਾਹੀਂ ਵੀ ਹਾਸਲ ਕੀਤਾ ਜਾ ਸਕਦਾ ਹੈ - ਇਕ ਵੱਡੇ ਸਮਾਜਿਕ ਅਤੇ ਸਭਿਆਚਾਰ ਵਿੱਚ ਸਿਰਜੇ ਵਾਤਾਵਰਨ ਵਿੱਚ

(ਸੰਯੁਕਤ ਰਾਸ਼ਟਰ, 2009)।

ਸਮਰੱਥਾ ਨਿਰਮਾਣ ਆਫਤ ਦੇ ਖਤਰੇ ਵਿੱਚ ਕਮੀ ਵਿੱਚ ਨਿਰੇਸ਼ ਦਾ ਇਕ ਅਹਿਮ ਅੰਗ ਹੈ। ਆਫਤ ਖਤਰਾ ਪ੍ਰਬੰਧਨ ਦੇ ਖੇਤਰ ਵਿੱਚ ਸੇਡਾਈ ਫਰੇਮਵਰਕ ਸੰਸਥਾਵਾਂ, ਸਰਕਾਰ, ਭਾਈਚਾਰਿਆਂ ਦੀਆਂ ਤਕਨੀਕੀ, ਵਿੱਤੀ ਅਤੇ ਪ੍ਰਸ਼ਾਸਕੀ ਸਮਰੱਥਾਵਾਂ ਵਿੱਚ ਵਾਧਾ ਕਰਨ ਦੀ ਲੋੜ ਉਤੇ ਜ਼ੋਰ ਦਿੰਦਾ ਹੈ ਤਾਂ ਕਿ ਵੱਖ-ਵੱਖ ਪੱਧਰਾਂ ਉਤੇ ਅਣੁਪਛਾਤੇ ਖਤਰਿਆਂ ਨਾਲ ਨਿਜਿਠਿਆ ਜਾ ਸਕੇ। ਇਹ ਢਾਂਚਾ ਸਮਰੱਥਾ ਵਿੱਚ ਹੋਰ ਵਾਧੇ ਉਤੇ ਜ਼ੋਰ ਦਿੰਦਾ ਹੈ ਤਾਂ ਕਿ ਖਤਰੇ ਦੀ ਕਮੀ ਵਾਲੇ ਢੰਗ ਲਾਗੂ ਕੀਤੇ ਜਾ ਸਕਣ। ਸਮਰੱਥਾ ਵਿਕਾਸ ਆਮ ਤੌਰ 'ਤੇ ਉਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਜੋ ਕਿ ਅੰਦਰੋਂ ਹੀ ਨਿਕਲਦੀ ਹੈ ਅਤੇ ਸੋਜੂਦਾ ਸਮਰੱਥਾ ਅਸਾਸੇ ਤੋਂ ਹੀ ਆਰੰਭ ਹੁੰਦੀ ਹੈ (ਯੂ ਐਨ ਡੀ ਪੀ ਐਨ ਡੀ)। ਸੇਡਾਈ ਫਰੇਮਵਰਕ ਤਥਾਹੀ ਪ੍ਰਬੰਧਨ ਸਮੇਂ ਔਰਤਾਂ ਵਿੱਚ ਸਮਰੱਥਾ ਵਿਕਾਸ ਅਤੇ ਖਤਰੇ ਦੇ ਕਾਰਨਾਂ ਨਾਲ ਨਿਜਿਠਣ ਵਿੱਚ ਉਨ੍ਹਾਂ ਵਿੱਚ ਯੋਗਤਾ ਵਿਕਸਤ ਕਰਨ ਉਤੇ ਜ਼ੋਰ ਦਿੰਦਾ ਹੈ ਤਾਂ ਕਿ ਉਹ ਇਸ ਵਿੱਚ ਪ੍ਰਭਾਵੀ ਢੰਗ ਨਾਲ ਹਿੱਸਾ ਲੈ ਸਕਣ। ਖਤਰੇ ਘੱਟ ਕਰਨ ਲਈ ਵੀ ਸਮਰੱਥਾ ਵਿਕਾਸ ਹੋਣਾ, ਸਮਰੱਥਾ ਵਿਕਾਸ ਦੇ ਪੱਧਰ ਅਤੇ ਕਿਸਮਾਂ ਲਈ ਜ਼ਰੂਰੀ ਹੈ ਤਾਂ ਕਿ ਨਿਰੰਤਰ ਜਾਰੀ ਰਹਿਣ ਵਾਲੇ ਵਿਕਾਸ ਟੀਚੇ ਹਾਸਿਲ ਕੀਤੇ ਜਾ ਸਕਣ।

#### ਸਮਰੱਥਾ ਵਿਕਾਸ ਦੇ ਪੱਧਰ ਤੇ ਕਿਸਮਾਂ

ਸਮਰੱਥਾ ਵਿਕਾਸ ਦੇ ਤਿੰਨ ਪੱਧਰ ਹਨ - ਨਿੱਜੀ, ਸੰਸਥਾਗਤ ਅਤੇ ਵਾਤਾਵਰਨ ਪੈਦਾ ਕਰਨ ਵਾਲੇ। ਵਾਤਾਵਰਨ ਪੈਦਾ ਕਰਨ ਨਾਲ ਸੰਬੰਧਿਤ ਸਮਰੱਥਾ ਅਜਿਹੀਆਂ ਚੀਜ਼ਾਂ, ਜਿਵੇਂ ਕਿ ਨੀਤੀਆਂ, ਕਾਨੂੰਨ, ਸੰਸਥਾਗਤ ਪ੍ਰਬੰਧ, ਅਗਵਾਈ, ਰਾਜਨੀਤਕ

ਪ੍ਰਕਿਰਿਆ, ਸੱਤਾ ਸੰਬੰਧ ਅਤੇ ਸਮਾਜਿਕ ਪੱਧਰਾਂ ਵਿੱਚੋਂ ਉਪਜਦੀ ਹੈ। ਸਮਰੱਥਾ ਦਾ ਸੰਗਠਨਾਤਮਕ ਪੱਧਰ ਅੰਦਰੂਨੀ ਨੀਤੀਆਂ, ਪ੍ਰਾਣੀਆਂ, ਪ੍ਰਬੰਧਾਂ, ਢੰਗਾਂ ਅਤੇ ਫਰੇਮਵਰਕ ਨਾਲ ਸੰਬੰਧਿਤ ਹੁੰਦਾ ਹੈ ਜੋ ਕਿ ਕਿਸੇ ਸੰਗਠਨ ਨੂੰ ਆਪਣਾ ਕੰਮ ਕਰਨ ਅਤੇ ਨੀਤੀਨੂੰ ਦੇਣ ਦੀ ਇਜਾਜ਼ਤ ਦਿੰਦਾ ਹੈ। ਅਜਿਹਾ ਨਿੱਜੀ ਸਮਰੱਥਾਵਾਂ ਦੇ ਇਕੱਠੇ ਮਿਲ ਕੇ ਕੰਮ ਕਰਨ ਅਤੇ ਟੀਚੇ ਹਾਸਿਲ ਕਰਨ ਲਈ ਕੀਤਾ ਜਾਂਦਾ ਹੈ। ਨਿੱਜੀ ਪੱਧਰ ਗਿਆਨ ਅਤੇ ਨਿਪੁੰਨਤਾ ਉਤੇ ਕਾਇਮ ਰਹਿੰਦਾ ਹੈ ਜੋ ਕਿ ਲੋਕਾਂ ਵਿੱਚ ਨਿਹਿਤ ਹੈ, ਜਿਨ੍ਹਾਂ ਵਿੱਚ ਵਿਅਕਤੀ, ਭਾਈਚਾਰੇ, ਗਰੂਪ ਅਤੇ ਟੀਮਾਂ ਸ਼ਾਮਲ ਹੁੰਦੀਆਂ ਹਨ (ਸੀ ਡੀ ਏ ਆਰ ਆਈ ਐਨ ਡੀ)।

ਸਮਰੱਥਾ ਵਿੱਚ ਵਾਧੇ ਦੀਆਂ ਦੋ ਪ੍ਰਾਣੀਆਂ ਕੰਮਕਜ਼ੀ ਅਤੇ ਤਕਨੀਕੀ ਹਨ। ਕੰਮਕਜ਼ੀ ਸਮਰੱਥਾਵਾਂ ਦੀ ਲੋੜ ਨੀਤੀਆਂ, ਪ੍ਰੋਗਰਾਮ ਅਤੇ ਪ੍ਰਜਾਕਟ ਤਿਆਰ ਕਰਨ, ਲਾਗੂ ਕਰਨ ਅਤੇ ਉਨ੍ਹਾਂ ਦਾ ਜਾਇਜ਼ਾ ਲੈਣ ਲਈ ਹੁੰਦੀ ਹੈ ਜਦੋਂ ਕਿ ਤਕਨੀਕੀ ਸਮਰੱਥਾਵਾਂ ਉਹ ਹੁੰਦੀਆਂ ਹਨ ਜੋ ਕਿ ਲੋੜ ਵਾਲੇ ਖਾਸ ਖੇਤਰਾਂ ਨਾਲ ਸੰਬੰਧਿਤ ਹੋਣ (ਸੀ ਡੀ ਏ ਆਰ ਆਈ ਐਨ ਡੀ)।

ਇਸ ਵਿੱਚ ਜ਼ੋਰ ਸਿਰਫ ਮਨੁੱਖੀ ਸੋਮੇ ਵਿਕਸਤ ਕਰਨ ਉਤੇ ਹੀ ਨਹੀਂ ਸਗੋਂ ਖਤਰੇ ਘੱਟ ਕਰਨ ਲਈ ਲੋੜੀਦਾ ਢਾਂਚਾ ਅਤੇ ਸੰਸਥਾਗਤ ਸਮਰੱਥਾ ਵਿਕਸਤ ਕਰਨ ਉਤੇ ਵੀ ਹੁੰਦਾ ਹੈ। ਇਸ ਲਈ ਸਮਰੱਥਾ ਵਿਕਾਸ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਹੀ ਨਹੀਂ ਹੈ ਜਿਵੇਂ ਕਿ ਸੇਡਾਈ ਫਰੇਮਵਰਕ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਾਨੂੰ ਪੂਰੇ ਸਮਾਜ ਤੱਕ ਪਹੁੰਚ ਦੀ ਲੋੜ ਹੈ। ਸੰਖੇਪ ਵਿੱਚ ਸੂਬਾਈ ਸੰਗਠਨਾਂ, ਭਾਈਚਾਰਿਆਂ, ਮਾਹਰਾਂ, ਨਿੱਜੀ ਖੇਤਰ, ਗੈਰ ਸਰਕਾਰੀ ਸੰਗਠਨਾਂ

(ਐਨਜੀ ਓਜ਼) ਅਤੇ ਹੋਰ ਗੈਰ ਸਰਕਾਰੀ ਕਲਾਕਾਰਾਂ ਦੀ ਸਮਰੱਥਾ ਤਿਆਰ ਕਰਨ ਦੀ ਲੋੜ ਹੈ।

ਆਫ਼ਤ ਖਤਰੇ ਘੱਟ ਕਰਨ ਡੀ ਆਰ ਆਰ ਦੀ ਸਮਰੱਥਾ ਦੇ ਵਿਕਾਸ ਲਈ ਸਾਨੂੰ ਧਿਰਾਂ, ਖਾਸ ਤੌਰ ਤੇ ਭਾਈਚਾਰਿਆਂ ਦੀ ਮਦਦ ਲੈਣ ਦੀ ਲੋੜ ਹੈ। ਇਹ ਲੋੜ ਮੌਜੂਦਾ ਸਮਰੱਥਾ, ਲੋੜਾਂ ਅਤੇ ਖੱਪਿਆਂ ਨੂੰ ਸਮਝਣ ਲਈ ਹੁੰਦੀ ਹੈ। ਥੋੜ੍ਹੇ ਸ਼ਬਦਾਂ ਵਿੱਚ ਰਸਮੀ ਅਤੇ ਗੈਰ ਰਸਮੀ ਦੋਹਾਂ ਢੰਗਾਂ ਨਾਲ ਸਮਰੱਥਾ ਦਾ ਜਾਇਜ਼ਾ ਲੈਣ ਦੀ ਲੋੜ ਉਪਰ ਦੱਸੇ ਪੱਧਰਾਂ ਉਤੇ ਜ਼ਰੂਰੀ ਹੁੰਦੀ ਹੈ। ਇਸ ਲਈ ਸਮਰੱਥਾ ਦੇ ਵਿਕਾਸ ਦੇ ਪ੍ਰੋਗਰਾਮ ਤਿਆਰ ਕੀਤੇ ਜਾਣੇ ਚਾਹੀਦੇ ਹਨ, ਜੋ ਕਿ ਲੋੜਾਂ ਦੇ ਜਾਇਜ਼ੇ ਉਤੇ ਅਧਾਰਤ ਹੋਣ। ਆਫ਼ਤ ਪ੍ਰਬੰਧਨ ਵਿੱਚ ਵੱਖ-ਵੱਖ ਦੂਜੀਆਂ ਧਿਰਾਂ ਦੀ ਭੂਮਿਕਾ ਦੇ ਹਿਸਾਬ ਨਾਲ ਉਨ੍ਹਾਂ ਦੀ ਸਮਰੱਥਾ ਵਿੱਚ ਪਾਏ ਜਾ ਰਹੇ ਖੱਪਿਆਂ ਦਾ ਪਤਾ ਲਗਾਉਣ ਪਿਛੋਂ ਸਿਖਲਾਈ ਪ੍ਰੋਗਰਾਮ ਤਿਆਰ ਕੀਤੇ ਜਾਣੇ ਚਾਹੀਦੇ ਹਨ। ਕਲਾਸਰੂਮ ਸਿਖਲਾਈ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਸਰਗਰਮੀਆਂ ਰਾਹੀਂ, ਜਿਵੇਂ ਕਿ ਕਿੱਤੇ ਦੌਰਾਨ ਸਿਖਲਾਈ, ਨੈਟਵਰਕਿੰਗ, ਐਕਸੇਂਜ ਪ੍ਰੋਗਰਾਮਾਂ, ਨਿਯਮਤ ਵਿੱਦਿਅਕ ਕੋਰਸਾਂ ਰਾਹੀਂ ਸਿੱਖਣ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ।

## ਰਾਸ਼ਟਰੀ ਨੀਤੀ ਅਤੇ ਸਮਰੱਥਾ ਦੇ ਵਿਕਾਸ ਲਈ ਯੋਜਨਾ

ਭਾਰਤ ਵਿੱਚ ਤਬਾਹੀ ਪ੍ਰਬੰਧਨ ਦੀ ਰਾਸ਼ਟਰੀ ਨੀਤੀ ਵਿੱਚ ਸਾਰੀਆਂ ਸੰਬੰਧਿਤ ਧਿਰਾਂ ਦੀ ਆਫ਼ਤ ਖਤਰੇ ਘੱਟ ਕਰਨ ਦੀ ਸਮਰੱਥਾ ਦੇ ਵਿਕਾਸ ਉਤੇ ਜ਼ੋਰ ਦਿੱਤਾ ਜਾਂਦਾ ਹੈ। ਰਾਸ਼ਟਰੀ ਨੀਤੀ ਵਿੱਚ ਕਿਹਾ ਗਿਆ ਹੈ ਕਿ ਸਮਰੱਥਾ ਵਿਕਾਸ ਵਿੱਚ ਤਬਾਹੀ ਨਾਲ ਸਹੀ ਢੰਗ ਨਾਲ ਨਜ਼ਿਠਣ ਲਈ ਅਤੇ ਉਸ ਦੇ ਨਿਪੁੰਨ ਢੰਗ ਨਾਲ ਬਚਾਅ ਵਿੱਚ ਸੰਸਥਾਗਤ ਢਾਂਚਾ, ਪ੍ਰਬੰਧਨ ਪ੍ਰਣਾਲੀ ਅਤੇ ਸੋਨਿਆਂ ਦੀ ਵੰਡ ਜ਼ਰੂਰੀ ਹੈ। ਉਪਰ ਦੱਸੀ ਫਿਲਾਸਫੀ ਦੇ ਆਧਾਰ ਉਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਯੋਜਨਾ (ਐਨ ਡੀ ਐਮ ਪੀ) ਨੇ ਸਮਰੱਥਾ ਵਿਕਾਸ ਨੂੰ ਤਿੰਨ ਵੱਖ-ਵੱਖ ਵਰਗਾਂ ਵਿੱਚ ਵੰਡਣ ਦਾ ਪ੍ਰਬੰਧ ਕੀਤਾ ਹੈ - ਖਤਰੇ ਵਿੱਚ ਕਮੀ ਲਈ ਬਚਾਅ ਪ੍ਰਬੰਧ, ਪ੍ਰਭਾਵੀ ਤਿਆਰੀ ਅਤੇ ਹੁੰਗਾਰਾ ਅਤੇ ਤੀਜਾ ਵਸੂਲੀ ਅਤੇ ਵਧੀਆ ਉਸਾਰੀ। ਇਸ ਯੋਜਨਾ ਵਿੱਚ ਮੁਸਕਲਾਂ ਦੀ ਪਛਾਣ ਵੀ ਕੀਤੀ ਗਈ ਹੈ - ਸਮਰੱਥਾ ਵਿਕਾਸ ਲਈ ਵਿਸ਼ੇਸ਼ ਲੋੜਾਂ,

ਜਿਨ੍ਹਾਂ ਦੀ ਸਮਰੱਥਾ ਵਿਕਸਤ ਕੀਤੀ ਜਾਣੀ ਹੈ ਉਹ ਦੂਜੀਆਂ ਧਿਰਾਂ ਤੇ ਤੀਜਾ ਉਹ ਏਜੰਸੀ ਜੋ ਕਿ ਸਮਰੱਥਾ ਵਿਕਾਸ ਲਈ ਸ਼ਿੰਮੇਵਾਰ ਹੈ (ਵਿਸਥਾਰ ਲਈ ਰਾਸ਼ਟਰੀ ਆਫ਼ਤ ਪ੍ਰਬੰਧਨ ਯੋਜਨਾ 2016 ਵੇਖੋ)।

## ਭਾਰਤ ਵਿੱਚ ਸਮਰੱਥਾ ਦੇ ਵਿਕਾਸ ਲਈ ਸੰਸਥਾਗਤ ਪ੍ਰਬੰਧ

ਆਫ਼ਤ ਪ੍ਰਬੰਧਨ ਦੀ ਮੁਢਲੀ ਸ਼ਿੰਮੇਵਾਰੀ ਰਾਜ ਸਰਕਾਰਾਂ ਦੇ ਸਿਰ ਹੈ। ਸਥਾਨਕ ਸਰਕਾਰਾਂ ਨੇ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੁੰਦੀ ਹੈ। ਕੇਂਦਰ ਸਰਕਾਰ ਦੀ ਭੂਮਿਕਾ ਤਾਂ ਸਿਰਫ਼ ਸਹਾਇਕ ਵਾਲੀ ਅਤੇ ਪੂਰਕ ਹੁੰਦੀ ਹੈ।

ਭਾਰਤ ਵਿੱਚ ਆਫ਼ਤ ਪ੍ਰਬੰਧਨ ਪ੍ਰਣਾਲੀਆਂ ਦੇਸ਼ ਭਰ ਵਿੱਚ ਵੱਖ-ਵੱਖ ਹਨ। ਜਿਥੇ ਕਿ ਲਗਭਗ ਸਾਰੇ ਰਾਜਾਂ ਨੇ ਰਾਜ ਆਫ਼ਤ ਪ੍ਰਬੰਧਨ ਅਥਾਰਿਟੀਆਂ ਬਣਾਈਆਂ ਹੋਈਆਂ ਹਨ। ਆਫ਼ਤ ਤੋਂ ਬਾਅਦ ਦਾ ਹੁੰਗਾਰਾ ਅਤੇ ਸਹਾਇਤਾ ਦਾ ਕੰਮ ਸਹਾਇਤਾ ਕਮਿਸ਼ਨਰ ਦੇ ਹੱਥ ਵਿੱਚ ਹੁੰਦਾ ਹੈ। ਕਈ ਰਾਜਾਂ ਨੇ ਰਾਜ ਆਫ਼ਤ ਹੁੰਗਾਰਾ ਦਲ ਸਥਾਪਿਤ ਕੀਤੇ ਹੋਏ ਹਨ ਜਦ ਕਿ ਕਈ ਅਜੇ ਵੀ ਅਗਨੀ ਅਤੇ ਹੰਗਾਮੀ ਹਾਲਾਤ ਹੁੰਗਾਰਾ ਸੇਵਾਵਾਂ ਉਤੇ ਨਿਰਭਰ ਹਨ। ਵੱਖ-ਵੱਖ ਰਾਜਾਂ ਵਿੱਚ ਅੱਗ ਬੁਝਾਊ ਅਤੇ ਹੰਗਾਮੀ ਹਾਲਾਤ ਹੁੰਗਾਰਾ ਸੇਵਾਵਾਂ ਵਿੱਚ ਕਈ ਵਿਭਿੰਨਤਾਵਾਂ ਹਨ। ਜਿਥੇ ਵਧੇਰੇ ਰਾਜਾਂ ਨੇ ਅੱਗ ਬੁਝਾਊ ਸੇਵਾਵਾਂ ਨੂੰ ਰਾਜ ਸਰਕਾਰ ਅਧੀਨ ਕੇਂਦਰੀਕ੍ਰਿਤ ਕਰ ਦਿੱਤਾ ਹੈ ਉਥੇ ਕੁਝ ਰਾਜਾਂ ਵਿੱਚ ਇਹ ਸੇਵਾਵਾਂ ਮਿਉਨਿਪਲ ਪ੍ਰਬੰਧਾਂ ਅਧੀਨ ਹਨ। ਢਾਂਚੇ ਸੰਬੰਧੀ ਅਤੇ ਸੰਸਥਾਗਤ ਪ੍ਰਬੰਧਾਂ ਦੇ ਹਿਸਾਬ ਨਾਲ ਵੱਖ-ਵੱਖ ਰਾਜਾਂ ਵਿੱਚ ਸਮਰੱਥਾ ਵਿਕਾਸ ਵੀ ਵੱਖ-ਵੱਖ ਹਨ। ਕੁਝ ਰਾਜ ਜਿਵੇਂ ਕਿ ਗੁਜਰਾਤ ਅਤੇ ਓਡੀਸ਼ਾ ਨੇ ਜਾਂ ਤਾਂ ਪੂਰੇ ਸਮਰੱਥ ਸਿਖਲਾਈ ਸੰਸਥਾਨ ਸਥਾਪਤ ਕਰ ਲਏ ਹਨ ਜਾਂ ਸਥਾਪਤ ਕਰਨ ਦਾ ਪ੍ਰਬੰਧ ਕਰ ਲਿਆ ਹੈ ਜਦ ਕਿ ਬਾਕੀ ਰਾਜ ਇਸ ਕੰਮ ਲਈ ਆਪਣੇ ਪ੍ਰਸ਼ਾਸਕੀ ਸਿਖਲਾਈ ਸੰਸਥਾਨਾਂ 'ਤੇ ਨਿਰਭਰ ਹਨ।

ਭਾਰਤ ਸਰਕਾਰ ਨੇ ਰਾਜ ਸਰਕਾਰਾਂ ਦੀ ਸਹਾਇਤਾ ਕਰਨ ਲਈ ਕਈ ਸੰਸਥਾਨ ਸਥਾਪਤ ਕੀਤੇ ਹਨ ਜੋ ਕਿ ਸਮਰੱਥਾ ਵਿਕਾਸ ਲਈ ਕਈ ਤਰ੍ਹਾਂ ਦੀਆਂ ਸਰਗਰਮੀਆਂ ਚਲਾ ਰਹੇ ਹਨ। ਆਫ਼ਤ ਪ੍ਰਬੰਧਨ ਦਾ ਸਮੁੱਚਾ ਤਾਲਮੇਲ ਗ੍ਰਹਿ ਮੰਤਰਾਲਾ (ਐਮ ਐਚ ਏ) ਅਧੀਨ ਹੈ। ਸੁਰੱਖਿਅਤ ਬਾਰੇ ਕੈਬਿਨਟ ਕਮੇਟੀ ਅਤੇ ਰਾਸ਼ਟਰੀ ਸੰਕਟ

ਪ੍ਰਬੰਧਨ ਕਮੇਟੀ (ਐਨ ਸੀ ਐਮ ਸੀ) ਦੇ ਪ੍ਰਮੁੱਖ ਕਮੇਟੀਆਂ ਹਨ ਜੋ ਕਿ ਆਫ਼ਤ ਪ੍ਰਬੰਧਨ ਸੰਬੰਧੀ ਉੱਚ ਪੱਧਰੀ ਫੈਸਲਾ ਲੈਂਦੀਆਂ ਹਨ।

ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (ਐਨ ਡੀ ਐਮ ਏ), ਜਿਸ ਦੀ ਸਥਾਪਨਾ 2005 ਵਿੱਚ ਕੀਤੀ ਗਈ ਸੀ, ਦੇਸ਼ ਵਿੱਚ ਆਫ਼ਤ ਪ੍ਰਬੰਧਨ ਦੀ ਨੋਡਲ ਏਜੰਸੀ ਹੈ। ਇਸ ਦੇ ਚੇਅਰਮੈਨ ਮਾਣਯੋਗ ਪ੍ਰਧਾਨ ਮੰਤਰੀ ਹਨ। ਇਹ ਅਥਾਰਿਟੀ ਆਫ਼ਤ ਪ੍ਰਬੰਧਨ ਨਾਲ ਨਜ਼ਿਠਣ ਲਈ ਨੀਤੀਆਂ, ਯੋਜਨਾਵਾਂ ਅਤੇ ਅਗਵਾਈ ਲੀਹਾਂ ਤਿਆਰ ਅਤੇ ਜਾਰੀ ਕਰਦੀ ਹੈ। ਇਹ ਅਥਾਰਿਟੀ ਸਮਰੱਥਾ ਵਿਕਾਸ ਦੇ ਦੋ ਮੁਢਲੇ ਪਹਿਲੂਆਂ ਉੱਤੇ ਕੰਮ ਕਰ ਰਹੀ ਹੈ ਜਿਵੇਂ ਕਿ ਚੰਗਾ ਵਾਤਾਵਰਨ ਤਿਆਰ ਕਰਨਾ ਅਤੇ ਜੋਖੰਬੰਦਕ ਸਮਰੱਥਾ ਦਾ ਵਿਕਾਸ ਕਰਨਾ। ਵਾਤਾਵਰਨ ਨੂੰ ਵਧੇਰੇ ਢੁਕਵਾਂ ਬਣਾਉਣ ਲਈ ਐਨ ਡੀ ਐਮ ਏ ਨੇ ਕਈ ਅਗਵਾਈ ਲੀਹਾਂ ਅਤੇ ਰਿਪੋਰਟਾਂ ਤਿਆਰ ਕੀਤੀਆਂ ਹਨ। ਐਨ ਡੀ ਐਮ ਏ ਨੇ ਕਈ ਮੁਸੀਬਤ ਆਧਾਰਤ ਸਮਰੱਥਾ ਵਿਕਾਸ ਕਰਦਾ ਦਾ ਪਤਾ ਲਗਾ ਕੇ ਉਸ ਬਾਰੇ ਸੁਝਾਅ ਦਿੱਤੇ ਹਨ।

ਉੱਪਰ ਦੱਸੇ ਤੋਂ ਇਲਾਵਾ ਐਨ ਡੀ ਐਮ ਏ ਵਲੋਂ ਸੰਸਥਾਵਾਂ ਅਤੇ ਭਾਈਚਾਰਿਆਂ ਲਈ ਵੱਖ-ਵੱਖ ਸਮਰੱਥਾ ਵਿਕਾਸ ਕਰਦਾ ਚੁੱਕੇ ਜਾ ਰਹੇ ਹਨ। ਐਨ ਡੀ ਐਮ ਏ ਵੇਲੋਂ ਮੌਕ ਡਰਿਲਾਂ ਅਤੇ ਉਤਸ਼ਾਹ ਵਧਾਊ ਕਸਰਤਾਂ ਜ਼ਿਲ੍ਹਾ, ਰਾਜ ਅਤੇ ਖੇਤਰੀ ਪੱਧਰ ਉਤੇ ਕੀਤੀਆਂ ਜਾਂਦੀਆਂ ਹਨ ਤਾਂ ਕਿ ਰਾਜ ਸਰਕਾਰਾਂ ਦੀ ਤੁਰੰਤ ਹੁੰਗਾਰਾ ਭਰਨ ਦੀ ਸਮਰੱਥਾ ਵਿਕਸਤ ਹੋ ਸਕੇ। ਨੈਸ਼ਨਲ ਸਾਈਕਲੋਨ ਰਿਸਕ ਮਿਟੀਗੇਸ਼ਨ ਪ੍ਰਜੈਕਟ, ਜੋ ਕਿ ਸਭ ਤੋਂ ਵੱਡਾ ਲਾਗੂ ਕੀਤਾ ਜਾ ਰਿਹਾ ਪ੍ਰਜੈਕਟ ਹੈ, ਦਾ ਉਦੇਸ਼ ਸਰਕਾਰਾਂ ਨੂੰ ਅਧਿਕਾਰ ਦੇਣਾ ਹੀ ਨਹੀਂ ਸਗੋਂ ਭਾਈਚਾਰਿਆਂ, ਖਾਸ ਤੌਰ ਤੇ ਐਰੋਤਾਂ ਨੂੰ ਅਧਿਕਾਰਤ ਕਰਨਾ ਵੀ ਹੈ। ਇਹ ਸੱਚੁੱਚ ਹੀ ਇਕ ਸਭ ਤੋਂ ਵੱਡਾ ਸਮਰੱਥਾ ਵਿਕਾਸ ਕਰਦਾ ਹੈ ਜੋ ਕਿ ਦੇਸ਼ ਅੰਦਰ ਹੱਥ ਵਿੱਚ ਲਿਆ ਗਿਆ ਹੈ। ਇਕ ਹੋਰ ਪਹਿਲਕਦਮੀ ਰਾਸ਼ਟਰੀ ਸਕੂਲ ਸੁਰੱਖਿਆ ਪ੍ਰੋਗਰਾਮ ਦੇ ਰੂਪ ਵਿੱਚ ਹੈ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਖਲਾਈ ਰਾਹੀਂ ਵਧੀਆ ਤਿਆਰੀ ਕਰਵਾਈ ਜਾਂਦੀ ਹੈ। ਐਨ ਡੀ ਐਮ ਏ ਹੋਰ ਮੰਤਰਾਲਿਆਂ ਨੂੰ ਵੀ ਆਫ਼ਤ ਪ੍ਰਬੰਧਨ ਸੰਬੰਧੀ ਵੀ ਅਗਵਾਈ ਕਰ ਰਿਹਾ ਹੈ।

ਜਦ ਕਿ ਐਨ ਡੀ ਐਮ ਏ ਦਾ ਮੁੱਖ

ਧਿਆਨ ਸੰਗਠਨਾਂ ਦੀ ਸਮਰੱਥਾ ਦਾ ਵਿਕਾਸ ਕਰਨ ਵੱਲ ਹੈ, ਉਥੋਂ ਰਾਸ਼ਟਰੀ ਸੰਸਥਾਨ ਆਫਤ ਪ੍ਰਬੰਧਨ (ਐਨ ਆਈ ਡੀ ਐਮ) ਵਲੋਂ ਸਿਖਲਾਈ ਦੇਣ ਤੋਂ ਇਲਾਵਾ ਖੇਜ, ਦਸਤਾਵੇਜ਼ੀ ਪ੍ਰਮਾਣ ਅਤੇ ਰਾਸ਼ਟਰੀ ਪੱਧਰ ਦਾ ਸੂਚਨਾ ਅਧਾਰ ਤਿਆਰ ਕੀਤਾ ਜਾ ਰਿਹਾ ਹੈ। ਇਹ ਧਿਆਨ ਅਧਾਰਿਤ ਸੰਸਥਾਵਾਂ ਨਾਲ ਮਿਲ ਕੇ ਸਿਖਾਉਣ ਵਾਲਿਆਂ, ਵਿਭਾਗ ਦੇ ਅਧਿਕਾਰੀਆਂ ਆਦਿ ਲਈ ਸਿਖਲਾਈ ਦਾ ਪ੍ਰਬੰਧ ਕਰ ਰਿਹਾ ਹੈ। ਐਨ ਆਈ ਡੀ ਐਮ ਦੀ ਕੋਸ਼ਿਸ਼ ਆਫਤ ਪ੍ਰਬੰਧਨ ਦੇ ਖੇਤਰ ਵਿੱਚ ਇਕ 'ਸੈਟਰ ਆਫ ਐਕਸਲੈਂਸ' ਵਜੋਂ ਉਭਰਨ ਦੀ ਹੈ। ਇਹ ਅਫਤ ਪ੍ਰਬੰਧਨ ਦੀ ਸਿਖਲਾਈ ਅਤੇ ਲਾਗੂ ਕਰਨ ਦਾ ਰਾਸ਼ਟਰੀ ਸ਼ਡਿਊਲ ਪੁਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਰਾਸ਼ਟਰੀ ਆਫਤ ਹੁੰਗਾਰਾ ਦਲ (ਐਨ ਡੀ ਆਰ ਐਫ), ਜੋ ਕਿ ਰਾਸ਼ਟਰੀ ਪੱਧਰ ਦਾ ਵਿਵਸਾਇਕ ਖੇਜ ਅਤੇ ਬਚਾਅ ਬਲ ਹੈ, ਵੀ ਸਿਖਲਾਈ ਪ੍ਰੋਗਰਾਮਾਂ ਵਿੱਚ ਰੁੱਝਿਆ ਹੋਇਆ ਹੈ। ਐਨ ਡੀ ਆਰ ਐਫ ਲਗਤਾਰਤਾ ਦੇ ਅਧਾਰ ਉਤੇ ਸਿਰਫ ਰਾਜ ਆਫਤ ਹੁੰਗਾਰਾ ਦਲਾਂ ਨੂੰ ਹੀ ਨਹੀਂ ਸਗੋਂ ਭਾਈਚਾਰੀਆਂ ਨੂੰ ਵੀ ਸਿਖਲਾਈ ਦਿੰਦੀ ਹੈ। ਉਪਰ ਦੱਸੀਆਂ ਏਜੰਸੀਆਂ ਤੋਂ ਇਲਾਵਾ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਾਨੀਸਟਰੀ, ਇੰਡੀਅਨ ਪੁਲਸ ਅਕੈਡਮੀ ਅਤੇ ਹੋਰ ਕਈ ਰਾਸ਼ਟਰੀ ਪੱਧਰ ਦੇ ਸੰਸਥਾਨ ਵੀ ਅਜਿਹੀ ਸਿਖਲਾਈ ਦਿੰਦੇ ਹਨ।

ਜਿਵੇਂ ਕਿ ਉਪਰ ਵਰਣਨ ਕੀਤਾ ਜਾ ਚੁਕਾ ਹੈ, ਰਾਜ ਪੱਧਰ ਉਤੇ ਕਈ ਸੰਸਥਾਵਾਂ ਸਮਰੱਥਾ ਵਿਕਸਤ ਕਰਨ ਦੀ ਸਿਖਲਾਈ ਦੇ ਰਹੀਆਂ ਹਨ। ਰਾਜ ਆਫਤ ਪ੍ਰਬੰਧਨ ਅਧਾਰਿਟੀਆਂ, ਸਭ ਪ੍ਰਸ਼ਾਸਕੀ ਸਿਖਲਾਈ ਸੰਸਥਾਵਾਂ ਵਿੱਚ ਆਫਤ ਪ੍ਰਬੰਧਨ ਸੈਲ, ਪੁਲਿਸ ਅਕਾਦਮੀਆਂ ਦਿਹਾਤੀ ਵਿਕਾਸ ਦੇ ਰਾਜ ਸੰਸਥਾਨ ਅਤੇ ਸਥਾਨਕ ਸਰਕਾਰ ਬਾਰੇ ਸੰਸਥਾਨ ਵੀ ਆਫਤ ਪ੍ਰਬੰਧਨ ਬਾਰੇ ਸਿਖਲਾਈ ਦੇ ਰਹੇ ਹਨ। ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਦਾ ਧਿਆਨ ਸਰਕਾਰ ਦੇ ਹੇਠਲੇ ਪੱਧਰ, ਜਿਵੇਂ ਕਿ ਜ਼ਿਲ੍ਹਿਆਂ, ਨਗਰ ਨਿਗਮਾਂ ਅਤੇ ਪੰਚਾਇਤਾਂ ਅਤੇ ਆਫਤ ਪ੍ਰਬੰਧਨ ਵਿੱਚ ਲੱਗੇ ਅਫਸਰਾਂ ਤੇ ਮੁਲਾਜ਼ਮਾਂ ਦੀ ਸਮਰੱਥਾ ਦਾ ਵਿਕਾਸ ਕਰਨ ਵੱਲ ਹੁੰਦਾ ਹੈ।

## ਅਗਾਂਹ ਦਾ ਰਸਤਾ

ਆਫਤ ਪ੍ਰਬੰਧਨ ਓਨਾ ਹੀ ਪੁਰਾਣਾ ਹੈ,

ਜਿਨ੍ਹਿਂ ਪੁਰਾਣੀ ਮਨੁੱਖਤਾ। ਮਨੁੱਖਤਾ ਦਾ ਇਤਿਹਾਸ ਤਥਾਹੀਆਂ ਨਾਲ ਨਜ਼ਿਠਣ ਵਿੱਚ ਮਨੁੱਖ ਦੀ ਸਫਲਤਾ ਜਾਂ ਅਸਫਲਤਾ ਦਾ ਇਤਿਹਾਸ ਹੈ। ਸਾਲ 2015 ਵਿੱਚ ਹੀ ਹੋਈਆਂ 346 ਤਥਾਹੀਆਂ ਵਿੱਚ 22,773 ਲੋਕ ਮਾਰੇ ਗਏ ਅਤੇ 98.6 ਮਿਲੀਅਨ ਲੋਕ ਪ੍ਰਭਾਵਿਤ ਹੋਏ। ਇਸ ਸਾਲ ਦੌਰਾਨ ਕੁੱਲ 66.5 ਬਿਲੀਅਨ ਅਮਰੀਕੀ ਡਾਲਰ ਦਾ ਆਰਥਿਕ ਨੁਕਸਾਨ ਹੋਇਆ। ਭਾਵੇਂ ਕਿ ਤਥਾਹੀਆਂ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ ਪਰ ਆਰਥਿਕ ਨੁਕਸਾਨ ਵਧ ਰਿਹਾ ਹੈ। ਅਜਿਹਾ ਕਈ ਕਾਰਨਾਂ ਕਰਕੇ ਹੋ ਰਿਹਾ ਹੈ ਜਿਵੇਂ ਕਿ ਸ਼ਹਿਰੀਕਰਨ, ਵਧੇਰੇ ਖਤਰੇ ਵਾਲੇ ਇਲਾਕਿਆਂ ਵਿੱਚ ਆਬਾਦੀ ਹੋਣਾ, ਤਕਨਾਲੋਜੀ ਉਤੇ ਅਧਾਰਤ ਜ਼ਿੰਦਗੀ, ਆਫਤ ਤੋਂ ਪ੍ਰਭਾਵਤ ਨਾ ਹੋਏ ਇਲਾਕਿਆਂ ਵਿੱਚ ਸੈਕੰਡਰੀ ਆਰਥਿਕ ਨਤੀਜੇ, ਮੌਜੂਦ ਦੀ ਤਬਦੀਲੀ ਦੇ ਪ੍ਰਭਾਵ ਅਤੇ ਵਧ ਰਹੀ ਆਬਾਦੀ ਆਦਿ। ਇਸ ਲਈ ਸਮੇਂ ਦੀ ਲੋੜ ਹੈ ਕਿ ਸਟੇਕਹੋਲਡਰਾਂ ਦੀ ਸਮਰੱਥਾ ਆਫਤ ਪ੍ਰਬੰਧਨ ਦੇ ਹਰ ਖੇਤਰ ਵਿੱਚ ਵਧਾਈ ਜਾਵੇ, ਖਾਸ ਤੌਰ 'ਤੇ ਲੰਬੀ ਮਿਆਦ ਦੇ ਖਤਰੇ ਦੀ ਕਮੀ ਦੇ ਮਾਮਲੇ ਵਿੱਚ।

ਕਮੀ ਹਮੇਸ਼ਾ ਸਥਾਨਕ ਹੁੰਦੀ ਹੈ। ਆਫਤ ਤੋਂ ਬਚਾਅ ਅਤੇ ਕਮੀ ਦੇ ਸਾਰੇ ਪ੍ਰਸ਼ਾਸਨ ਅਧਾਰਿਤ ਪਹਿਲੂਆਂ, ਜਿਵੇਂ ਕਿ ਜ਼ਮੀਨ ਦੀ ਵਰਤੋਂ ਦੀ ਯੋਜਨਾਬੰਦੀ, ਸ਼ਹਿਰੀ ਵਿਕਾਸ, ਬਣੇ ਹੋਏ ਮਾਹੌਲ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਇਸਾਰਤੀ ਨਿਯਮ ਲਾਗੂ ਕਰਨਾ ਆਦਿ ਸਭ ਸਥਾਨਕ ਸਰਕਾਰਾਂ ਦੇ ਪ੍ਰਬੰਧ ਹੇਠ ਹੈ। ਇਨ੍ਹਾਂ ਨੂੰ ਹੀ ਸੰਕਟ ਦੀ ਸਥਿਤੀ ਵਿੱਚ ਜਨਤਕ ਸੰਸਥਾਵਾਂ ਵਿੱਚੋਂ ਸਭ ਤੋਂ ਪਹਿਲਾਂ ਹੁੰਗਾਰਾ ਭਰਨਾ ਪੈਂਦਾ ਹੈ। ਇਹ ਲਾਜ਼ਮੀ ਹੈ ਕਿ ਇਨ੍ਹਾਂ ਦੀ ਸਮਰੱਥਾ ਮਨੁੱਖੀ ਸੋਮਿਆਂ, ਸਾਜ਼-ਸਾਮਾਨ ਅਤੇ ਸਿਖਲਾਈ ਦੇ ਹਿਸਾਬ ਨਾਲ ਤਿਆਰ ਕੀਤੀ ਜਾਵੇ। ਸਥਾਨਕ ਸਰਕਾਰਾਂ ਅਤੇ ਪੰਚਾਇਤਾਂ ਦੇ ਚੁਣੇ ਹੋਏ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਸੰਕਟਾਂ ਨਾਲ ਯੋਗ ਢੰਗ ਨਾਲ ਨਜ਼ਿਠਣ ਲਈ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਨੂੰ ਤਥਾਹੀ ਨਾਲ ਨਜ਼ਿਠਣ ਵਿੱਚ ਹਿੱਸਾ ਪਾਉਣ ਦੇ ਯੋਗ ਬਣਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਨੂੰ ਮਿਲ ਰਹੀਆਂ ਚੇਤਵਾਨੀਆਂ ਨਾਲ ਨਜ਼ਿਠਣਾ ਆਉਣਾ ਚਾਹੀਦਾ ਹੈ, ਕਾਰਵਾਈ ਦਾ ਆਯੋਜਨ ਕਰਨਾ ਚਾਹੀਦਾ ਹੈ ਜਿਵੇਂ ਕਿ ਤਲਾਜ਼ੀਆਂ, ਬਚਾਅ,

ਸਹਾਇਤਾ, ਮੈਡੀਕਲ ਮਦਦ ਅਤੇ ਨੁਕਸਾਨ ਦਾ ਜਾਇਜ਼ਾ ਲੈਣਾ ਆਦਿ। ਉਨ੍ਹਾਂ ਨੂੰ ਆਫਤ ਤੋਂ ਬਾਅਦ ਦੇ ਮੁੜ ਵਸੇਬੇ ਦੀਆਂ ਲੋੜਾਂ ਬਾਰੇ ਸਹੀ ਸਮਝ ਹੋਣੀ ਚਾਹੀਦੀ ਹੈ। ਸਥਾਨਕ ਲੀਡਰਸ਼ਿਪ ਸਭ ਪੜਾਵਾਂ ਉਤੇ ਆਫਤ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਸਮਰੱਥਾ ਦੇ ਵਿਕਾਸ ਦਾ ਉਦੇਸ਼ ਆਫਤ ਪ੍ਰਬੰਧਨ ਵਿੱਚ ਸਥਾਨਕ ਸੰਸਥਾਵਾਂ ਦੀ ਯੋਗਤਾ ਵਧਾਉਣਾ, ਡੀ ਆਰ ਆਰ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਅਤੇ ਤਥਾਹੀ ਤੋਂ ਬਚਾਅ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੋਣਾ ਚਾਹੀਦਾ ਹੈ (ਐਨ ਡੀ ਐਮ ਪੀ 2016)।

ਰਾਸ਼ਟਰੀ ਯੋਜਨਾ ਵਿੱਚ ਇਸ ਗੱਲ ਉਤੇ ਜ਼ੋਰ ਦਿੱਤਾ ਗਿਆ ਹੈ ਕਿ ਭਾਈਚਾਰੀਆਂ ਨੂੰ ਸਿਖਲਾਈ ਦਿੱਤੀ ਜਾਵੇ, ਉਨ੍ਹਾਂ ਦੀ ਸਮਰੱਥਾ ਵਧਾਈ ਜਾਵੇ ਕਿਉਂਕਿ ਉਹ ਹੀ ਤਥਾਹੀ ਬਾਰੇ ਸਭ ਤੋਂ ਪਹਿਲਾਂ ਹੁੰਗਾਰਾ ਭਰਨ ਵਾਲੇ ਹੁੰਦੇ ਹਨ। ਇਹ ਚੀਜ਼ ਸਮਰੱਥਾ ਵਿਕਾਸ ਅਮਲ ਦਾ ਅਹਿਮ ਹਿੱਸਾ ਹੈ। ਸੈਂਡਾਈ ਫਰੈਮਵਰਕ ਧਿਆਨ ਵਿੱਚ ਲਿਆਂਦਾ ਹੈ ਕਿ ਆਫਤ ਦੇ ਖਤਰੇ ਵਿੱਚ ਕਮੀ ਬਾਰੇ ਸਮਾਜਕ ਸਭਵਾਂ, ਭਾਈਚਾਰੀਆਂ ਅਤੇ ਸਵੈ-ਸੇਵਕਾਂ ਦੇ ਗਿਆਨ ਵਿੱਚ ਵਧਾਣਾ ਕਰਨ ਦੀ ਲੋੜ ਹੈ। ਸਮਰੱਥਾ ਵਿਕਾਸ ਵਿੱਚ ਭਾਈਚਾਰੀਆਂ ਅਤੇ ਕਮਿਊਨਿਟੀ ਆਗੂਆਂ ਵਿੱਚ ਜਾਗਰੂਕਤਾ, ਯੋਗਤਾ ਦੇ ਵਿਕਾਸ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕਈ ਸਰਗਰਮੀਆਂ ਲਈ ਆਫਤ ਖਤਰੇ ਦੀ ਕਮੀ ਦੀ ਰਾਸ਼ਟਰੀ ਯੋਜਨਾ ਵਿੱਚ ਸਮਰੱਥਾ ਦੇ ਵਿਕਾਸ ਲਈ ਇਲਾਕਿਆਂ ਅਤੇ ਏਜੰਸੀਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਜਲਦੀ ਚੇਤਵਾਨੀ, ਸੰਚਾਰ ਹੁੰਗਾਮੀ ਕਾਰਵਾਈ ਕੇਂਦਰ ਅਤੇ ਆਫਤ ਪ੍ਰਬੰਧਨ ਨੂੰ ਮਜ਼ਬੂਤ ਕਰਨਾ ਵਰੋਗ ਸ਼ਾਮਲ ਹਨ।

ਸਭ ਤਰ੍ਹਾਂ ਅਤੇ ਪੱਧਰਾਂ ਦੀ ਆਫਤ ਦੌਰਾਨ ਖੇਜ ਅਤੇ ਬਚਾਅ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਸਵੈ-ਸੇਵਕਾਂ ਅਤੇ ਸਮਾਜਕ ਸਭਵਾਂ ਨੂੰ ਸਵੈ-ਇੰਡ੍ਰਿਏਟ ਅੰਗ ਰੋਕੂ ਅਤੇ ਬਚਾਅ ਸੇਵਾਵਾਂ ਸਥਾਪਤ ਕਰਨ ਲਈ ਉਤਸ਼ਾਹਿਤ ਕਰ ਸਕਦੀ ਹੈ। ਪੱਛਮ ਵਿੱਚ ਅੱਗ ਬੁਝਾਉ ਸੇਵਾਵਾਂ ਵਿੱਚ ਕਈ ਸਵੈ-ਸੇਵਕ ਕੰਮ ਕਰ ਰਹੇ ਹਨ। ਕਈ ਰਾਜ ਸਰਕਾਰਾਂ ਨੇ ਸਵੈ-ਸੇਵਕਾਂ ਨੂੰ ਹੜ੍ਹਾਂ ਤੋਂ ਬਚਾਅ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਐਨ ਡੀ ਐਮ ਏ ਨੇ ਹੜ੍ਹਾਂ ਵਿੱਚ ਬਚਾਅ

ਲਈ ਸਵੈ-ਸੇਵਕਾਂ ਨੂੰ ਸਿੱਖਿਅਤ ਕਰਨ ਦੀ ਇਕ ਨਵੀਂ ਯੋਜਨਾ ਆਰੰਭੀ ਹੈ। ਇਸ ਤੋਂ ਇਲਾਵਾ ਨਿੱਜੀ ਖੇਤਰ ਵਿੱਚ ਲੋਕਾਂ, ਜਿਵੇਂ ਕਿ ਚਿਕਿਤਸਾ ਅਭਿਆਸੀਆਂ, ਅਤੇ ਇੰਜੀਨੀਅਰਾਂ ਨੂੰ ਸਿਖਲਾਈ ਦੇਣ ਦੀ ਲੋੜ ਹੈ। ਨਿੱਜੀ ਸੰਸਥਾਵਾਂ ਦੀ ਸਮਰੱਥਾ ਵੀ ਵਿਕਸਤ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਉਹ ਸਿਰਫ ਆਪਣੀ ਲੋੜ ਸਮੇਂ ਹੀ ਨਹੀਂ ਸਗੋਂ ਭਾਈਚਾਰੇ ਦੀ ਲੋੜ ਵੇਲੇ ਵੀ ਚੰਗਾ ਹੁੰਗਾਰਾ ਭਰ ਸਕਣ। ਐਨ ਜੀ ਓਜ਼ ਅਤੇ ਸਮਾਜਕ ਸਭਾਵਾਂ ਦੀ ਸਮਰੱਥਾ ਵੀ ਹੁੰਗਾਮੀ ਹੁੰਗਾਰੇ, ਸਹਾਇਤਾ ਅਤੇ ਮੁੱਖ ਧਾਰਾ ਦੀ ਆਫਾਤ ਸਮੇਂ ਲਈ ਵੀ ਵਿਕਸਤ ਕੀਤੀ ਜਾਣੀ ਚਾਹੀਦੀ ਹੈ।

ਲੋੜੀਂਦੀ ਸਮਰੱਥਾ ਵਿਕਸਤ ਕਰਨ ਲਈ ਮਨੁੱਖੀ ਸੌਮੇ ਅਤੇ ਸਾਜ਼ੋ-ਸਮਾਨ ਸਥਾਨਕ ਸਰਕਾਰਾਂ, ਅੱਗ ਅਤੇ ਹੋਰ ਬਚਾਅ ਸੇਵਾਵਾਂ ਨੂੰ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।

## ਸਿੱਟਾ

ਸਮਰੱਥਾ ਦਾ ਵਿਕਾਸ ਕੋਈ ਇਕ ਸਮੇਂ ਦੀ ਸਰਗਰਮੀ ਨਹੀਂ ਹੈ। ਇਹ ਲਗਾਤਾਰ ਚੱਲਣ ਵਾਲਾ ਅਮਲ ਹੈ। ਕਿਉਂਕਿ ਖਤਰੇ ਗਤੀਸੀਲ

ਹੁੰਦੇ ਹਨ, ਇਸ ਲਈ ਸਮਰੱਥਾ ਵਿਕਾਸ ਪ੍ਰੋਗਰਾਮਾਂ ਵਿੱਚ ਤਬਦੀਲੀ ਹੁੰਦੀ ਰਹਿੰਦੀ ਹੈ। ਇਹ ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਇਹ ਉੱਪ-ਸਟੇਕਹੋਲਡਰ ਦੀ ਜ਼ਿੰਮੇਵਾਰੀ ਹੈ। ਸਾਰੇ ਸਟੇਕ-ਹੋਲਡਰਾਂ ਵਿੱਚ ਮਜ਼ਬੂਤ ਸਮਰੱਥਾਵਾਂ ਨੂੰ ਵਿਕਸਤ ਕਰਨ ਲਈ ਇਕ ਲੰਬੀ ਮਿਆਦ ਦੀ ਯੋਜਨਾ ਦੀ ਲੋੜ ਹੈ। ਵੱਖ-ਵੱਖ ਸੰਸਥਾਵਾਂ, ਜੋ ਕਿ ਸਮਰੱਥਾ ਵਿਕਸਤ ਕਰਨ ਵਿੱਚ ਸ਼ਾਮਲ ਹੁੰਦੀਆਂ ਹਨ ਉਨ੍ਹਾਂ ਵਿੱਚ ਦੇਸ਼ ਅਤੇ ਵਿਦੇਸ਼ ਵਿੱਚ ਨੈਟਵਰਕਿੰਗ ਜ਼ਰੂਰੀ ਹੈ। ਸਮਰੱਥਾ ਵਿਕਾਸ ਲਈ ਪ੍ਰੋਗਰਾਮ, ਪ੍ਰਯੋਕਰ ਅਤੇ ਸਿਖਲਾਈ ਦੇਣ ਵਾਲਿਆਂ ਦਾ ਲਗਾਤਾਰ ਜਾਇਜ਼ਾ ਲਿਆ ਜਾਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਸੰਬੰਧਿਤ ਅਤੇ ਢੁਕਵਾਂ ਬਣਾਇਆ ਜਾ ਸਕੇ। ਪ੍ਰੋਗਰਾਮਾਂ ਦੇ ਸਿੱਟੇ ਅਤੇ ਪ੍ਰਭਾਵ ਨੂੰ ਮਿਣਿਆ ਜਾਣਾ ਅਤੇ ਦਸਤਾਵੇਜ਼ ਬਣਾਇਆ ਜਾਣਾ ਚਾਹੀਦਾ ਹੈ। ਟੀਚੇ ਵਾਲੇ ਅਤੇ ਉਕੇ-ਪ੍ਰੂਕੇ ਅੰਕੜੇ ਇਕੱਠੇ ਕਰਕੇ ਉਨ੍ਹਾਂ ਦਾ ਜਾਇਜ਼ਾ ਰਿਪੋਰਟਿੰਗ ਦੇ ਉਦੇਸ਼ ਲਈ ਅਤੇ ਮਿਆਰ ਲਗਾਤਾਰ ਮੁਹੱਈਆ ਕਰਵਾਉਣ ਲਈ ਲਿਆ ਜਾਣਾ ਚਾਹੀਦਾ ਹੈ। ਸੰਕੇਤਾਂ ਵਿੱਚ ਗਿਆਨ, ਵਤੀਰੇ ਤੇ ਲਾਭ ਪਤਗੀਆਂ ਵਿੱਚ ਅਭਿਆਸ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ

ਹੈ (ਆਈ ਐਂਡ ਆਰ ਸੀ ਆਰ ਸੀ ਐਸ 2010)। ਕਈ ਥੋੜੀ ਨਤੀਜਿਆਂ ਨੇ ਸਮਰੱਥਾ ਵਿਕਾਸ ਪਹੁੰਚ ਲਈ ਕਈ ਮੁੱਦੇ ਸਾਹਮਣੇ ਲਿਆਂਦੇ ਹਨ ਇਸ ਲਈ ਭਵਿੱਖ ਵਿੱਚ ਸਮਰੱਥਾ ਵਿਕਾਸ ਭਾਈਚਾਰੇ ਦੀ ਮੰਗ, ਸੰਦਰਭ ਅਤੇ ਲੋੜਾਂ ਉਤੇ ਅਧਾਰਿਤ ਹੋਣਾ ਚਾਹੀਦਾ ਹੈ। ਯਤਨ ਹਿੱਸਾ ਲੈਣ ਵਾਲੇ ਅਤੇ ਖਤਰੇ ਦੀ ਕਮੀ ਲਈ ਅਧਿਕਾਰ ਪ੍ਰਦਾਨ ਕਰਨ ਵਾਲੇ ਹੋਣੇ ਚਿੰਨ੍ਹੇ ਹਨ ਜਿਵੇਂ ਕਿ ਸੌਂਡਾਈ ਫਰੋਮਵਰਕ ਇਸ ਗੱਲ ਉਤੇ ਜ਼ੋਰ ਦਿੰਦਾ ਹੈ ਕਿ ਯਤਨ ਮਹਿਲਾਵਾਂ ਦੀ ਸਮਰੱਥਾ ਵਿਕਸਤ ਕਰਨ ਉਤੇ ਕੇਂਦਰਿਤ ਕਰਨ ਵਾਲੇ ਹੋਣੇ ਚਾਹੀਦੇ ਹਨ। ਅਜਿਹਾ ਨਾਜ਼ੂਕ ਅਬਾਦੀ ਦੀ ਸਮਰੱਥਾ ਵਿੱਚ ਵਾਧਾ ਕਰਕੇ ਹਾਸਲ ਕਰਨ ਵਾਲੇ ਹੋਣੇ ਚਾਹੀਦੇ ਹਨ। ਇਸ ਲਈ ਢੁਕਵੀਂ ਸਮੇਂਬੱਧ ਸਮਰੱਥਾ ਵਿਕਸਤ ਹੋਣ ਨਾਲ ਇਕ ਮਜ਼ਬੂਤ ਭਾਰਤ ਦਾ ਨਿਰਮਾਣ ਹੋ ਸਕਦਾ ਹੈ।

(ਲੇਖਕ ਆਰ ਕੇ ਜੈਨ ਆਫਾਤ ਪ੍ਰਬੰਧਨ ਅਥਾਰਿਟੀ ਦੇ ਮੈਂਬਰ ਹਨ ਅਤੇ ਵੀ ਤੀਰੂਪੁਗਲ ਯੂ ਐਨ ਡੀ ਪੀ ਰਾਸਟਰੀ ਪੁਨਰ-ਨਿਰਮਾਣ ਅਥਾਰਿਟੀ ਲੇਪਾਲ ਦੇ ਸੀਨੀਅਰ ਸਲਾਹਕਾਰ ਹਨ)

e-mail : [secretary@ndms.gov.in](mailto:secretary@ndms.gov.in)

The advertisement features a festive background with fireworks. It highlights the availability of the 'INDIA 2016' annual reference book online. The book cover is shown on two devices: a smartphone and a tablet. The smartphone screen displays the book's title 'INDIA 2016' and a portrait of Prime Minister Narendra Modi. The tablet screen shows a map of India with the title 'INDIA 2016' and a portrait of Prime Minister Narendra Modi. The text 'Prestigious INDIA 2016 Reference Annual now available ONLINE' is prominently displayed in the center. Logos for 'Publications Division' and 'Ministry of Information and Broadcasting, Government of India' are at the top, along with the website 'publicationsdivision.nic.in'. At the bottom, there are links to purchase the book online: 'Buy at flipkart' and 'www.flipkart.com' on the left, and 'Buy eBooks at kobo' and 'www.kobo.com' on the right.

# ਆਫਤ ਜੋਖਮ ਪ੍ਰਬੰਧਨ - ਇਕ ਅੰਤਰਰਾਸ਼ਟਰੀ ਦ੍ਰਿਸ਼ਟੀਕੋਨ

## ਸੁਲੱਖਣ ਕਮਲ ਕਿਸ਼ਨੇਰ

**ਪ੍ਰਿ** ਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ, ਇਸ ਮਾਨਤਾ ਨੂੰ ਉਤਸ਼ਾਹ ਮਿਲਿਆ ਹੈ ਕਿ ਆਫਤ ਨਿਰੰਤਰ ਵਿਕਾਸ ਲਈ ਸਾਡੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਿਤ ਕਰਦੀ ਹੈ। ਅਜਿਹਾ ਹੇਠ ਦਿੱਤੇ ਅੰਕੜਿਆਂ ਤੋਂ ਸੱਖਣ ਹੈ:

- ਪਿਛਲੇ 20 ਸਾਲ ਤੋਂ ਵੱਧ ਸਮੇਂ ਵਿੱਚ ਕੁਦਰਤੀ ਆਫਤਾਂ ਨਾਲ 1.35 ਮਿਲੀਅਨ ਲੋਕ ਮਾਰੇ ਗਏ, ਜਿਨ੍ਹਾਂ ਵਿੱਚੋਂ ਅਧੇ ਤੋਂ ਵੱਧ ਭੂਚਾਲਾਂ ਵਿੱਚ ਮਾਰੇ ਗਏ ਜਦ ਕਿ ਬਾਕੀ ਮੌਸਮ ਅਤੇ ਜਲਵਾਯੂ ਨਾਲ ਸੰਬੰਧਿਤ ਸਮੱਸਿਆਵਾਂ ਦਾ ਜ਼ਿਕਾਰ ਹੋ ਕੇ ਮਰੇ। ਇਨ੍ਹਾਂ ਵਿੱਚੋਂ ਭੂਝ ਜ਼ਿਆਦਾ ਹੀ ਮੌਤਾਂ ਦਰਮਿਆਨੀ ਅਤੇ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਹੋਈਆਂ। ਗਰੀਬ ਦੇਸ਼ਾਂ ਨੂੰ ਇਸ ਦੀ ਕੁਝ ਵਧੇਰੇ ਹੀ ਕੀਮਤ ਚੁਕਾਉਣੀ ਪਈ ਅਤੇ ਉਥੇ 100,000 ਅਬਾਦੀ ਪਿੱਛੇ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਸੀ।

- ਵਧੇਰੇ ਵਿਕਸਤ ਦੇਸ਼ ਵੀ ਆਫਤ ਦੇ ਪ੍ਰਭਾਵ ਤੋਂ ਬਚੇ ਨਹੀਂ ਰਹੇ। 2011 ਵਿੱਚ ਜਾਪਾਨ ਵਿੱਚ ਜੋ ਤਿੰਨ ਆਫਤਾਂ ਪ੍ਰਮਾਣੂ, ਭੂਚਾਲ ਅਤੇ ਸੁਨਾਮੀ ਦੀਆਂ ਵਾਪਰੀਆਂ, 2005 ਵਿੱਚ ਜੋ ਨਿਊ ਓਰਲੀਨਜ਼ ਵਿੱਚ ਸਮੁੰਦਰੀ ਤੂਫਾਨ ਕੈਟਰੀਨਾ ਆਇਆ ਅਤੇ 2003 ਵਿੱਚ ਜੋ ਜ਼ਬਰਦਸਤ ਗਰਮ ਹਵਾਵਾਂ ਚੱਲੀਆਂ, ਨੇ 70,000 ਜਾਨਾਂ ਲਈਆਂ ਉਹ ਸਭ ਘਟਨਾਵਾਂ ਇਸ ਤਬਾਹੀ ਦੀ ਗਵਾਹੀ ਭਰਦੀਆਂ ਹਨ।

- ਆਫਤਾਂ ਆਮ ਤੌਰ ਤੇ ਉਨ੍ਹਾਂ ਦੇਸ਼ਾਂ ਉੱਤੇ ਬਹੁਤ ਵੱਡਾ ਆਰਥਿਕ ਬੋਝ ਪਾ ਦਿੰਦੀਆਂ ਹਨ ਜੋ ਕਿ ਇਨ੍ਹਾਂ ਨੂੰ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੁੰਦੇ। ਪਿਛਲੇ ਦੋ ਦਹਾਕਿਆਂ ਵਿੱਚ ਕਈ ਵੱਡੀਆਂ ਆਫਤਾਂ ਨੇ ਕਈ ਦਰਮਿਆਨੀ ਅਤੇ ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ ਨਿਰੰਤਰ

ਵਿਕਾਸ ਦੇ ਰਾਹ ਵਿੱਚ ਰੁਕਾਵਟ ਪਈ ਹੈ।

### ਆਫਤ ਖਤਰੇ ਦਾ ਬਦਲ ਰਿਹਾ ਸਰੂਪ


ਦੁਨੀਆਂ ਹੁਣ ਵਾਤਾਵਰਨ ਤਬਦੀਲੀ ਦੀ ਅਸਲੀਅਤ ਨਾਲ ਦੋ-ਚਾਰ ਹੋ ਰਹੀ ਹੈ, ਜੋ ਕਿ ਆਫਤ ਦੇ ਪੈਮਾਨੇ ਅਤੇ ਉਸ ਦੇ ਵਾਰ-ਵਾਰ ਆਉਣ ਵਿੱਚ ਵਾਧਾ ਕਰ ਸਕਦਾ ਹੈ। ਆਫਤਾਂ ਦੇ 50 ਸਾਲਾਂ ਦੇ ਵਿਸ਼ਲੇਸ਼ਣ ਦੇ ਅੰਕੜਿਆਂ (ਸਰੋਤ-ਈ ਐਮ ਡੀ ਦੇ ਟੀ, 2016) ਦਾ ਹੇਠਾਂ ਦਿੱਤੇ ਚਿੱਤਰ-1 ਵਿੱਚ ਵਰਨਣ ਕੀਤਾ ਗਿਆ ਹੈ।

ਚਿੱਤਰ-1 ਤਿੰਨ ਪ੍ਰਾਂਤੀ ਸੰਕੇਤਾਂ - ਭੂਚਾਲ, ਹੜ੍ਹ ਅਤੇ ਸਮੁੰਦਰੀ ਤੂਫਾਨ ਵਿੱਚ ਹੋਈ ਤਬਾਹੀ ਦੇ ਰੁਝਾਨਾਂ ਨੂੰ ਦਰਸਾਉਂਦਾ ਹੈ। ਸੱਖਣ ਇਹ ਹੁੰਦਾ ਹੈ ਕਿ 50 ਸਾਲ ਦੇ ਸਮੇਂ (1966-2015) ਵਿੱਚ ਭੂਚਾਲਾਂ ਨਾਲ ਤਬਾਹੀ ਆਮ ਤੌਰ 'ਤੇ ਇਕੋ ਜਿਹੀ ਹੀ ਰਹੀ ਹੈ ਜਦ ਕਿ ਇਸ ਨਾਲ ਹੀ ਇਹ ਸੱਖਣ ਸੰਕੇਤ ਮਿਲਦਾ ਹੈ ਕਿ ਹੜ੍ਹ ਅਤੇ ਤੂਫਾਨਾਂ ਨਾਲ ਹੋਈਆਂ ਤਬਾਹੀਆਂ ਦੀ ਸੂਚਨਾ ਦੇਣ ਵਿੱਚ ਵਾਧਾ ਹੋਇਆ ਹੈ। ਇਸ ਦੇ

ਕਈ ਬਹੁ-ਪੱਖੀ ਕਾਰਨ ਹੋ ਸਕਦੇ ਹਨ ਜਿਨ੍ਹਾਂ ਵਿੱਚ ਮੌਸਮ ਸੰਬੰਧੀ ਭਵਿੱਖਬਾਣੀ ਸੰਬੰਧੀ ਫਰਕ ਨੂੰ ਲੈ ਕੇ ਵਾਤਾਵਰਨ ਸੰਬੰਧੀ ਅਸੰਤੁਲਨ ਵੀ ਹੜ੍ਹ ਪੀੜ੍ਹਤ ਜਾਂ ਤੂਫਾਨ ਪੀੜ੍ਹਤ ਇਲਾਕਿਆਂ ਵਿੱਚ ਸ਼ਾਮਲ ਹੋ ਸਕਦਾ ਹੈ (ਜਿਵੇਂ ਕਿ ਇਕੋ ਪੱਧਰ ਦੀ ਵਰਧਾ ਵੀ ਕੁਝ ਇਲਾਕਿਆਂ ਵਿੱਚ ਵਧੇਰੇ ਹੜ੍ਹ ਲਿਆ ਸਕਦੀ ਹੈ)।

ਚਿੱਤਰ-2 ਦਰਸਾਉਂਦਾ ਹੈ ਕਿ 1966-2015 ਦੇ ਪਿਛਲੇ 50 ਸਾਲ ਦੇ ਸਮੇਂ ਵਿੱਚ ਸਾਰੀਆਂ ਕੁਦਰਤੀ ਆਫਤਾਂ ਵਿੱਚ ਕਿੰਨੀਆਂ ਮੌਤਾਂ ਹੋਈਆਂ। ਇਹ ਦਰਸਾਉਂਦਾ ਹੈ ਕਿ ਇਨ੍ਹਾਂ ਮੌਤਾਂ ਵਿੱਚ ਮਰਨ ਦੀ ਦਰ ਆਮ ਤੌਰ 'ਤੇ ਇਕੋ ਜਿਹੀ ਰਹੀ ਪਰ ਇਨ੍ਹਾਂ ਅਹਿਮ ਪਿਛਲੇ 20 ਸਾਲਾਂ ਵਿੱਚ (2004, 2008, 2010) ਵਿੱਚ 1970ਵਿਆਂ ਅਤੇ 1980ਵਿਆਂ ਦੌਰਾਨ ਇਹ ਚੋਟੀਆਂ (1970, 1976, 1981) ਨਾਲੋਂ ਛੋਟੀਆਂ ਰਹੀਆਂ। ਜੇ ਅਸੀਂ ਇਨ੍ਹਾਂ ਅੰਕੜਿਆਂ ਨੂੰ ਕੁਲ ਅਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਮੌਤ ਦੀ ਦਰ ਦਾ ਰੁਸ਼ਾਨ ਹੇਠਾਂ ਵੱਲ ਨੂੰ ਗਿਆ ਹੈ। ਇਸ ਦਾ

ਚਿੱਤਰ-1 : 1966-2015 ਦੌਰਾਨ ਵਾਪਰੀਆਂ ਆਫਤਾਂ ਦੀ ਗਿਣਤੀ



ਸਿਹਰਾ ਅਸੀਂ ਅਗਾਊ ਚੇਤਾਵਨੀ ਪ੍ਰਾਲੀ ਵਿੱਚ ਸੁਧਾਰ ਨੂੰ, ਚੰਗੇ ਸੰਚਾਰ ਅਤੇ ਚੰਗਾ ਹੁੰਗਾਰਾ ਭਰਨ ਵਾਲੀਆਂ ਸਰਕਾਰਾਂ ਨੂੰ ਦੇ ਸਕਦੇ ਹਾਂ ਪਰ ਇਹ ਸਾਡੀ ਅਣਗਾਹਿਲੀ ਦਾ ਕਾਰਨ ਨਹੀਂ ਬਣ ਸਕਦਾ। ਇਸ ਥੇਤਰ ਵਿੱਚ ਮੌਤ ਸੰਬੰਧੀ ਜੋ ਤਿੰਨ ਚੋਟੀਆਂ ਪਿਛਲੇ 20 ਸਾਲ ਦੀਆਂ ਵਿਖਾਈਆਂ ਗਈਆਂ ਹਨ - 2004 ਦੀ ਹਿੰਦ ਮਹਾਂਸਾਗਰ ਦੀ ਸੁਨਾਮੀ, 2008 ਦਾ ਮਿਆਂਮਾਰ ਵਿੱਚ ਆਇਆ ਤੁਫ਼ਾਨ ਨਰਗਿਸ ਅਤੇ 2010 ਦਾ ਹੇਤੀ ਵਿੱਚ ਆਇਆ ਭੁਚਾਲ, ਉਹ ਉਨ੍ਹਾਂ ਵੱਡੀਆਂ ਤਬਾਹੀਆਂ ਦੀ ਨਮਾਈਦਗੀ ਕਰਦੀਆਂ ਹਨ ਜਿਨ੍ਹਾਂ ਵਿੱਚ ਹਰ ਘਟਨਾ ਵਿੱਚ 1,00,000 ਤੋਂ ਵੱਧ ਮੌਤਾਂ ਹੋਈਆਂ ਇਹ ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ ਘੱਟ ਤੀਬਰਤਾ, ਵਧੇਰੇ ਪ੍ਰਭਾਵ ਵਾਲੀ ਘਟਨਾ 21ਵੀਂ ਸਦੀ ਵਿੱਚ ਵੀ ਮੌਤਾਂ ਦੀ ਗਿਣਤੀ ਦਾ ਪੱਧਰ ਉੱਚਾ ਹੀ ਰੱਖੇਗੀ। ਸਰਕਾਰਾਂ ਲਈ ਇਹ ਜ਼ਰੂਰੀ ਹੈ ਕਿ ਅਜਿਹੀਆਂ ਤਬਾਹੀਆਂ ਦੇ ਖਤਰੇ ਨੂੰ ਘਟਾਉਣ ਅਤੇ ਮਾੜੀ ਸਥਿਤੀ ਲਈ ਤਿਆਰ ਹੋਣ।


**ਚਿੱਤਰ-3** ਸਾਡਾ ਧਿਆਨ ਕੁਦਰਤੀ ਆਫ਼ਤਾਂ ਨਾਲ ਹੋਈਆਂ ਤਬਾਹੀਆਂ ਦੇ ਨਤੀਜੇ ਵਜੋਂ ਕੁੱਲ ਆਰਥਿਕ ਨੁਕਸਾਨ ਵੱਲ ਦਿਵਾਉਂਦਾ ਹੈ। ਇਹ ਚਿੱਤਰ ਸੀ ਆਰ ਡੀ - ਈ ਐਮ ਡੀ ਏ ਟੀ ਦੇ ਅੰਕੜਿਆਂ ਦੇ ਅਧਾਰ 'ਤੇ ਤਿਆਰ ਕੀਤਾ ਗਿਆ ਹੈ।

ਚਿੱਤਰ-3 ਸੰਕੇਤ ਦਿੰਦਾ ਹੈ ਕਿ 2014 ਦੀਆਂ ਕੀਮਤਾਂ ਦੇ ਹਿਸਾਬ ਨਾਲ ਨੁਕਸਾਨ ਦਾ ਜਾਇਜ਼ਾ ਲੈਣ ਉੱਤੇ ਆਰਥਿਕ ਨੁਕਸਾਨ ਵਿੱਚ ਵਧੇ ਦਾ ਇਕ ਲੰਬੀ ਮਿਆਰ ਦਾ ਰੁਝਾਨ ਹੈ। ਇਸ ਤੋਂ ਅਜਿਹਾ ਸੰਕੇਤ ਮਿਲਦਾ ਹੈ ਕਿ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਆਰਥਿਕ ਸਰਗਰਮੀ ਅਤੇ ਪੂਜ਼ੀਗਤ ਅਸਾਮੇ ਵਧੇਰੇ ਸਥਿਤ ਹਨ। ਚਿੱਤਰ-2 (ਮੌਤਾਂ ਦੀ ਦਰ) ਨਾਲ ਇਸ ਨੂੰ ਮਿਲਾਉਣ ਉੱਤੇ ਸੰਕੇਤ ਮਿਲਦਾ ਹੈ ਕਿ ਦੁਨੀਆਂ ਆਫ਼ਤਾਂ ਤੋਂ ਹੋਣ ਵਾਲੇ ਜਾਨੀ ਨੁਕਸਾਨ ਨੂੰ ਘਟਾਉਣ ਦੇ ਮਾਮਲੇ ਵਿੱਚ ਘੱਟ ਰਫ਼ਤਾਰ ਨਾਲ ਤਰੱਕੀ ਕਰ ਰਹੀ ਹੈ ਪਰ ਆਰਥਿਕ ਨੁਕਸਾਨ ਨੂੰ ਘਟਾਉਣ ਦੇ ਮਾਮਲੇ ਵਿੱਚ ਕੋਈ ਪ੍ਰਗਤੀ ਨਹੀਂ ਹੋ ਰਹੀ।


### ਆਫ਼ਤ ਖਤਰਾ ਪ੍ਰਬੰਧਨ ਦਾ ਭਰ੍ਹਿ

2005 ਤੋਂ 2015 ਤੱਕ, ਆਫ਼ਤ ਖਤਰੇ

ਚਿੱਤਰ-2: 1966-2015 ਦੌਰਾਨ 'ਕੁਦਰਤੀ' ਆਫ਼ਤਾਂ ਨਾਲ ਸੰਬੰਧਿਤ ਤਬਾਹੀਆਂ ਵਿੱਚ ਹੋਈਆਂ ਮੌਤਾਂ ਦੀ ਗਿਣਤੀ



ਚਿੱਤਰ-3 : ਵਿਸ਼ਵ ਵਿੱਚ ਤਬਾਹੀਆਂ ਕਾਰਨ ਹੋਇਆ ਕੁੱਲ ਆਰਥਿਕ ਨੁਕਸਾਨ



ਵਿੱਚ ਕਮੀ ਸੰਬੰਧੀ ਵਿਸ਼ਵ ਦੇ ਕਦਮਾਂ ਦੀ ਅਗਵਾਈ ਕਾਰਵਾਈ ਦੇ ਹਯੋਗੇ ਫਰੇਮਵਰਕ ਨੇ ਕੀਤੀ।

### ਮਾਰਚ 2015 ਵਿੱਚ ਅੰਤਰਰਾਸ਼ਟਰੀ

ਭਾਈਚਾਰਾ ਜਪਾਨ ਦੇ ਸੇਂਡਾਈ ਸਹਿਰ ਵਿੱਚ ਆਫ਼ਤ ਖਤਰੇ ਦੀ ਕਮੀ ਬਾਰੇ ਇਕ ਵਿਸ਼ਵ ਕਾਨਫਰੰਸ ਵਿੱਚ ਇਕੱਠਾ ਹੋਇਆ ਅਤੇ ਉਥੇ 2015-2030 ਤੱਕ ਦੇ ਸਮੇਂ ਲਈ ਆਫ਼ਤ ਦੇ ਖਤਰੇ ਦੀ ਕਮੀ ਬਾਰੇ ਸੇਂਡਾਈ ਫਰੇਮਵਰਕ (ਐਸ ਐਂਡ ਡੀ ਆਰ ਆਰ) ਨੂੰ ਪਾਸ ਕੀਤਾ ਗਿਆ।

ਐਸ ਐਂਡ ਡੀ ਆਰ ਆਰ ਨੂੰ ਪਿਛਲੇ ਸੈਕਸਨ ਵਿੱਚ ਪੇਸ਼ ਕੀਤੇ ਗਏ ਕੁੱਝ ਅੰਤਰਰਾਸ਼ਟਰੀ ਰੁਝਾਨਾਂ ਬਾਰੇ ਜਾਣਕਾਰੀ ਦਿੱਤੀ ਗਈ। ਐਸ

ਐਂਡ ਡੀ ਆਰ ਆਰ ਨੇ ਮੌਤ ਦੀ ਦਰ ਵਿੱਚ ਕਮੀ, ਆਫ਼ਤ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ, ਆਰਥਿਕ ਨੁਕਸਾਨ ਅਤੇ ਢਾਂਚੇ ਸੰਬੰਧੀ ਨੁਕਸਾਨ ਬਾਰੇ ਟੀਚੇ ਸਥਾਪਤ ਕੀਤੇ। ਇਸ ਨੇ ਆਫ਼ਤ ਖਤਰੇ ਵਿੱਚ ਕਮੀ ਨਾਲ ਸੰਬੰਧਿਤ ਟੀਚੇ ਵੀ ਸਥਾਪਤ ਕੀਤੇ। ਇਹ ਟੀਚੇ ਯੋਜਨਾਵਾਂ ਅਤੇ ਨੀਤੀਆਂ, ਅੰਤਰਰਾਸ਼ਟਰੀ ਸਹਿਯੋਗ ਅਤੇ ਜਲਦੀ ਚੇਤਾਵਨੀ ਜਾਰੀ ਕਰਨ ਤੱਕ ਪਹੁੰਚ ਨਾਲ ਸੰਬੰਧਿਤ ਸਨ।

ਐਸ ਐਂਡ ਡੀ ਆਰ ਆਰ ਨਾਲ ਸੰਤੁਲਨ ਬਣਾਉਂਦੇ ਹੋਏ 2015 ਵਿੱਚ ਇਕ ਹੋਰ ਅੰਤਰਰਾਸ਼ਟਰੀ ਨੀਤੀ ਢਾਂਚਾ ਪਾਸ ਕੀਤਾ ਗਿਆ। ਇਹ ਢਾਂਚਾ ਆਫ਼ਤ ਦੇ ਖਤਰੇ ਵਿੱਚ ਕਮੀ ਦੀ ਅਹਿਮੀਅਤ ਨੂੰ ਮਾਨਤਾ ਦਿੰਦਾ ਹੈ। 17 ਵਿਕਾਸ ਟੀਚਿਆਂ ਵਿੱਚੋਂ 10 ਟੀਚੇ ਆਫ਼ਤ ਖਤਰਾ ਪ੍ਰਬੰਧਨ ਨਾਲ ਸੰਬੰਧਿਤ ਹਨ। ਵਿਕਾਸ ਟੀਚਿਆਂ ਵਿੱਚ ਆਫ਼ਤ ਖਤਰਾ ਪ੍ਰਬੰਧਨ ਵਿੱਚ ਕਮੀ ਦੇ ਅੰਸ਼ਾਂ ਦੇ

## ਬਾਕਸ-1 : ਪੂਰੇ ਹੋਣ ਯੋਗ ਵਿਕਾਸ ਟੀਚਿਆਂ ਵਿੱਚ ਆਫਤ ਖਤਰੇ ਵਿੱਚ ਕਮੀ।

**ਟੀਚਾ-1 :** ਹਰ ਜਗ੍ਹਾ ਤੇ ਗਰੀਬੀ ਦਾ ਇਸ ਦੇ ਸਭ ਰੂਪਾਂ ਵਿੱਚ ਖਾਤਮਾ।

ਨਿਸ਼ਾਨਾ-1.5 : ਜੋ ਕਿ ਗਰੀਬਾਂ ਦੀ ਪਹਿਲੀ ਅਵਸਥਾ ਦੀ ਬਹਾਲੀ ਨਾਲ ਸੰਬੰਧਿਤ ਹੈ, ਭਾਰੀ ਗਰੀਬੀ ਦੇ ਖਤਰੇ ਦੀ ਨੀਤੀ ਦੇ ਹਿੱਸੇ ਵਜੋਂ ਆਫਤ ਖਤਰੇ ਵਿੱਚ ਕਮੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ।

**ਟੀਚਾ-2 :** ਭੁੱਖ ਦਾ ਖਾਤਮਾ, ਖੁਰਾਕ ਸੁਰੱਖਿਆ ਦੀ ਪ੍ਰਾਪਤੀ ਅਤੇ ਖੇਤੀ ਨੂੰ ਉਤਸ਼ਾਹਿਤ ਕਰਨਾ।

ਨਿਸ਼ਾਨਾ 2.4: ਆਫਤ ਖਤਰੇ ਵਿੱਚ ਕਮੀ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਅਗਾਊ ਕਾਰਵਾਈ, ਖੇਤੀ ਖੇਤਰ ਦੀ ਯੋਜਨਾਬੰਦੀ ਅਤੇ ਨਿਵੇਸ਼ ਤਾਂ ਕਿ ਰੋਜ਼ੀ-ਰੋਟੀ, ਖੁਰਾਕ ਉਤਪਾਦਨ ਅਤੇ ਈਕੋ-ਪ੍ਰਣਾਲੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

**ਟੀਚਾ-3 :** ਸਿਹਤਮੰਦ ਜ਼ਿੰਦਗੀਆਂ ਨੂੰ ਯਕੀਨੀ ਬਣਾਉਣਾ ਅਤੇ ਸਭ ਉਮਰ ਵਰਗ ਦੇ ਲੋਕਾਂ ਦੀ ਭਲਾਈ ਨੂੰ ਉਤਸ਼ਾਹਤ ਕਰਨਾ।

ਨਿਸ਼ਾਨਾ-3ਡੀ : ਜੋ ਕਿ ਗਸ਼ਟਰੀ ਤੇ ਅੰਤਰਰਾਸ਼ਟਰੀ ਸਿਹਤ ਖਤਰਿਆਂ ਲਈ ਆਗਾਊ ਚੇਤਾਵਨੀ ਨੂੰ ਮਜ਼ਬੂਤ ਕਰਨ ਅਤੇ ਖਤਰੇ ਦੀ ਕਮੀ ਨਾਲ ਸੰਬੰਧਿਤ ਹੈ, ਲਚਕਦਾਰ ਸਿਹਤ ਨੂੰ ਉਤਸ਼ਾਹਤ ਕਰਨ ਲਈ ਕਾਰਵਾਈ ਯੋਗ ਮੌਕਾ ਹੈ।

**ਟੀਚਾ-4 :** ਸਭ ਲਈ ਵਧੀਆ ਮਿਆਰ ਵਾਲੀ ਤੇ ਬਹਾਬਰ ਦੀ ਵਿੱਦਿਆ ਮੁੱਹਈਆ ਕਰਵਾਉਣਾ ਯਕੀਨੀ ਬਣਾਉਣਾ ਅਤੇ ਜੀਵਨ ਭਰ ਸਿੱਖਣ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨਾ।

ਨਿਸ਼ਾਨਾ-4.7: ਢੁਕਵੇਂ ਵਿਕਾਸ ਲਈ ਵਿੱਦਿਅਕ ਸਹੂਲਤਾਂ ਦੇ ਮਿਆਰੀਕਰਨ ਅਤੇ ਇਨ੍ਹਾਂ ਦੇ ਵਿਕਾਸ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਵਿੱਦਿਅਕ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

**ਟੀਚਾ-6 :** ਸਭ ਲਈ ਪਾਣੀ ਅਤੇ ਸ਼ਹਾਈ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਣਾ।

ਨਿਸ਼ਾਨਾ-6.6 : ਜੋ ਕਿ ਪਾਣੀ ਨਾਲ ਸੰਬੰਧਿਤ ਵਾਤਾਵਰਨ ਪ੍ਰਣਾਲੀ ਦੀ ਸੁਰੱਖਿਆ ਅਤੇ ਬਹਾਲੀ ਨਾਲ ਸੰਬੰਧਿਤ ਹੈ। ਉਹ ਪਾਣੀ ਸੰਬੰਧੀ ਮੁਸ਼ਕਿਲਾਂ ਦੇ ਹੱਲ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

**ਟੀਚਾ-9 :** ਸਹਿਣਯੋਗ ਢਾਂਚਾ ਤਿਆਰ ਕਰਨਾ, ਵੱਖਰਾ ਅਤੇ ਬਰਦਾਸ਼ਤ ਕਰਨ ਯੋਗ ਸੱਨਅਤੀਕਰਨ ਅਤੇ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰਨਾ।

ਨਿਸ਼ਾਨਾ-9.1 : ਢਾਂਚੇ ਸੰਬੰਧੀ ਵਿਕਾਸ ਨੂੰ ਤਿਆਰ ਕਰਨਾ ਸਿਰਫ ਮੌਜੂਦਾ ਢਾਂਚੇ ਦੀ ਰਾਖੀ ਲਈ ਅਹਿਮ ਨਹੀਂ ਹੈ ਸਗੋਂ ਭਵਿੱਖ ਦੇ ਢਾਂਚਾ ਨਿਵੇਸ਼ ਲਈ ਵੀ ਅਹਿਮ ਹੈ।

**ਟੀਚਾ-11:** ਸ਼ਹਿਰੀ ਅਤੇ ਮਨੁੱਖੀ ਬਸਤੀਆਂ ਨੂੰ ਸੁਰੱਖਿਅਤ, ਸਹਿਣਯੋਗ ਤੇ ਮਜ਼ਬੂਤ ਬਣਾਉਣਾ।

ਇਸ ਟੀਚੇ ਅਧੀਨ ਕਾਰਵਾਈ ਦੇ ਨਿਸ਼ਾਨੇ (11.1, 11.3, 11.4, 11.5, 11.ਬੀ ਅਤੇ 11.ਸੀ) ਸ਼ਹਿਰੀ ਝੁੱਗੀਆਂ-ਝੋੱਪੜੀਆਂ ਨੂੰ ਸੰਗਠਿਤ ਸ਼ਹਿਰੀ ਯੋਜਨਾਬੰਦੀ ਅਧੀਨ ਅਪਗ੍ਰੇਡ ਕਰਨ ਵੱਲ ਧਿਆਨ ਕੇਂਦ੍ਰਿਤ ਕਰਨਾ, ਆਫਤ ਦੇ ਖਤਰੇ ਦੇ ਸਮਾਜਕ ਅਤੇ ਆਰਥਿਕ ਪ੍ਰਭਾਵਾਂ ਨੂੰ ਘੱਟ ਕਰਨਾ, ਸ਼ਹਿਰੀ ਗਰੀਬਾਂ ਵਿੱਚ ਸਮਰੱਥਾ ਨੂੰ ਵਧਾਉਣਾ, ਸੇਡਾਈ

ਫਰੇਮਵਰਕ ਅਨੁਸਾਰ ਸ਼ਹਿਰੀ ਨੀਤੀਆਂ ਤਿਆਰ ਕਰਨਾ ਅਤੇ ਲਾਗੂ ਕਰਨਾ ਅਤੇ ਮਜ਼ਬੂਤ ਸ਼ਹਿਰੀ ਢਾਂਚਾ ਤਿਆਰ ਕਰਨਾ ਤਾਂ ਕਿ ਸ਼ਹਿਰਾਂ ਦੀ ਹਮਾਇਤ ਦੀ ਸਮਰੱਥਾ ਵਿੱਚ ਵਾਧਾ ਕਰਨ ਦੇ ਮੌਕੇ ਵਧ ਸਕਣ, ਚੱਲ ਰਹੀਆਂ ਅਤੇ ਭਵਿੱਖ ਦੀਆਂ ਵਿਕਾਸ ਸੰਭਾਵਨਾਵਾਂ ਦੀ ਰਾਖੀ ਕਰਨਾ ਅਤੇ ਸਾਰੀ ਦੁਨੀਆਂ ਵਿੱਚ ਵਧੇਰੇ ਸੁਰੱਖਿਅਤ ਅਤੇ ਲਚਕਦਾਰ ਸ਼ਹਿਰਾਂ ਦਾ ਨਿਰਮਾਣ ਕਰਨਾ।

**ਟੀਚਾ-13 :** ਵਾਤਾਵਰਨ ਤਥਾਦੀਲੀ ਅਤੇ

ਇਸ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਹੰਗਾਮੀ ਕਦਮ ਚੁੱਕਣਾ।

ਇਸ ਨਿਸ਼ਾਨੇ ਅਧੀਨ ਕਾਰਵਾਈਆਂ ਕਰਨਾ, ਅਪਣਾਉਣ ਯੋਗ ਸਮਰੱਥਾ ਅਤੇ ਲਚਕਤਾ ਨੂੰ ਮਜ਼ਬੂਤ ਕਰਨਾ, ਸਮਰੱਥਾ ਦੇ ਵਿਕਾਸ ਅਤੇ ਸੰਗਠਿਤ ਵਾਤਾਵਰਨ ਤਥਾਦੀਲੀ ਸੰਬੰਧੀ ਕਦਮ ਯੋਜਨਾਵਾਂ ਅਤੇ ਨੀਤੀਆਂ ਅਧੀਨ ਚੁੱਕਣਾ। ਵਾਤਾਵਰਨ ਨੂੰ ਅਪਣਾਉਣ ਅਤੇ ਅਗਾਊ ਚਿਤਾਵਨੀ (ਨਿਸ਼ਾਨਾ 13.1 ਤੋਂ 13.3 ਅਤੇ 13.ਏ ਤੋਂ 13.ਬੀ) ਦੇ ਮੈਕੇ ਪ੍ਰਦਾਨ ਕਰਦਾ ਹੈ ਅਤੇ ਆਫਤ ਅਤੇ ਵਤਾਵਰਨ ਲਚਕਤਾ ਨੂੰ ਸੰਗਠਿਤ ਕਰਦਾ ਹੈ ਤਾਂ ਕਿ ਸਭ ਪੱਧਰਾਂ ਉੱਤੇ ਚੰਗਾ ਵਿਕਾਸ ਹੋ ਸਕੇ।

**ਟੀਚਾ-14 :** ਸਮੁੰਦਰਾਂ, ਸਾਗਰਾਂ ਅਤੇ ਸਮੁੰਦਰੀ ਸਰੋਤਾਂ ਦੇ ਢੁਕਵੇਂ ਵਿਕਾਸ ਲਈ ਸਾਂਭ-ਸੰਭਾਲ।

ਨਿਸ਼ਾਨਾ ਕਾਰਵਾਈ 14.2 : ਸਮੁੰਦਰੀ ਅਤੇ ਸਮੁੰਦਰ ਤੱਤੀ ਵਾਤਾਵਰਨ ਪ੍ਰਣਾਲੀ ਦੇ ਸੁਰੱਖਿਅਤ ਪ੍ਰਬੰਧਨ ਉੱਤੇ ਧਿਆਨ ਕੇਂਦਰਿਤ ਕਰਦੀ ਹੈ ਤੇ ਆਫਤ ਦੇ ਖਤਰੇ ਨੂੰ ਘੱਟ ਕਰਨ ਅਤੇ ਸਿਹਤਮੰਦ ਸਮੁੰਦਰੀ ਤੇ ਤੱਤੀ ਪ੍ਰਣਾਲੀ ਦੀ ਮੰਗ 'ਚ ਸਹਾਈ ਹੁੰਦੀ ਹੈ।

**ਟੀਚਾ-15:** ਟੈਰੈਸਟਰੀਅਲ ਈਕੋ-ਪ੍ਰਣਾਲੀ ਦੀ ਸੁਰੱਖਿਆ, ਬਹਾਲੀ ਅਤੇ ਉਤਸ਼ਾਹਿਤ ਕਰਨਾ, ਮਾਰੂਬਲ ਬਣਨੇ ਰੋਕਣਾ ਅਤੇ ਜ਼ਮੀਨ ਦੀ ਤਥਾਹੀ ਨੂੰ ਰੋਕਣਾ।

ਟੀਚਾ-15.1 ਤੋਂ 15.4 ਅਤੇ 15.9 ਅਧੀਨ ਕਾਰਵਾਈ, ਇਸ ਅਧੀਨ ਜੰਗਲਾਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦੀ ਬਹਾਲੀ ਵੱਲ ਧਿਆਨ ਦੇਣਾ, ਜ਼ਮੀਨ ਦਾ ਮਿਆਰ ਫਿੱਗਣ ਤੋਂ ਰੋਕਣਾ, ਪਹਾੜਾਂ ਦੀ ਈਕੋ-ਪ੍ਰਣਾਲੀ ਦੀ ਸੰਭਾਲ, ਗਰੀਬੀ ਘਟਾਉਣ ਦੀਆਂ ਨੀਤੀਆਂ ਬਣਾਉਣਾ, ਇਹ ਸਭ ਪਹਿਲੀ ਅਵਸਥਾ ਨੂੰ ਮਜ਼ਬੂਤ ਕਰਦੇ ਹਨ। ਇਹ ਟੀਚੇ ਸੇਡਾਈ ਫਰੇਮਵਰਕ ਦੇ ਵਾਤਾਵਰਨ ਦੀ ਰਾਖੀ ਦੇ ਟੀਚੇ ਨਾਲ ਮੇਲ ਖਾਂਦੇ ਹਨ।

ਨਿਚੋੜ ਲਈ ਬਾਕਸ-1 ਦੇਖੋ।

ਉਪਰੋਕਤ ਗੱਲਾਂ ਤੋਂ ਇਹ ਸਪੱਸ਼ਟ ਹੈ ਕਿ ਅੰਤਰਰਾਸ਼ਟਰੀ ਨੀਤੀ ਖੇਤਰ ਵਿੱਚ ਇਹ ਆਫਤ ਖਤਰੇ ਦੀ ਕਮੀ ਨੂੰ ਮੁੱਖ ਵਿਕਾਸ ਨੀਤੀ ਵਜੋਂ ਸਥਾਪਤ ਕਰਦੀ ਹੈ। ਇਸ ਗੱਲ ਨੂੰ ਸਪੱਸ਼ਟ

ਮਾਨਤਾ ਮਿਲੀ ਹੈ ਕਿ ਸਾਨੂੰ ਆਫਤ ਪ੍ਰਬੰਧਨ ਤੋਂ ਦੂਰ ਜਾ ਕੇ ਆਫਤ ਖਤਰਾ ਪ੍ਰਬੰਧਨ ਵੱਲ ਜਾਣ ਦੀ ਲੋੜ ਹੈ। ਇਸ ਦੇ ਲਈ ਸਾਨੂੰ ਸਾਰੀਆਂ ਵਿਕਾਸ ਸਰਗਰਮੀਆਂ ਇਸ ਢੰਗ ਨਾਲ ਚਲਾਉਣੀਆਂ ਪੈਣਰੀਆਂ ਜਿਸ ਨਾਲ ਕਿ ਆਫਤ

ਖਤਰੇ ਵਿੱਚ ਕਮੀ ਆਵੇ।

(ਲੇਖਕ ਔਨ ਡੀ ਐਮ ਏ ਦੇ ਮੈਂਬਰ ਹਨ ਅਤੇ ਇਨ੍ਹਾਂ ਨੇ ਆਫਤ ਖਤਰਾ ਘਟਾਉਣ ਅਤੇ ਮੁੜ-ਸੁਰਜੀਤੀ ਦੇ ਮੁੱਦਿਆਂ ਉੱਤੇ 22 ਸਾਲਾਂ ਤੱਕ ਕੰਮ ਕੀਤਾ।)

e-mail :kkishore@ndma.gov.in

## ਫੱਟੜਾਂ ਦੀ ਫੌਰੀ ਸੰਭਾਲ ਦੀ ਭੂਮਿਕਾ ਅਤੇ ਮਹੱਤਵ

 ਅਮਿਤ ਗੁਪਤਾ, ਮਹੇਸੂਸ ਸੀ, ਮਿਸਰਾ

**“ਇ**ਹ ਆਖਿਆ ਜਾਂਦਾ ਹੈ ਕਿ ਜਿਹੜਾ ਵੀ ਫੱਟੜ ਵਿਅਕਤੀ ਨੂੰ ਸਭ ਤੋਂ ਪਹਿਲਾਂ ਛੁੱਹਦਾ ਹੈ, ਉਹੀ ਨਿਕਲਣ ਵਾਲੇ ਨਤੀਜੇ ਨੂੰ ਨਿਰਧਾਰਤ ਕਰਦਾ ਹੈ।” ਇਸ ਦਾ ਸਿੱਧਾ ਜਿਹਾ ਅਰਥ ਹੈ ਕਿ ‘ਸੁਨਹਿਰੀ ਸਮੇਂ’ ਦੇ ਅੰਦਰ-ਅੰਦਰ ਹਸਪਤਾਲ ਤੋਂ ਪਹਿਲਾਂ ਦਾ ਬਚਾਅ ਅਤੇ ਸੰਭਾਲ ਅਤੇ ਮਰੀਜ਼ ਨੂੰ ਫੌਰੀ ਤੌਰ 'ਤੇ ਸੱਟ-ਵੇਟ ਦਾ ਇਲਾਜ ਕਰਨ ਵਾਲੇ ਕੇਂਦਰ ਤੱਕ ਪੁੱਜਦਾ ਕਰਨਾ। “ਸੁਨਹਿਰੀ ਸਮਾਂ” ਸੱਟ ਲੱਗਣ ਤੋਂ ਬਾਅਦ ਵਾਲੇ ਪਹਿਲੇ ਘੰਟੇ ਨੂੰ ਆਖਿਆ ਜਾਂਦਾ ਹੈ। ਮੇਰਾ ਆਖਣਾ ਹੈ ਕਿ ਭਾਰਤ ਵਿੱਚ ਬਹੁਤ ਸਾਰੇ ਫੱਟੜ ਵਿਅਕਤੀ ਹੰਗਾਮੀ ਵਿਭਾਗਾਂ ਵਿੱਚ ਕਈ-ਕਈ ਘੰਟੇ ਦੇਰ ਨਾਲ ਪਹੁੰਚਦੇ ਹਨ, ਮਤਲਬ 4 ਤੋਂ 6 ਘੰਟੇ ਜਾਂ ਇਸ ਤੋਂ ਵੀ ਜ਼ਿਆਦਾ ਦੇਰੀ ਨਾਲ। ਮੈਂ ਇਨ੍ਹਾਂ ਘੰਟਿਆਂ ਨੂੰ ‘ਚਾਂਦੀ ਦੇ ਘੰਟੇ’ ਅਤੇ ‘ਤਾਬੇ ਦੇ ਘੰਟੇ’ ਆਖਦਾ ਹਾਂ। ਸਾਨੂੰ ਹੰਗਾਮੀ ਵਿਭਾਗਾਂ ਵਿੱਚ ਪਹਿਲੇ ਘੰਟੇ ਨੂੰ ਸੁਨਹਿਰੀ ਘੰਟੇ ਵਿੱਚ ਬਦਲਣ ਦੀ ਲੋੜ ਹੈ, ਭਾਵੇਂ ਮਰੀਜ਼ ਨੂੰ ਚਾਂਦੀ/ਤਾਬੇ ਦੇ ਘੰਟਿਆਂ ਵਿੱਚ ਹੀ ਕਿਉਂ ਨਾ ਲਿਆਂਦਾ ਜਾਵੇ। ਇਸ ਨਾਲ ਬਹੁਤ ਸਾਰੇ ਫੱਟੜ ਮਰੀਜ਼ਾਂ ਨੂੰ ਸਾਬਤ ਸੂਰਤ ਅਤੇ ਲਾਹੇਵੰਦ ਰੂਪ ਵਿੱਚ ਸਮਾਜ ਨੂੰ ਵਾਪਸ ਕੀਤਾ ਜਾ ਸਕੇ।

ਇਕ ਆਫਤ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾਂਦਾ ਹੈ : “ਸਮਾਜ ਦੇ ਸੰਚਾਲਨ ਵਿੱਚ ਗੰਭੀਰ ਵਿਘਨ ਪੈਣਾ ਜਿਸ ਨਾਲ ਵੱਡੇ ਪੱਧਰ ਉਤੇ ਮਨੁੱਖੀ, ਮਾਲੀ ਜਾਂ ਵਾਤਾਵਰਣਿਕ ਹਾਨੀ ਪੁੱਜਦੀ ਹੈ, ਜਿਸ ਨੂੰ ਪ੍ਰਭਾਵਿਤ ਸਮਾਜ ਆਪਣੇ ਮੁੰਕਮਲ ਸਰੋਤਾਂ ਦੀ ਵਰਤੋਂ ਕਰਕੇ ਵੀ ਪੂਰਾ ਕਰਨ ਤੋਂ ਅਸਮਰੱਥ ਹੁੰਦਾ ਹੈ।” ਆਫਤ ਉਦੋਂ ਆਉਂਦੀ ਹੈ ਜਦੋਂ ਕੋਈ ਜ਼ੋਖਮ (ਕੁਦਰਤੀ ਜਾਂ

ਮਨੁੱਖ ਦਾ ਸਿਰਜਿਆ) ਕਮਜ਼ੋਰ ਸਮਾਜ ਉਤੇ ਵਾਰ ਕਰਦਾ ਹੈ। ਨਿਰਬਲਤਾ ਨੂੰ ਇਸ ਪ੍ਰਕਾਰ ਬਿਆਨ ਕੀਤਾ ਜਾਂਦਾ ਹੈ : “ਉਹ ਸੀਮਾ ਜਿਸ ਤੱਕ ਇਕ ਸਮਾਜ, ਢਾਂਚਾ, ਸੇਵਾ ਜਾਂ ਭੂਗੋਲਿਕ ਖੇਤਰ ਦੇ, ਉਨ੍ਹਾਂ ਦੀ ਕਿਸਮ, ਨਿਰਮਾਣ ਜਾਂ ਜ਼ੋਖਮ ਵਾਲੇ ਖੇਤਰਾਂ ਦੀ ਨੇੜਤਾ ਕਰਕੇ ਕਿਸੇ ਵਿਸ਼ੇਸ਼ ਜ਼ੋਖਮ ਤੋਂ ਪ੍ਰਭਾਵਿਤ ਹੋਣ ਦਾ ਖਦਸ਼ਾ ਹੁੰਦਾ ਹੈ।”

ਭਾਰਤ ਵੱਖ-ਵੱਖ ਪੱਧਰਾਂ ਤੋਂ ਬਹੁਤ ਸਾਰੀਆਂ ਆਫਤਾਂ ਦੀ ਜੱਦ ਵਿੱਚ ਹੈ। ਧਰਤੀ ਦਾ 58.6 ਪ੍ਰਤਿਸ਼ਤ ਤੋਂ ਜ਼ਿਆਦਾ ਭਾਗ ਸਧਾਰਨ ਤੋਂ ਉੱਚ ਤੀਬਰਤਾ ਵਾਲੇ ਭੁਚਾਲ ਦੇ ਖਤਰੇ ਹੇਠ ਹੈ, ਇਸ ਦੀ ਭੂਮੀ ਦਾ 40 ਮਿਲੀਅਨ ਹੈਕਟੇਅਰ ਤੋਂ ਵੱਧ ਖੇਤਰ (12 ਪ੍ਰਤਿਸ਼ਤ) ਹੜ੍ਹਾਂ ਅਤੇ ਦਰਿਆਈ ਕਟਾਅ ਤੋਂ ਪ੍ਰਭਾਵਿਤ ਹੈ, 7516 ਕਿਲੋਮੀਟਰ ਲੰਮੀ ਤੱਟ ਰੇਖਾ ਵਿੱਚੋਂ 5700 ਕਿਲੋਮੀਟਰ ਦੇ ਲਗਭਗ ਚੱਕਰਵਾਤਾਂ ਅਤੇ ਸੁਨਾਮੀ ਦੇ ਖਤਰੇ ਹੇਠ ਹੈ; ਖੇਤੀਯੋਗ ਖੇਤਰ ਦਾ 68 ਪ੍ਰਤਿਸ਼ਤ ਭਾਗ ਸੋਕੇ ਦੀ ਮਾਰ ਝੱਲਦਾ ਹੈ ਅਤੇ ਇਸ ਦੇ ਪਹਾੜੀ ਖੇਤਰ ਢਿੱਗਾਂ ਢਿੱਗਣ ਅਤੇ ਬਰਫੀਲੇ ਤੋਦਿਆਂ ਦੀ ਮਾਰ ਹੇਠ ਰਹਿੰਦੇ ਹਨ। ਇਸ ਤੋਂ ਬਿਨਾਂ ਭਾਰਤ ਰਸਾਇਣਕ, ਜੈਵਿਕ, ਵਿਕੀਰਣਤਾ ਅਤੇ ਪ੍ਰਮਾਣ (ਸੀ ਬੀ ਆਰ ਐਨ) ਹੰਗਾਮੀ ਹਾਲਤਾਂ ਅਤੇ ਮਾਨਵ ਦੁਆਰਾ ਸਿਰਜੀਆਂ ਦੂਸਰੀਆਂ ਆਫਤਾਂ ਦੀ ਮਾਰ ਹੇਠ ਹੈ।

ਆਫਤ ਪ੍ਰਬੰਧਨ ਦੀ ਇਕ ਆਮ ਲੜੀ ਵਿੱਚ ਛੇ ਤੱਤ ਸ਼ਾਮਲ ਹੁੰਦੇ ਹਨ : ਆਫਤ ਤੋਂ ਪਹਿਲਾਂ ਦਾ ਦੌਰ ਜਿਸ ਵਿੱਚ ਰੋਕਥਾਮ, ਪ੍ਰਭਾਵ ਨੂੰ ਘੱਟ ਕਰਨਾ ਅਤੇ ਤਿਆਰੀ ਸ਼ਾਮਲ ਹਨ, ਜਦ ਕਿ ਆਫਤ ਤੋਂ ਬਾਅਦ ਵਾਲੇ ਦੌਰ ਵਿੱਚ ਹੁੰਗਾਰਾ, ਪੁਨਰਵਾਸ, ਪੁਨਰ-ਉਸਾਰੀ ਅਤੇ ਜੀਵਨ ਨੂੰ ਲੀਹ ਉਤੇ ਲਿਆਉਣਾ ਸ਼ਾਮਲ ਹਨ।

ਕੇਂਦਰੀ ਗ੍ਰਹਿ ਮੰਤਰਾਲਾ ‘ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ’ ਦੀ ਨੋਡਲ ਸਭਾ ਅਤੇ ਦੂਜੇ ਮੰਤਰਾਲਿਆਂ ਜਿਵੇਂ ਰੱਖਿਆ ਮੰਤਰਾਲਾ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਰੇਲਵੇ, ਅਟਾਮਿਕ ਉੱਜਾ, ਵਿੱਤ, ਖੇਤੀਬਾੜੀ ਵਾਤਾਵਰਨ ਤੇ ਜੰਗਲਾਤ, ਬਿਜਲੀ, ਪੇਡੂ ਵਿਕਾਸ, ਵਿਗਿਆਨ ਤੇ ਤਕਨਾਲੋਜੀ, ਪੁਲਾੜ ਤੇ ਦੂਰ-ਸੰਚਾਰ, ਜਲ ਸਰੋਤ ਅਤੇ ਸੜਕੀ ਆਵਾਜਾਈ ਤੇ ਰਾਸ਼ਟਰੀ ਮਾਰਗਾਂ ਬਾਰੇ ਮੰਤਰਾਲੇ ਦੇ ਸਹਿਯੋਗ ਨਾਲ ਵਿਆਪਕ ਰੂਪ ਵਿੱਚ ਆਫਤ ਪ੍ਰਬੰਧਨ ਦੇ ਕੰਮ ਵਿੱਚ ਜੁਟਿਆ ਹੋਇਆ ਹੈ।

ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ (ਐਨ ਡੀ ਐਮ ਏ) ਆਫਤ ਪ੍ਰਬੰਧਨ ਐਕਟ 2005 ਨੂੰ ਮਨਜ਼ੂਰੀ ਮਿਲਣ ਉਪਰੰਤ ਹੋਦ ਵਿੱਚ ਆਈ। ਪ੍ਰਧਾਨ ਮੰਤਰੀ ਇਸ ਦੇ ਮੁਖੀ ਹਨ। ਇਸ ਤੋਂ ਇਲਾਵਾ ਇਕ ਉਪ-ਚੇਅਰਮੈਨ, ਸਕੱਤਰ ਅਤੇ ਨੈ ਸੈਬਰ ਹਨ। ਐਨ ਡੀ ਐਮ ਏ ਦੀਆਂ ਜ਼ਿੰਮੇਵਾਰੀਆਂ ਵਿੱਚ ਨੀਤੀਆਂ, ਯੋਜਨਾਵਾਂ ਤੇ ਦਿਸ਼ਾ-ਨਿਰਦੇਸ਼ ਬਣਾਉਣੇ; ਵੱਖ-ਵੱਖ ਮੰਤਰਾਲਿਆਂ ਤੇ ਰਾਜਾਂ ਲਈ ਯੋਜਨਾਵਾਂ ਨੂੰ ਮਨਜ਼ੂਰੀ ਦੇਣੀ, ਨੀਤੀਆਂ ਉਤੇ ਅਮਲ ਲਈ ਤਾਲਮੇਲ ਕਰਨਾ, ਆਫਤ ਦੇ ਪ੍ਰਭਾਵ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਪੈਸਾ ਪ੍ਰਦਾਨ ਕਰਨ ਦੀ ਸਿਫਾਰਸ਼ ਕਰਨਾ; ਰੋਕਥਾਮ, ਤਿਆਰੀ ਅਤੇ ਸਮਰੱਥਾ ਵਿਕਸਤ ਕਰਨ ਲਈ ਦੂਜੇ ਕਦਮ ਚੁੱਕਣੇ ਅਤੇ ਦੇਸ਼ ਅਤੇ ਮੰਗ ਕਰਨ ਉਤੇ ਦੂਜੇ ਦੇਸ਼ਾਂ ਵਿੱਚ ਆਫਤ ਉਤੇ ਕਾਬੂ ਪਾਉਣ ਲਈ ਪ੍ਰਭਾਵੀ ਕਦਮ ਚੁੱਕਣੇ। ਆਫਤ ਪ੍ਰਬੰਧਨ ਐਕਟ 2005 ਵਿੱਚ ਰਾਜ ਅਤੇ ਜ਼ਿਲ੍ਹਾ ਪੱਧਰ ਉਤੇ ਆਫਤ ਪ੍ਰਬੰਧਨ ਅਥਾਰਿਟੀ ਸਥਾਪਤ ਕਰਨ ਦੀ ਵੀ ਵਿਵਸਥਾ ਹੈ ਜਿਨ੍ਹਾਂ ਦੇ ਮੁਖੀ ਜ਼ਿਲ੍ਹਾ ਅਧਿਕਾਰੀ/ਜੱਜ ਹੋਣਗੇ ਜੋ ਜ਼ਮੀਨੀ ਪੱਧਰ ਉਤੇ ਇਸ ਨੂੰ ਅਮਲ ਵਿੱਚ ਲਿਆਉਣ ਲਈ

ਨੋਡਲ ਅਧਿਕਾਰੀ ਹੋਣਗੇ।


## ਆਫਤਾਂ ਸਮੇਂ ਮੈਡੀਕਲ ਹੁੰਗਾਰਾ

ਐਨ ਡੀ ਐਮ ਏ ਮੁਤਾਬਕ, ਭਾਰਤ ਵਿੱਚ - ਸਮੂਹਿਕ ਪੱਧਰ ਉਤੇ ਮੌਤਾਂ ਦੀ ਹਾਲਤ ਵਿੱਚ ਪ੍ਰਬੰਧਨ ਲਈ ਡਾਕਟਰੀ ਤਿਆਰੀ ਸੰਬੰਧੀ ਰਾਸ਼ਟਰੀ ਦਿਸ਼ਾ-ਨਿਰਦੇਸ਼ (ਐਨ ਜੀ - ਐਮ ਪੀ ਐਮ ਸੀ ਐਮ), ਆਫਤ ਦੇ ਸਮੇਂ ਡੀ ਜੀ ਐਂਚ ਐਸ ਦੀ ਹੁੰਗਾਮੀ ਮੈਡੀਕਲ ਹੁੰਗਾਰਾ ਡਿਵੀਜਨ, ਹੁੰਗਾਮੀ ਸਹਾਇਤਾ ਕਾਰਜ (ਈ ਐਸ ਆਰ) ਯੋਜਨਾ ਨੂੰ ਅਮਲ ਵਿੱਚ ਲਿਆਉਣ ਵਾਲਾ ਕੇਂਦਰ ਬਿੰਦੂ ਹੁੰਦਾ ਹੈ ਜਿਸ ਵਿੱਚ ਤਾਲਮੇਲ ਲਈ ਨੋਡਲ ਅਫਸਰਾਂ ਦੀ ਨਿਸ਼ਾਨਦੇਹੀ ਕਰਨਾ, ਮੁੱਖ ਦਫਤਰ ਤੇ ਜ਼ਮੀਨੀ ਪੱਧਰ ਉਤੇ ਸੰਕਟ ਪ੍ਰਬੰਧਨ ਕਮੇਟੀਆਂ ਅਤੇ ਫੌਰੀ ਹੁੰਗਾਰਾ ਟੀਮਾਂ ਦਾ ਗਠਨ, ਸਰੋਤਾਂ ਦੀ ਸੂਚੀ ਆਦਿ ਤਿਆਰ ਕਰਨਾ ਸ਼ਾਮਲ ਹੁੰਦਾ ਹੈ। ਫੈਸਲਾ ਲੈਣ ਦਾ ਅਧਿਕਾਰ ਸੰਕਟ ਪ੍ਰਬੰਧਨ ਸਮੂਹ ਨੂੰ ਹੁੰਦਾ ਹੈ ਜਿਸ ਦਾ ਮੁੱਖ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦਾ ਸਕੱਤਰ ਹੁੰਦਾ ਹੈ। ਇਸ ਸਮੂਹ ਨੂੰ ਡੀ ਜੀ ਐਂਚ ਐਸ ਅਧੀਨ ਤਕਨੀਕੀ ਸਲਾਹਕਾਰ ਕਮੇਟੀ ਵਲੋਂ ਮਸਵਰਾ ਪ੍ਰਦਾਨ ਕੀਤਾ ਜਾਂਦਾ ਹੈ।

ਆਫਤ ਪ੍ਰਬੰਧਨ ਪ੍ਰੋਗਰਾਮ ਨੂੰ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਉਤੇ ਸਥਾਪਤ ਕਰਨ ਦੀ ਜ਼ਰੂਰਤ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇਸ਼ ਵਿੱਚ ਸਮੂਹਿਕ ਪੱਧਰ 'ਤੇ ਮੌਤਾਂ ਹੋਣ ਉਤੇ ਪ੍ਰਬੰਧਨ ਸਿਖਲਾਈ ਪ੍ਰੋਗਰਾਮ ਦਾ ਸੰਸਥਾਨੀਕਰਨ ਦੀ ਪ੍ਰਕਿਰਿਆ ਵਿੱਚੋਂ ਗੁਜ਼ਰ ਰਿਹਾ ਹੈ। ਹੁੰਗਾਮੀ ਹਾਲਤਾਂ ਸਮੇਂ ਹਸਪਤਾਲਾਂ ਦੀ ਤਿਆਰੀ ਲਈ ਸਿਖਲਾਈ ਦੇਣ ਵਾਲਿਆਂ ਦੀ ਸਿਖਲਾਈ ਚੱਲ ਰਹੀ ਹੈ ਅਤੇ ਹੁਣ ਤੱਕ 100 ਸਿਖਲਾਈ ਦੇਣ ਵਾਲਿਆਂ ਨੂੰ ਸਿੱਖਿਅਤ ਕੀਤਾ ਜਾ ਚੁੱਕਾ ਹੈ। ਹਸਪਤਾਲ ਚਾਣਚੱਕਤਾ ਯੋਜਨਾਬੰਦੀ ਅਤੇ ਸਿਖਲਾਈ ਲਈ ਮੁੱਖ ਏਜੰਸੀ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਨਸਟਰ ਮੈਨੇਜਮੈਂਟ (ਐਨ ਆਈ ਡੀ ਐਮ) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ (ਐਨ ਆਈ ਐਂਚ ਐਂਡ ਡਬਲਯੂ) ਹਨ। ਇਨ੍ਹਾਂ ਸਿਖਲਾਈ ਦੇਣ ਵਾਲਿਆਂ ਨੂੰ ਰਾਜ ਦੇ ਸਰਕਾਰੀ ਹਸਪਤਾਲਾਂ/ਮੈਡੀਕਲ ਕਾਲਜਾਂ ਤੋਂ ਲਿਆਂਦਾ ਗਿਆ ਸੀ। ਅਗਲੇ ਪੜਾਅ ਵਿੱਚ, ਮੁੱਖ ਤੌਰ ਤੇ ਬਿਮਾਰੀ ਫੈਲਣ ਤੇ ਜੈਵਿਕ ਹੁੰਗਾਮੀ



ਚਿੱਤਰ-1 : ਆਫਤ ਪ੍ਰਬੰਧਨ ਚੱਕਰ (ਹਵਾਲਾ : ਕੀ ਤੁਸੀਂ ਤਿਆਰ ਹੋ? ਹਾਨਿਸ਼ਿਨ - ਆਵਾਜ਼ੀ ਭੁਚਾਲ ਆਫਤ ਤੋਂ ਸਿੱਖਣਾ - ਆਫਤ ਨੂੰ ਘੱਟ ਕਰਨ ਅਤੇ ਸਵੈ-ਸੇਵੀ ਸਰਗਰਮੀਆਂ ਦੀ ਕਿਤਾਬ)



ਚਿੱਤਰ-2 : ਜ਼ਿਲ੍ਹਾ ਪੱਧਰ ਉਤੇ ਆਫਤ ਹੁੰਗਾਰਾ ਘਟਨਾ ਆਦੇਸ਼ ਢਾਂਚਾ

ਹਾਲਤਾਂ ਦਾ ਟਾਕਰਾ ਕਰਨ ਲਈ ਜ਼ਿਲ੍ਹਾ ਪੱਧਰ ਉਤੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਬਿਮਾਰੀਆਂ ਫੈਲਣ ਦੀ ਜਾਂਚ ਅਤੇ ਪ੍ਰਬੰਧਨ ਦੀ ਸਿਖਲਾਈ ਆਈ ਭੀ ਐਸ ਪੀ ਪ੍ਰੋਗਰਾਮ ਅਧੀਨ ਐਨ ਆਈ ਸੀ ਭੀ ਵਲੋਂ ਦਿੱਤੀ ਜਾ ਰਹੀ ਹੈ। ਬਿਮਾਰੀਆਂ ਫੈਲਣ ਦੀ ਜਾਂਚ ਲਈ ਐਨ ਆਈ ਸੀ ਭੀ ਨੋਡਲ ਏਜੰਸੀ ਹੈ। ਐਨ ਆਈ ਸੀ ਭੀ/ਆਈ ਸੀ ਐਮ ਆਰ ਸੰਸਥਾਨ ਅਧਿਆਪਨ ਸਿਖਲਾਈ, ਖੋਜ ਅਤੇ ਪ੍ਰਯੋਗਸ਼ਾਲਾ ਸਹਾਇਤਾ ਪ੍ਰਦਾਨ ਕਰਦੇ ਹਨ। ਜ਼ਿਆਦਾਤਰ ਰਾਜਾਂ ਵਿੱਚ ਸਿਹਤ ਤੇ ਪਰਿਵਾਰ ਭਲਾਈ ਦਾ ਇਕ ਖੇਤਰੀ ਦਫਤਰ ਹੁੰਦਾ ਹੈ ਅਤੇ ਖੇਤਰੀ ਨਿਰਦੇਸ਼ਕ ਰਾਜ ਸਰਕਾਰ ਨਾਲ ਆਫ਼ਤਾਂ ਕਾਰਨ ਪੈਦਾ ਹੋਣ ਵਾਲੇ ਹਾਲਤਾਂ ਦੇ ਪ੍ਰਭਾਵੀ ਪ੍ਰਬੰਧਨ ਲਈ ਤਾਲੇਮੇਲ ਕਰਦਾ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਸੜਕ ਸੁਰੱਖਿਆ ਅਤੇ ਆਫ਼ਤਾਂ ਕਾਰਨ ਪੈਦਾ ਹੋਣ ਵਾਲੇ ਹਾਲਤਾਂ ਨਾਲ ਨਜ਼ਿਠਣ ਲਈ ਹੰਗਾਮੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਚੁਣੇ ਹੋਏ ਸਰਕਾਰੀ ਹਸਪਤਾਲਾਂ ਨੂੰ ਬੇਹਤਰ ਬਣਾਉਣ ਲਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਨਾਲ ਹਰੇਕ 100 ਕਿਲੋਮੀਟਰ ਉਤੇ ਸੱਟ-ਫੇਟ ਕੇਂਦਰ ਸਥਾਪਤ ਕਰਨ ਅਤੇ ਹਰੇਕ 50 ਕਿਲੋਮੀਟਰ ਉਤੇ ਐਬੂਲੈਸ ਦਾ ਪ੍ਰਬੰਧ ਕਰਨ ਦੀ ਯੋਜਨਾ, ਸੁਨਿਹਿਰੀ ਚਤੁਰਬੁਨੀ ਨੈੱਟਵਰਕ ਅਧੀਨ ਆਉਂਦੇ ਸ਼ਾਹ ਰਾਹਾਂ ਤੇ ਕਰਨ ਲਈ ਹਾਲ ਹੀ ਵਿੱਚ ਸੜਕੀ ਆਵਾਜ਼ਾਈ ਮੰਤਰਾਲੇ ਦੇ ਸਹਿਯੋਗ ਨਾਲ ਅਰੰਭ ਕੀਤੀ ਗਈ ਹੈ। ਲੈਵਲ 1 ਦੇ 26 ਅਤੇ ਲੈਵਲ 2 ਦੇ ਲਗਭਗ 250 ਸੱਟ ਫੇਟ ਕੇਂਦਰ ਸਥਾਪਤ ਕਰਨ ਦੀ ਯੋਜਨਾ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਹਿਯੋਗ ਨਾਲ ਕਲਪਿਤ ਕੀਤੀ ਗਈ ਹੈ।

2006-07 ਵਿੱਚ ਏਮਜ਼ (ਏ ਆਈ ਆਈ ਐਮ ਐਸ) ਵਿੱਚ ਜੈ ਪ੍ਰਕਾਸ਼ ਨਾਰਾਇਣ ਏਪੈਕਸ ਟ੍ਰਾਮਾ ਸੈਟਰ ਦੀ ਸਥਾਪਨਾ ਸੱਟ ਫੇਟ ਵਾਲੇ ਮਰੀਜ਼ਾਂ ਦੀ ਬੇਹਤਰ ਸਾਂਭ-ਸੰਭਾਲ ਤੇ ਇਲਾਜ ਲਈ ਚੋਟੀ ਦਾ ਸੰਸਥਾਨ ਸਥਾਪਤ ਕਰਨ ਵੱਲ ਇਕ ਕਦਮ ਹੈ। ਇਸ ਸੰਸਥਾਨ ਕੋਲ ਦੇਸ਼ ਦੇ ਬਾਕੀ ਅਜਿਹੇ ਕੇਂਦਰਾਂ ਲਈ ਆਦਰਸ਼ ਨਮੂਨਾ ਬਣਨ ਦਾ ਜਨਾਦੇਸ਼ ਹੈ। ਮਰੀਜ਼ਾਂ ਨੂੰ ਬੇਹਤਰ

ਸਾਂਭ-ਸੰਭਾਲ ਸਹੂਲਤਾਂ ਦੇਣ ਤੋਂ ਇਲਾਵਾ ਇਸ ਸਰਬਉਂਚ ਸੱਟ-ਫੇਟ ਕੇਂਦਰ ਦੀ ਭੂਮਿਕਾ ਖੋਜ ਤੇ ਸਿਖਲਾਈ ਸੰਸਥਾਨ ਵਜੋਂ ਕਲਪਿਤ ਕੀਤੀ ਗਈ ਹੈ ਜਿਸ ਨਾਲ ਦੇਸ਼ ਦੇ ਸ਼ਾਸਕਾਂ ਨੂੰ ਦੇਸ਼ ਭਰ ਵਿੱਚ ਸੱਟ-ਫੇਟ ਦੀ ਸਾਂਭ-ਸੰਭਾਲ ਸੰਬੰਧੀ ਸਹੂਲਤਾਂ ਨੂੰ ਸੰਗਠਿਤ ਕਰਨ ਲਈ ਨੀਤੀਆਂ ਬਣਾਉਣ ਵਿੱਚ ਮਦਦ ਮਿਲੇਗੀ।

ਏਪੈਕਸ ਟ੍ਰਾਮਾ ਸੈਟਰ ਵਿੱਚ ਉਹ ਸਾਰੀਆਂ ਖੂਬੀਆਂ ਹਨ ਜੋ ਸੱਟ-ਫੇਟ ਦੇ ਇਲਾਜ ਲਈ ਲੋੜੀਦੀਆਂ ਹਨ। ਇਥੇ 24 ਪੰਟੇ ਕੰਮ ਕਰਨ ਵਾਲਾ ਸਮਰਪਿਤ ਅਮਲਾ ਮੌਜੂਦ ਹੈ। ਮੌਜੂਦਾ ਸਮੇਂ ਇਥੇ ਸਲਾਨਾ 60,000 ਮਰੀਜ਼ ਆਉਂਦੇ ਹਨ ਜਿਨ੍ਹਾਂ ਉਤੇ 6000 ਤੋਂ ਵੱਧ ਵੱਡੇ ਆਪਰੇਸ਼ਨ ਕੀਤੇ ਜਾਂਦੇ ਹਨ। ਵਰਤਮਾਨ ਸਮੇਂ ਇਥੋਂ ਲਗਭਗ 190 ਬਿਸਤਰੇ, 37 ਆਈ ਸੀ ਯੂ ਬੈਂਡ, 6 ਆਪਰੇਸ਼ਨ ਥਿਏਟਰ ਅਤੇ 35 ਬਿਸਤਰੀਆਂ ਵਾਲਾ ਈ ਭੀ ਅਤੇ ਇਲਾਜ ਦਾ ਕ੍ਰਮ ਮੌਜੂਦ ਹੈ। ਇਸ ਨੂੰ ਵਧਾ ਕੇ 260 ਬਿਸਤਰੇ, 16 ਵਾਧੂ ਆਈ ਸੀ ਯੂ ਬੈਂਡ, 3 ਨਵੇਂ ਆਪਰੇਸ਼ਨ ਥਿਏਟਰ 30 ਹੋਰ ਬਿਸਤਰੀਆਂ ਵਾਲਾ ਈ ਭੀ ਅਤੇ ਇਲਾਜ ਦਾ ਕ੍ਰਮ ਪ੍ਰਦਾਨ ਕੀਤਾ ਜਾ ਰਿਹਾ ਹੈ। ਨਾਲ ਹੀ ਨਿੱਜੀ ਵਾਰਡ ਅਤੇ ਮਰੀਜ਼ ਦੇ ਸਾਬੀਆਂ ਲਈ ਹੋਸਟਲ ਦੀ ਉਸਾਰੀ ਵੀ ਤੇਜ਼ੀ ਨਾਲ ਚੱਲ ਰਹੀ ਹੈ ਜਿਥੇ ਹੈਲੀਪੈਡ ਵੀ ਬਣਾਇਆ ਜਾ ਰਿਹਾ ਹੈ। ਇਸ ਟ੍ਰਾਮਾ ਸੈਟਰ ਦੀ ਸਮਰੱਥਾ ਅਗਲੇ ਪੰਜ-ਛੇ ਸਾਲਾਂ ਦੌਰਾਨ 750 ਬਿਸਤਰੀਆਂ ਤੱਕ ਕਰਨ ਦੀ ਵੀ ਯੋਜਨਾ ਹੈ ਜਿਸ ਬਾਰੇ ਤਿਆਰੀਆਂ ਜਾਰੀ ਹਨ।

ਆਫ਼ਤ ਦੇ ਹਾਲਤਾਂ ਵਿੱਚ ਮੈਡੀਕਲ ਸੰਭਾਲ ਨੂੰ ਸਹਾਇਤਾ ਦੇਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਬਣੇ ਬਣਾਏ, ਹਰ ਪੱਖੋਂ ਮੁਕੰਮਲ, ਕੰਟੋਨਰ ਅਧਾਰਤ ਚਲਦੇ ਫਿਰਦੇ ਹਸਪਤਾਲ ਦੀ ਖਰੀਦ ਵੀ ਕਰਨ ਜਾ ਰਿਹਾ ਹੈ ਜੋ ਅੰਤ ਪੜਾਅ ਉਤੇ ਪੁੱਜ ਚੁੱਕੀ ਹੈ। 100 ਬਿਸਤਰੀਆਂ ਵਾਲੇ ਕੰਟੋਨਰ ਅਧਾਰਤ ਹਸਪਤਾਲ ਨੂੰ ਰੇਲ, ਸੜਕ ਜਾਂ ਹਵਾਈ ਰਸਤੇ ਰਾਹੀਂ ਘਟਨਾ ਸਥਾਨ ਤੱਕ ਪਹੁੰਚਾਇਆ ਜਾ ਸਕਦਾ ਹੈ। ਇਸ ਵਿੱਚ ਆਪਰੇਸ਼ਨ ਥਿਏਟਰ, ਆਈ ਸੀ ਯੂ, ਆਪਰੇਸ਼ਨ ਤੋਂ ਬਾਅਦ ਦੀ ਸੰਭਾਲ, ਪਾਣੀ ਸਾਫ਼ ਕਰਨ ਵਾਲਾ ਯੂਨਿਟ, ਰਸੋਈ, ਸਾਫ਼-ਸਫ਼ਾਈ ਯੂਨਿਟ ਅਤੇ ਬਿਜਲੀ ਆਦਿ ਸਹੂਲਤਾਂ ਮੌਜੂਦ ਹੋਣਗੀਆਂ।

ਹੋਣਗੀਆਂ।

ਕਿਸੇ ਵੀ ਬਿਪਤਾ ਜਾਂ ਕੁਦਰਤੀ ਆਫ਼ਤ ਸਮੇਂ ਹਥਿਆਰਬੰਦ ਸੈਨਾਵਾਂ ਹਮੇਸ਼ਾ ਹੀ ਪਹਿਲਾਂ ਸੰਗਠਿਤ ਹੁੰਗਾਰਾ ਪ੍ਰਦਾਨ ਕਰਦੀਆਂ ਹਨ। ਹਥਿਆਰਬੰਦ ਸੈਨਾ ਦੀਆਂ ਮੈਡੀਕਲ ਸਹੂਲਤਾਂ ਵਿੱਚ ਉੱਚਕੋਟੀ ਦਾ ਸਿੱਖਿਅਤ ਅਤੇ ਸਾਜ਼ ਸਮਾਨ ਨਾਲ ਲੈਸ ਅਮਲਾ ਮੌਜੂਦ ਹੁੰਦਾ ਹੈ, ਜੋ ਕਿਸੇ ਵੀ ਘਟਨਾ ਦੀ ਹਾਲਤ ਵਿੱਚ, ਬਹੁਤ ਥੋੜ੍ਹੇ ਸਮੇਂ ਵਿੱਚ ਘਟਨਾ ਸਥਾਨ ਉਤੇ ਪੁੱਜ ਜਾਂਦੇ ਹਨ। ਦੇਸ਼ ਭਰ ਵਿੱਚ ਫੈਲੇ ਹੋਏ ਰੱਖਿਆ ਸੈਨਾਵਾਂ ਦੇ ਸਾਰੇ ਹਸਪਤਾਲਾਂ ਵਿੱਚ ਸਰਬਾਂਗੀ ਅਤੇ ਪੂਰੀ ਤਿਆਰੀ ਵਾਲੀਆਂ ਆਫ਼ਤ ਪ੍ਰਬੰਧਨ ਦੀਆਂ ਯੋਜਨਾਵਾਂ ਹੁੰਦੀਆਂ ਹਨ ਜੋ ਹਰ ਪ੍ਰਕਾਰ ਦੀ ਆਫ਼ਤ ਸਮੇਂ ਹਾਜ਼ਰ ਰਹਿੰਦੇ ਹਨ। ਇਨ੍ਹਾਂ ਹਸਪਤਾਲਾਂ ਵਿੱਚ ਵਿਸ਼ੇਸ਼ ਸੰਕਟ ਸਮੇਂ ਲਈ ਵਧਾਏ ਜਾਣ ਵਾਲੇ 3000 ਬਿਸਤਰੇ ਹੁੰਦੇ ਹਨ। ਇਨ੍ਹਾਂ ਨੂੰ ਹੰਗਾਮੀ ਹਾਲਤ ਵਿੱਚ ਵੱਡੇ ਪੱਧਰ ਉਤੇ ਮੌਤਾਂ ਹੋਣ ਸਮੇਂ ਆਪਣੇ ਮੌਜੂਦਾ ਸਾਧਨਾਂ ਰਾਹੀਂ, ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ। ਇਨ੍ਹਾਂ ਬਿਸਤਰੀਆਂ ਨੂੰ ਹਮੇਸ਼ਾ ਤਿਆਰ ਬਰ ਤਿਆਰ ਰੱਖਿਆ ਜਾਂਦਾ ਹੈ। ਆਫ਼ਤ ਪ੍ਰਬੰਧਨ ਲਈ ਸਾਜ਼-ਸਮਾਨ ਅਤੇ ਮੈਡੀਕਲ ਸਟੋਰਾਂ ਦੀ ਨਿਸ਼ਾਨਦੇਹੀ ਕਰਕੇ, ਇਨ੍ਹਾਂ ਦੀ ਅਲੱਗ-ਅਲੱਗ ਸੂਚੀ ਬਣਾ ਲਈ ਜਾਂਦੀ ਹੈ। ਇਨ੍ਹਾਂ ਨੂੰ ਥੋੜ੍ਹੇ ਸਮੇਂ ਦਾ ਨੈਟਿਸ ਮਿਲਣ ਉਤੇ ਹੀ ਸਾਰੇ ਮੈਡੀਕਲ ਯੂਨਿਟਾਂ ਅਤੇ ਹਸਪਤਾਲਾਂ ਵਿੱਚ ਕੁਚ ਕਰਨ ਲਈ ਤਿਆਰ ਰੱਖਿਆ ਜਾਂਦਾ ਹੈ। ਘਟਨਾ ਵਾਲੇ ਸਥਾਨ ਤੇ ਇਲਾਜ ਕਰਨ, ਅਤੇ ਰਸਤੇ ਵਿੱਚ ਲਾਸ਼ਾਂ ਨੂੰ ਸੰਭਾਲਣ ਲਈ ਢੁੱਕਵੀ ਮਾਤਰਾ ਵਿੱਚ ਹੰਗਾਮੀ ਮੈਡੀਕਲ ਸਾਜ਼-ਸਮਾਨ ਤਿਆਰ ਰੱਖਿਆ ਜਾਂਦਾ ਹੈ। ਇਨ੍ਹਾਂ ਵਿੱਚ ਚੱਲਦੇ ਫਿਰਦੇ ਹਸਪਤਾਲ ਅਤੇ ਅਪਰੇਸ਼ਨ ਕਰਨ ਵਾਲੀਆਂ ਟੀਮਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਲੋੜ ਪੈਣ ਉਤੇ, ਬਹੁਤ ਘੱਟ ਸਮੇਂ ਵਿੱਚ ਹੀ ਪ੍ਰਭਾਵਿਤ ਖੇਤਰਾਂ ਵੱਲ ਰਵਾਨਾ ਕੀਤਾ ਜਾ ਸਕਦਾ ਹੈ। ਇਹ ਚੱਲਦੇ ਫਿਰਦੇ ਹਸਪਤਾਲ ਮੈਡੀਕਲ ਸਟੋਰ, ਦਵਾਈਆਂ, ਸਾਜ਼-ਸਮਾਨ, ਬਿਸਤਰੇ ਅਤੇ ਤੁਬੂਆਂ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਹੁੰਦੇ ਹਨ। ਸਾਰੇ ਮੈਡੀਕਲ ਯੂਨਿਟਾਂ ਵਿੱਚ ਅਮਲੇ ਨੂੰ ਆਫ਼ਤਾਂ ਸਮੇਂ ਕੁਚ ਕਰਨ ਲਈ ਤਿਆਰ ਬਰ ਤਿਆਰ ਰੱਖਿਆ ਜਾਂਦਾ ਹੈ। ਇਥੋਂ ਤੱਕ ਕਿ ਐਬੂਲੈਸ ਅਤੇ ਆਵਾਜ਼ਾਈ ਦੇ ਸਾਧਨਾਂ ਨੂੰ ਵੀ ਹੰਗਾਮੀ ਹਾਲਤ

ਲਈ ਤਿਆਰ ਰੱਖਿਆ ਜਾਂਦਾ ਹੈ। ਲੋੜ ਪੈਣ ਉਤੇ ਆਵਾਜ਼ਾਈ ਦੇ ਸਾਧਨ ਫੌਜ ਦੇ ਦੂਜੇ ਯੂਨਿਟਾਂ ਤੋਂ ਵੀ ਹਾਸਲ ਕੀਤੇ ਜਾ ਸਕਦੇ ਹਨ।

## ਆਫ਼ਤ ਅਤੇ ਟ੍ਰਾਮਾ ਸਾਂਭ-ਸੰਭਾਲ ਵਿੱਚ ਗੰਭੀਰ ਖੱਬੇ

ਸਿਹਤ ਰਾਜ ਦਾ ਵਿਸ਼ਾ ਹੈ। ਮੈਡੀਕਲ ਤਿਆਰੀ ਅਤੇ ਵੱਡੇ ਪੱਧਰ ਉਤੇ ਮੌਤਾਂ ਹੋਣ ਦੀ ਸੂਰਤ ਵਿੱਚ ਪ੍ਰਬੰਧਨ ਦੀ ਤਿਆਰੀ ਮੁੱਖ ਤੌਰ 'ਤੇ ਰਾਜ ਦੇ ਸਿਹਤ ਵਿਭਾਗ ਦੀ ਹੁੰਦੀ ਹੈ। ਰਾਜਾਂ ਦੀ ਸਿਹਤ ਪ੍ਰਣਾਲੀ ਤਿੰਨ ਪੜਾਵੀ ਹੁੰਦੀ ਹੈ। ਇਸ ਵਿੱਚ ਹੇਠ ਲਿਖੇ ਮੁਤਾਬਕ ਸ਼ਾਮਲ ਹੁੰਦੇ ਹਨ :

- ਬਲਾਕ ਪੱਧਰ ਉਤੇ ਮੁਢਲੇ ਸਿਹਤ ਕੇਂਦਰ (ਆਰ ਐਚ ਸੀ) ਅਤੇ ਕਮਿਊਨਿਟੀ ਸਹਿਤ ਕੇਂਦਰ।
- ਜ਼ਿਲ੍ਹਾ ਪੱਧਰ ਉਤੇ ਜ਼ਿਲ੍ਹਾ ਹਸਪਤਾਲ।
- ਵੱਡੇ ਸ਼ਹਿਰਾਂ ਵਿੱਚ ਰਾਜ ਦੇ ਮੁੱਖ ਦਫ਼ਤਰਾਂ ਤੇ ਵਿਸ਼ੇਸ਼ ਮਾਹਰਾਂ ਵਾਲੇ ਸਾਂਭ-ਸੰਭਾਲ ਸੰਸਥਾਨ।

ਪਰ ਰਾਜਾਂ ਵਿੱਚ ਬਹੁ-ਪ੍ਰਕਾਰੀ ਏਜੰਸੀਆਂ, ਵਿਭਾਗ ਹੁੰਦੇ ਹਨ ਜੋ ਇਨ੍ਹਾਂ ਸੰਸਥਾਨਾਂ ਦਾ ਪ੍ਰਬੰਧ ਕਰਦੇ ਹਨ, ਜਿਵੇਂ ਕਿ ਡਾਕਟਰੀ ਸਿੱਖਿਆ, ਜਨਤਕ ਸਿਹਤ, ਡਾਕਟਰੀ ਸੇਵਾਵਾਂ, ਜੋ ਸਥਾਨਕ ਸਰਕਾਰਾਂ ਮਹਿਕਮੇ ਅਧੀਨ ਹੁੰਦੀਆਂ ਹਨ। ਬਲਾਕ ਪੱਧਰ ਉਤੇ ਬੁਨਿਆਦੀ ਢਾਂਚਾ ਵੱਡੇ ਪੱਧਰ ਉਤੇ ਮੌਤਾਂ ਹੋਣ ਦੇ ਹਾਲਾਤ ਨਾਲ ਨਜ਼ਿਠਣ ਲਈ ਨਾਕਾਫ਼ੀ ਹੈ। ਉੱਪ-ਜ਼ਿਲ੍ਹਾ ਅਤੇ ਜ਼ਿਲ੍ਹਾ ਹਸਪਤਾਲ 100 ਤੋਂ 250 ਬਿਸਤਰਿਆਂ ਵਾਲੇ ਹਨ ਜਿਥੇ ਦੂਸਰੇ ਦਰਜੇ ਦੀ ਸਾਂਭ-ਸੰਭਾਲ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਵਿੱਚ ਸੱਟ-ਫੇਟਾਂ ਦੀ ਸਾਂਭ-ਸੰਭਾਲ ਵੀ ਸ਼ਾਮਲ ਹੈ। ਪਰ ਵੱਖ-ਵੱਖ ਰਾਜਾਂ ਵਿੱਚ ਸੇਵਾਵਾਂ ਦੀ ਮਾਤਰਾ ਅਤੇ ਗੁਣਵੱਤਾ ਵਿੱਚ ਵੱਡਾ ਅੰਤਰ ਹੈ, ਜੋ ਜ਼ਿਲ੍ਹਾ ਪੱਧਰੀ ਹਸਪਤਾਲਾਂ ਵਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਰਾਜਾਂ ਦੀਆਂ ਰਾਜਧਾਨੀਆਂ ਅਤੇ ਦੂਜੇ ਵੱਡੇ ਸ਼ਹਿਰਾਂ ਵਿੱਚ ਮੈਡੀਕਲ ਕਾਲਜ ਜਾਂ ਦੂਸਰੇ ਉੱਚ ਪਾਏ ਦੇ ਸੰਸਥਾਨ ਮੌਜੂਦ ਹੁੰਦੇ ਹਨ ਜਿਨ੍ਹਾਂ ਨੂੰ ਰਾਜਾਂ ਦੇ ਸਿਹਤ ਵਿਭਾਗ ਜਾਂ ਨਗਰ ਨਿਗਮਾਂ ਵਲੋਂ ਚਲਾਇਆ ਜਾਂਦਾ ਹੈ। ਇਹ ਸਾਰੇ ਸੰਸਥਾਨ ਆਮ ਕੰਮ ਨਾਲ ਹੀ ਨੱਕੋ-ਨੱਕ ਭਰੇ ਰਹਿੰਦੇ ਹਨ ਅਤੇ ਉਨ੍ਹਾਂ ਦੀ

ਵਾਧੂ ਆਮਦ ਝੱਲਣ ਦੀ ਸਮਰੱਥਾ ਸੀਮਤ ਜਿਹੀ ਹੁੰਦੀ ਹੈ।

ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਮੌਤਾਂ ਦੀ ਦਰ ਵਿੱਚ ਵਾਧੇ ਦੇ ਮਹੱਤਵਪੂਰਨ ਕਾਰਨਾਂ ਵਿੱਚ, ਕਿਸੇ ਖਾਸ ਭੂਗੋਲਿਕ ਬਿੱਤੇ ਅੰਦਰ ਟ੍ਰਾਮਾ ਪ੍ਰਣਾਲੀਆਂ ਦੀ ਗੈਰ-ਮੌਜੂਦਾ ਇਕ ਵੱਡਾ ਕਾਰਨ ਹੈ, ਜਿਸ ਵਿੱਚ ਸੱਟ ਲੱਗਣ ਵਾਲੀ ਥਾਂ ਤੋਂ ਲੈ ਕੇ ਪੁਨਰਵਾਸ ਤੱਕ ਦਿੱਤੀ ਜਾਣ ਵਾਲੀ ਸਾਂਭ-ਸੰਭਾਲ ਸ਼ਾਮਲ ਹੈ। ਸੰਖੇਪ ਵਿੱਚ, ਟ੍ਰਾਮਾ ਸੰਭਾਲ ਪ੍ਰਣਾਲੀ, ਠੀਕ ਮਰੀਜ਼ ਨੂੰ ਠੀਕ ਸਮੇਂ ਹਾਸਲ ਕਰਕੇ ਠੀਕ ਸੰਭਾਲ ਲਈ ਠੀਕ ਸਿਹਤ ਸੰਭਾਲ ਸਹੂਲਤ ਤੱਕ ਲੈ ਕੇ ਜਾਣ ਵੱਲ ਕੰਮ ਕਰਦੀ ਹੈ।

## ਹਸਪਤਾਲ ਤੋਂ ਪਹਿਲਾਂ ਦੀ ਸਾਂਭ ਸੰਭਾਲ

ਕਈ ਰਾਜਾਂ ਵਿੱਚ ਨਾਦਾਰਦ ਅਤੇ ਕਈ ਰਾਜਾਂ ਵਿੱਚ ਪ੍ਰਾਥਮਿਕ ਹਾਲਤ ਵਿੱਚ ਜ਼ਿਥੇ ਅਤਿ-ਆਧੁਨਿਕ ਐਥੂਲੈਸ਼ਨ, ਸਿਖਲਾਈ ਯਾਫ਼ਤਾ ਅਮਲਾ ਅਤੇ ਕਿਸੇ ਭੂਗੋਲਿਕ ਖੇਤਰ ਵਿੱਚ ਢੁਕਵਾਂ ਸੰਗਠਨ ਨਹੀਂ ਹੁੰਦਾ। ਕੁੱਝ ਰਾਜਾਂ ਵਲੋਂ ਐਥੂਲੈਸ, ਪੁਲਿਸ ਅਤੇ ਅੱਗ ਬੁਝਾਉ ਸੇਵਾਵਾਂ ਲਈ ਸਾਂਝੇ ਹੰਗਮਾ ਨੰਬਰ 108 ਨੂੰ ਅਪਣਾ ਲਿਆ ਗਿਆ ਹੈ। ਮੌਜੂਦਾ ਪ੍ਰਣਾਲੀਆਂ ਜੀ ਪੀ ਐਸ, ਜੀ ਪੀ ਆਰ ਐਸ ਪ੍ਰਣਾਲੀਆਂ ਉਤੇ ਚਲਦੀਆਂ ਹਨ ਪਰ ਇਨ੍ਹਾਂ ਲਈ ਮੁੱਖੀ ਸ਼ਕਤੀ ਦੀ ਸਿਖਲਾਈ ਅਤੇ ਸੰਗਠਨਾਤਮਕ ਪੱਖਾਂ ਤੋਂ ਢੁਕਵਾਂ ਵਿਧਾਨਕ ਤੇ ਕਾਨੂੰਨੀ ਨਿਯੰਤ੍ਰਣ ਨਹੀਂ ਹੈ।

## ਹਸਪਤਾਲ ਵਿੱਚ ਟ੍ਰਾਮਾ ਸਾਂਭ-ਸੰਭਾਲ

**ਬੁਨਿਆਦੀ ਢਾਂਚਾ :** ਦੂਸਰੇ ਦਰਜੇ (ਕਮਿਊਨਿਟੀ ਸਿਹਤ ਕੇਂਦਰ, ਜ਼ਿਲ੍ਹਾ ਹਸਪਤਾਲ) ਅਤੇ ਉੱਚ ਪਾਏ (ਯੂਨੀਵਰਸਿਟੀ, ਸਿੱਖਿਆ ਹਸਪਤਾਲ) ਦੀਆਂ ਸਿਹਤ ਸੇਵਾਵਾਂ ਦਾ ਬੁਨਿਆਦੀ ਢਾਂਚਾ ਮੌਜੂਦਾ ਸਮੇਂ ਬਹੁਤੀਆਂ ਸੱਟ ਫੇਟਾਂ ਵਾਲੇ ਮਰੀਜ਼ਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਨਹੀਂ। ਦੇਸ਼ ਭਰ ਵਿੱਚ ਢੁਕਵੇਂ ਸਾਜ਼-ਸਮਾਨ ਵਾਲੇ ਹੰਗਮਾ ਵਿਭਾਗਾਂ ਦੀ ਘਾਟ ਹੈ। ਵਧੀਆ ਸਾਜ਼-ਸਮਾਨ ਨਾਲ ਲੈਸ ਨਿੱਜੀ ਹਸਪਤਾਲਾਂ ਦੇ ਹੰਗਮਾ ਵਿਭਾਗ ਆਰਥਿਕ ਮਜ਼ਬੂਰੀਆਂ ਕਰਕੇ ਫੱਟੜ ਮਰੀਜ਼ਾਂ ਨੂੰ ਸੰਪੂਰਨ ਸਾਂਭ-ਸੰਭਾਲ ਪ੍ਰਦਾਨ ਨਹੀਂ ਕਰਦੇ।

**ਸਿਖਲਾਈ ਯਾਫ਼ਤਾ ਮਨੁੱਖ ਸ਼ਕਤੀ :** ਸਿਖਲਾਈ ਪ੍ਰਾਪਤ ਮਨੁੱਖੀ ਸ਼ਕਤੀ ਦੀ ਘਾਟ ਹੈ ਜੋ ਸਿਹਤ ਸੰਭਾਲ ਦੇ ਸਾਰੇ ਪੱਧਰਾਂ (ਪ੍ਰਾਇਮਰੀ, ਸੈਕੰਡਰੀ ਅਤੇ ਟਰਸਰੀ) ਤੇ ਗੰਭੀਰ ਫੱਟੜ ਮਰੀਜ਼ਾਂ ਨੂੰ ਪ੍ਰਾਵੀਨੀ ਇਲਾਜ ਪ੍ਰਦਾਨ ਕਰ ਸਕਣ। ਟ੍ਰਾਮਾ ਟੀਮ ਦਾ ਸੰਕਲਪ ਨਦਾਰਦ ਹੈ ਅਤੇ ਅਕਸਰ ਹੀ ਮਰੀਜ਼ਾਂ ਦੀ ਸਾਂਭ-ਸੰਭਾਲ ਕਰਨ ਵਾਲੇ ਵਿਅਕਤੀ ਢੁਕਵੀ ਸਿਖਲਾਈ, ਜੀਵਨ ਬਚਾਉਣ ਵਾਲੀਆਂ ਪ੍ਰਕਿਰਿਆਵਾਂ ਤੋਂ ਸੱਖਣੇ ਹੁੰਦੇ ਹਨ।

• ਹੰਗਮੀ ਵਿਭਾਗਾਂ ਵਿੱਚ ਸਿਖਲਾਈ ਯਾਫ਼ਤਾ ਡਾਕਟਰਾਂ ਅਤੇ ਨਰਸਾਂ ਦੀ ਕਮੀ (ਸੀ ਐਮ ਓਜ਼ ਅਤੇ ਜੀ ਡੀ ਐਮ ਓਜ਼)।

• ਟ੍ਰਾਮਾ ਕੇਂਦਰਾਂ ਵਿੱਚ ਟ੍ਰਾਮਾ ਸਰਜਨਾਂ, ਸਿਖਿਅਤ ਸਰਜਨਕਲ ਮਾਹਰਾਂ ਦੀ ਕਮੀ।

• ਵੱਖ-ਵੱਖ ਖੇਤਰਾਂ ਵਿੱਚ ਫੱਟੜ ਵਿਅਕਤੀ ਦੀ ਸਾਂਭ-ਸੰਭਾਲ ਕਰਨ ਵਾਲੇ ਮਾਹਰਾਂ ਦੀ ਕਮੀ (ਨਿਊਰੋ ਸਰਜਨ, ਟ੍ਰਾਮਾ ਇਨਟੈਸਿਵ ਕੋਅਰ ਆਦਿ)।

• ਹਸਪਤਾਲਾਂ ਵਿੱਚ ਪੁਨਰਵਾਸ ਪੇਸ਼ੇਵਰਾਂ ਦੀ ਕਮੀ।

ਸਮਰੱਥਾ ਦੇ ਵਿਕਾਸ ਲਈ ਮੁੱਖੀ ਸਰੋਤ ਅਤੇ ਬੁਨਿਆਦੀ ਢਾਂਚੇ ਦਾ ਸਰਬਪੱਖੀ ਵਿਕਾਸ ਲੋੜੀਦਾ ਹੈ ਤਾਂ ਕਿ ਵਧੀਆ ਅਤੇ ਸੰਚਾਲਿਤ ਆਫ਼ਤ ਪ੍ਰਬੰਧਨ ਡਾਕਟਰੀ ਪ੍ਰਣਾਲੀ ਸਥਾਪਤ ਕੀਤੀ ਜਾ ਸਕੇ। ਇਸ ਦਾ ਵਿਕਾਸ ਰੱਖਿਆ ਮੰਤਰਾਲਾ, ਰੇਲਵੇ ਮੰਤਰਾਲਾ, ਸਿਹਤ ਪਰਿਵਾਰ ਭਲਾਈ ਮੰਤਰਾਲਾ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਉਪਲਬਧ ਸਰੋਤਾਂ ਨੂੰ ਸਾਂਝੇ ਕਰਕੇ ਕੀਤਾ ਜਾ ਸਕਦਾ ਹੈ, ਇਸ ਵਿੱਚ ਸਾਰੀਆਂ ਧਿਰਾਂ ਦੀ ਸਿਖਲਾਈ ਸ਼ਾਮਲ ਹੋਣੀ ਚਾਹੀਦੀ ਹੈ ਜਿਵੇਂ ਡਾਕਟਰ, ਨਰਸਾਂ, ਸਹਿਯੋਗੀ ਅਮਲਾ ਅਤੇ ਦੂਜੇ ਸਰੋਤ ਵਿਅਕਤੀ। ਇਸ ਦੇ ਨਾਲ ਹੀ ਆਫ਼ਤ ਪ੍ਰਬੰਧਨ ਲਈ ਦੂਜੇ ਨਿਸ਼ਾਨਦੇਹੀ ਵਾਲੇ ਸਰੋਤਾਂ ਨੂੰ ਵੀ ਸਾਂਝ ਕਰਨਾ ਚਾਹੀਦਾ ਹੈ।

ਜੇ ਪ੍ਰਕਾਸ਼ ਨਾਗਾਇਣ ਏਪੋਕਸ ਟ੍ਰਾਮਾ ਸੈਟਰ ਵਲੋਂ ਰਾਸਟਰੀ ਸਮਰੱਥਾ ਦਾ ਵਿਕਾਸ ਕਰਨ ਲਈ ਯਤਨ : ਛੋਟੀ ਮਿਆਦ ਦੇ ਕੋਰਸ ਜਿਵੇਂ ਏ ਟੀ ਐਲ ਐਸ, ਏ ਯੂ ਟੀ ਐਲ ਐਸ, ਏ ਸੀ ਸੀ ਸੀ, ਏ ਟੀ ਸੀ ਐਨ, ਪੀ ਐਚ ਟੀ ਐਲ ਐਸ ਅਤੇ ਰੱਖਿਆ ਸੇਨਾਵਾਂ ਅਤੇ ਰਾਜ ਸਰਕਾਰਾਂ ਦੇ

## ਰਸਾਇਣਕ ਤਬਾਹੀ : ਰੋਕਖਾਮ ਅਤੇ ਹੁੰਗਾਰਾ

### ਲੇਖਕ ਐਮ ਸੂਰਿਆਨਾਰਾਇਣ

**ਜਾ**

ਅਪਣੀ ਕਾਰਗੁਜ਼ਾਰੀ ਅਤੇ ਸੰਭਾਵਨਾਵਾਂ ਰਾਹੀਂ ਭਾਰਤ ਦੇ ਰਸਾਇਣ ਉਦਯੋਗ ਨੇ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿੱਚ 2.11 ਪ੍ਰਤਿਸਤ ਦਾ ਯੋਗਦਾਨ ਪਾਇਆ ਹੈ। ਪਿਛਲੇ ਪੰਜ ਸਾਲਾਂ ਦੌਰਾਨ 10.49 ਬਿਲੀਅਨ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਆਇਆ ਹੈ। ਇਕ ਅਨੁਮਾਨ ਹੈ ਕਿ ਭਾਰਤ ਦਾ ਰਸਾਇਣ ਉਦਯੋਗ 2020 ਤੱਕ 11 ਪ੍ਰਤਿਸਤ ਸਾਲਾਨਾ ਵਾਧੇ ਦੀ ਦਰ ਨਾਲ 154 ਬਿਲੀਅਨ ਅਮਰੀਕੀ ਡਾਲਰ ਹੋ ਜਾਵੇਗਾ। ਪਰ ਵੱਡੀਆਂ ਰਸਾਇਣਕ ਤਬਾਹੀ ਦੀਆਂ ਘਟਨਾਵਾਂ ਇਸ ਦੇ ਵਿਕਾਸ ਵਿੱਚ ਅੰਤਿੰਕਾ ਬਣ ਜਾਂਦੀਆਂ ਹਨ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ। ਰਸਾਇਣਕ ਤਬਾਹੀ ਦੀਆਂ ਘਟਨਾਵਾਂ ਪਲਾਂਟ ਦੇ ਕਿਸੇ ਵੀ ਪੜਾਅ ਉੱਤੇ ਵਾਪਰ ਸਕਦੀਆਂ ਹਨ ਜਿਵੇਂ ਕਿ ਚਾਲੂ ਕਰਨਾ, ਭੰਡਾਰਨ, ਨਿਰਮਾਣ, ਰੱਖ-ਰਖਾਅ, ਨਿਪਟਾਰਾ ਅਤੇ ਢੋਆ-ਢੂਆਈ ਆਦਿ। ਹਾਨੀਕਾਰਕ ਰਸਾਇਣਾਂ ਦੇ ਮਿਸ਼ਰਣ ਤੋਂ ਅੱਗ ਲੱਗ ਸਕਦੀ ਹੈ, ਧਮਾਕੇ ਹੋ ਸਕਦੇ ਹਨ, ਇਕ ਜਾਂ ਵੱਧ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਵਿੱਚ ਫੈਲ ਸਕਦੀਆਂ ਹਨ। ਅਜਿਹੇ ਸਮੇਂ ਜਦੋਂ ਜਨਸੰਖਿਆ ਦੀ ਘਣਤਾ ਬਹੁਤ ਜ਼ਿਆਦਾ ਹੈ ਅਤੇ ਉਦਯੋਗਾਂ ਦੇ ਆਸ-ਪਾਸ ਬਹੁਤ ਸਾਰੀਆਂ ਰਿਹਾਇਸ਼ੀ ਕਲੋਨੀਆਂ ਬਣ ਰਹੀਆਂ ਹਨ, ਇਸ ਸਮੇਂ ਕਿਸੇ ਰਸਾਇਣਕ ਪਲਾਂਟ ਵਿੱਚ ਵੱਡੀ ਦੁਰਘਟਨਾ ਲੋਕਾਂ ਅਤੇ ਵਾਤਾਵਰਨ ਲਈ ਭਿਆਨਕ ਤਬਾਹੀ ਦਾ ਕਾਰਨ ਬਣ ਸਕਦੀ ਹੈ। ਅੱਗ ਤੇ ਧਮਾਕੇ ਦੇ ਖਤਰੇ ਤੋਂ ਇਲਾਵਾ, ਜ਼ਹਿਰੀਲੀਆਂ ਗੈਸਾਂ ਦੇ ਰਿਸਾਅ ਕਾਰਨ ਨਾ ਪੂਰਿਆ ਜਾਣ ਵਾਲਾ ਨੁਕਸਾਨ ਹੋ ਸਕਦਾ ਹੈ ਜੋ ਲੰਮੇ ਸਮੇਂ ਤੱਕ ਲੋਕਾਂ ਅਤੇ ਵਾਤਾਵਰਨ ਤੇ ਅਸਰਅੰਦਾਜ਼ ਰਹਿ ਸਕਦੀ ਹੈ। ਪੱਥਮ ਦੇ ਮੁਕਾਬਲੇ ਭਾਰਤ ਵਿੱਚ ਸਭ ਤੋਂ ਵੱਡੀ ਕਮੀ

ਦੁਰਘਟਨਾ ਦੀ ਜਾਂਚ ਏਸੰਸੀ ਨਾ ਹੋਣਾ ਅਤੇ ਰਸਾਇਣਕ ਦੁਰਘਟਨਾਵਾਂ ਦੇ ਡੇਟਾ ਬੇਸ ਦੀ ਹੈ, ਜਿਸ ਤੋਂ ਪੂਰਵ ਵਿੱਚ ਹੋਏ ਹਾਦਸਿਆਂ ਤੋਂ ਸਬਕ ਸਿੱਖਿਆ ਜਾ ਸਕਦਾ ਹੈ ਅਤੇ ਦੁਰਘਟਨਾਵਾਂ ਦੇ ਅਸਲ ਕਾਰਨਾਂ ਦੀ ਜਾਂਚ ਕਰਕੇ ਇਨ੍ਹਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ। ਰਸਾਇਣਕ ਹਾਦਸੇ ਆਮ ਤੌਰ ਤੇ ਬਹੁਤ ਸਾਰੇ ਅਹਿਮ ਤੱਤਾਂ ਦੀ ਨਾਕਾਮੀ ਕਾਰਨ ਵਾਪਰਦੇ ਹਨ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਹੜੇ ਅਹਿਮ ਤੱਤਾਂ ਕਰਕੇ ਆਖਰ ਨੂੰ ਦੁਰਘਟਨਾ ਹੋਈ ਅਤੇ ਕਿਨ੍ਹਾਂ ਕਰਕੇ ਨਹੀਂ ਹੋਈ।

ਵਾਤਾਵਰਨ ਤੇ ਜੰਗਲਾਤ ਮੰਤਰਾਲਾ ਰਸਾਇਣਕ ਦੁਰਘਟਨਾਵਾਂ ਦੇ ਪ੍ਰਬੰਧਨ ਲਈ ਨੋਡਲ ਮੰਤਰਾਲਾ ਹੈ ਅਤੇ ਰਾਸਟਰੀ ਆਫਤ ਪ੍ਰਬੰਧਨ ਅਥਾਰਿਟੀ (ਐਨ ਡੀ ਐਮ ਏ) ਵਲੋਂ ਆਫਤ ਪ੍ਰਬੰਧਨ ਯੋਜਨਾਵਾਂ ਤਿਆਰ ਕਰਨ ਲਈ ਮੰਤਰਾਲਿਆਂ, ਵਿਭਾਗਾਂ ਅਤੇ ਰਾਜਾਂ ਦੀਆਂ ਅਥਾਰਿਟੀਆਂ ਨੂੰ ਨਿਰਦੇਸ਼ ਦੇਣ ਲਈ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਗਏ ਹਨ।

**1984 ਵਿੱਚ ਭੋਪਾਲ ਗੈਸ ਦੁਸਦੀ ਤੋਂ ਲੈ ਕੇ ਸਰਕਾਰ ਵਲੋਂ ਉਦਯੋਗਾਂ ਵਿੱਚ ਸੁਰੱਖਿਆ ਲਈ ਪਹੁੰਚ ਪ੍ਰਤਿਕਿਵਾਤਮਕ ਤੋਂ ਹਟਕੇ ਪੂਰਵ ਸਰਗਰਮੀ ਵਾਲੀ ਹੋਣ ਦਾ ਮਿਸਾਲੀ ਬਦਲਾਅ ਆਇਆ ਹੈ। ਇਸ ਲੇਖ ਦਾ ਉਦੇਸ਼ ਪਾਠਕਾਂ ਨੂੰ ਉਨ੍ਹਾਂ ਕਾਰਨਾਂ ਤੋਂ ਜਾਣੂੰ ਕਰਵਾਉਣਾ ਹੈ ਜੋ ਰਸਾਇਣਕ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਉਨ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਅਤੇ ਰਸਾਇਣਕ ਹਾਦਸਾ ਹੋਣ ਦੀ ਸੂਰਤ ਵਿੱਚ ਕਿਹੜੇ ਕਦਮ ਉਠਾਏ ਜਾਣੇ ਚਾਹੀਦੇ ਹਨ।**

### ਕਾਰਕ ਤੱਤ

ਪ੍ਰਸੈਸ ਪਲਾਂਟਾਂ ਦਾ ਪੁਰਾਣੇ ਹੋਣਾ ਅਤੇ ਭਾਰਤ ਦੇ ਰਸਾਇਣ ਉਦਯੋਗ ਦਾ ਆਧੁਨਿਕ ਤਕਨਾਲੋਜੀ ਦੇ ਹਾਣ ਦਾ ਨਾ ਹੋਣ ਕਰਕੇ ਰਸਾਇਣਕ ਹਾਦਸਿਆਂ ਦਾ ਖਤਰਾ ਵਧ ਗਿਆ ਹੈ। ਛੋਆ-ਢੂਆਈ, ਭੰਡਾਰਣ ਅਤੇ ਪ੍ਰਸੈਸਿੰਗ ਦੌਰਾਨ ਤਾਪਮਾਨ, ਨੀਯਤ ਸੀਮਾਂ ਤੋਂ ਦਬਾਅ ਏਧਰ ਉਪਰ ਹੋਣ, ਤਾਪ-ਪ੍ਰਤਿਕਿਰਿਆ, ਬੇਮੇਲ ਸਮੱਗਰੀ ਦਾ ਮਿਸ਼ਰਣ, ਰਿਐਕਟਰ ਦਾ ਫਟ ਜਾਣਾ, ਭੰਡਾਰਣ ਬਰਤਨਾਂ, ਪਾਈਪ ਲਾਈਨ, ਹਾਰਡਵੇਅਰ ਪ੍ਰਲਾਈ ਨਾਕਾਮ ਹੋ ਜਾਣ, ਨਾਕਾਫ਼ੀ ਮਿਸ਼ਰਣ ਜਾਂ ਉਤਪ੍ਰੇਰਕ ਨਾਕਾਮੀ, ਰਿਐਕਟਰ ਦੇ ਝਰੋਖਿਆਂ ਦਾ ਗਲਤ ਡਿਜ਼ਾਈਨ, ਪ੍ਰਕਿਰਿਆ ਦੇ ਖਤਰਿਆਂ ਦਾ ਗਲਤ ਮੁਲਾਂਕਣ ਆਦਿ ਬਹੁਤ ਸਾਰੇ ਕਾਰਨਾਂ ਕਰਕੇ ਅੱਗ ਲੱਗ ਸਕਦੀ ਹੈ, ਧਮਾਕਾ ਹੋ ਸਕਦਾ ਹੈ, ਜ਼ਹਿਰੀਲੀਆਂ ਗੈਸਾਂ ਦਾ ਰਿਸਾਅ ਜਾਂ ਇਹ ਸਾਰੀਆਂ ਘਟਨਾਵਾਂ ਇਕੋ ਸਮੇਂ ਵੀ ਵਾਪਰ ਸਕਦੀਆਂ ਹਨ।

ਜੈਵਿਕ ਘੋਲ ਰਸਾਇਣਕ ਉਦਯੋਗ ਵਿੱਚ ਅੱਗ ਅਤੇ ਧਮਾਕਿਆਂ ਦਾ ਸਭ ਤੋਂ ਆਮ ਕਾਰਨ ਹੁੰਦੇ ਹਨ। ਅੱਗ ਤੇ ਧਮਾਕਿਆਂ ਵਿੱਚ ਵੱਡਾ ਫਰਕ ਉਗਜਾ ਦੇ ਨਿਕਾਸ ਦੀ ਦਰ ਹੈ। ਅੱਗ ਉਗਜਾ ਨੂੰ ਹੌਲੀ-ਹੌਲੀ ਨਿਕਾਸ ਕਰਦੀ ਹੈ ਅਤੇ ਧਮਾਕਿਆਂ ਦੌਰਾਨ ਉਗਜਾ ਦਾ ਤੇਜ਼ੀ ਨਾਲ ਨਿਕਾਸ ਹੁੰਦਾ ਹੈ, ਜੋ ਸਕਿੰਟ ਦੇ ਸੋਵੇਂ ਹਿੱਸੇ ਵਿੱਚ ਹੀ ਵਾਪਰ ਜਾਂਦਾ ਹੈ। ਧਮਾਕੇ ਕਾਰਨ ਵੀ ਅੱਗ ਲੱਗ ਸਕਦੀ ਹੈ ਅਤੇ ਅੱਗ ਕਾਰਨ ਧਮਾਕੇ ਵੀ ਹੋ ਸਕਦੇ ਹਨ। ਧਮਾਕਿਆਂ ਦੀ ਤੀਬਰਤਾ ਚਲਤ ਦਬਾਅ ਜਾਂ ਚਾਣਚੱਕ ਲਹਿਰ ਉਤੇ ਨਿਰਭਰ ਹੈ ਜਿਸ ਨੂੰ ਧਮਾਕਾ ਜਾਂ ਅੱਗ ਦੇ ਭੜਕਣ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਬੰਦ

ਬਾਂ ਵਿੱਚ ਹੋਣ ਵਾਲੇ ਧਮਾਕੇ ਇਮਾਰਤ ਵਿੱਚ ਰਹਿਣ ਵਾਲਿਆਂ ਨੂੰ ਫੱਟੜ ਕਰ ਸਕਦੇ ਹਨ ਜਿਸ ਕਰਕੇ ਭਾਰੀ ਨੁਕਸਾਨ ਹੁੰਦਾ ਹੈ, ਜਦ ਕਿ ਖੁੱਲ੍ਹੀ ਬਾਂ ਵਿੱਚ ਹੋਣ ਵਾਲੇ ਧਮਾਕਿਆਂ ਦਾ ਕਾਰਨ ਆਮ ਤੌਰ 'ਤੇ ਜਲਣਸੀਲ ਗੈਸ ਜਾਂ ਤਰਲ ਦਾ ਕਾਬੂ ਤੋਂ ਬਾਹਰ ਹੋਣਾ ਹੁੰਦਾ ਹੈ, ਜੋ ਹਵਾ ਵਿੱਚ ਫੈਲ ਸਕਦੀ ਹੈ ਅਤੇ ਕਿਸੇ ਜਲਣਸੀਲ ਸਰੋਤ ਦੇ ਸੰਪਰਕ ਵਿੱਚ ਆ ਕੇ ਧਮਾਕੇ ਦਾ ਕਾਰਨ ਬਣ ਜਾਂਦੀ ਹੈ। ਇਸ ਪ੍ਰਕਾਰ ਇਸ ਵਿੱਚ ਨਿਕਾਸੀ ਦੇ ਸਰੋਤ ਤੋਂ ਹਟਕੇ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਹੁੰਦੀ ਹੈ। ਇਸ ਨੂੰ ਅਨਕਨਫਾਈਡ ਵੇਪਰ ਕਲਾਊਡ ਐਕਸਪਲੋਜ਼ਨ (ਯੂ ਸੀ ਵੀ ਈ) ਆਖਿਆ ਜਾਂਦਾ ਹੈ। ਠੋਸ ਰਸਾਇਣਕ ਧੂੜ ਜਲਣਸੀਲ ਸਰੋਤਾਂ ਦੇ ਸੰਪਰਕ ਵਿੱਚ ਆ ਕੇ ਧੂੜ ਭਰੇ ਧਮਾਕਿਆਂ ਦਾ ਕਾਰਨ ਬਣ ਸਕਦੀ ਹੈ ਜਿਸ ਨਾਲ ਵੱਡੀ ਮਾਤਰਾ ਵਿੱਚ ਉਗਜਾ ਦਾ ਨਿਕਾਸ ਹੁੰਦਾ ਹੈ। ਅਕਸਰ, ਅੱਗ ਅਤੇ ਧਮਾਕੇ ਹੋਣ ਸਮੇਂ ਵਾਤਾਵਰਨ ਵਿੱਚ ਜ਼ਹਿਰੀਲੀਆਂ ਗੈਸਾਂ ਦਾ ਨਿਕਾਸ ਹੁੰਦਾ ਹੈ। ਗੈਰ-ਜਲਣਸੀਲ ਗੈਸਾਂ, ਤਰਲਾਂ ਅਤੇ ਧੂੜ ਉਤੇ ਕਾਬੂ ਨਾ ਰਹਿਣ ਕਰਕੇ ਵਾਤਾਵਰਨ ਵਿੱਚ ਜ਼ਹਿਰੀਲੇ ਪਦਾਰਥਾਂ ਵਿੱਚ ਵਾਧਾ ਹੋ ਜਾਂਦਾ ਹੈ।

ਜ਼ਿਆਦਾਤਰ ਰਸਾਇਣਕ ਹਾਦਸੇ ਮਨੁੱਖੀ ਗਲਤੀ ਕਾਰਨ ਵਾਪਰਦੇ ਹਨ ਜੋ ਕੰਪਨੀ ਵਲੋਂ ਨਿਰਧਾਰਤ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐਸ ਓ ਪੀਜ਼) ਦਾ ਪਾਲਣ ਨਾ ਕਰਨ ਦਾ ਨਤੀਜਾ ਹੁੰਦੀ ਹੈ। ਪਾਈਪਰ ਅਲਫਾ ਦੁਰਘਟਨਾ ਇਕ ਮਿਸਾਲੀ ਉਦਾਹਰਣ ਹੈ ਕਿ ਕਿਵੇਂ ਇਕ ਮਨੁੱਖੀ ਗਲਤੀ ਨਾਲ ਰਸਾਇਣਕ ਤਬਾਹੀ ਹੋ ਸਕਦੀ ਹੈ, ਜਿਥੇ ਕਿਸੇ ਕਾਮੇ ਵਲੋਂ ਗਲਤੀ ਨਾਲ ਇਕ ਅਜਿਹੇ ਪੰਪ ਨੂੰ ਚਾਲ੍ਹ ਕਰ ਦਿੱਤਾ ਗਿਆ ਜਿਸ ਦੀ ਮੁਰੰਮਤ ਕੀਤੀ ਜਾ ਰਹੀ ਸੀ ਅਤੇ ਸੁਰੱਖਿਆ ਵਾਲਵ ਵੀ ਹਟਾਇਆ ਹੋਇਆ ਸੀ। ਇਸ ਕਰਕੇ ਗੈਸ ਦਾ ਨਿਕਾਸ ਹੋਇਆ ਅਤੇ ਅੰਤ ਨੂੰ ਧਮਾਕੇ ਹੋ ਗਏ।

ਰਸਾਇਣਕ ਤਬਾਹੀ ਦੀਆਂ ਘਟਨਾਵਾਂ ਡਿਜ਼ਾਈਨ ਵਿੱਚ ਨੁਕਸ, ਅਗਾਊਂ ਚਿਤਾਵਨੀ ਪ੍ਰਕਿਰਿਆ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਦੀ ਕਮੀ, ਰਸਾਇਣ ਕੰਪਨੀ ਦੇ ਵੱਖ-ਵੱਖ ਵਿਭਾਗਾਂ ਦਰਮਿਆਨ ਘਟੀਆ ਤਾਲਮੇਲ ਕਾਰਨ ਵੀ ਵਾਪਰਦੀਆਂ ਹਨ। ਉਪਰੋਕਤ ਤੋਂ ਇਲਾਵਾ ਅੱਤਵਾਦੀ



ਗਤੀਵਿਧੀਆਂ ਅਤੇ ਭੇਨਤੋੜ ਕਰਕੇ ਵੀ ਖਤਰਾ ਵਧਿਆ ਹੈ। ਕੁਦਰਤੀ ਦੁਰਘਟਨਾਵਾਂ ਜਿਵੇਂ ਹੜ ਅਤੇ ਭੁਚਾਲਾਂ ਨੇ ਵੀ ਰਸਾਇਣ ਉਦਯੋਗ ਵਿੱਚ ਭਾਰੀ ਤਬਾਹੀ ਮਚਾਈ ਹੈ।

ਰਸਾਇਣਕ ਹਾਦਸਿਆਂ ਦਾ ਇਕ ਹੋਰ ਆਮ ਕਾਰਨ ਸਾਜ਼-ਸਮਾਨ ਦੀ ਢੁੱਕਵੀ ਮੁਰੰਮਤ ਨਾ ਹੋਣਾ ਹੈ। ਨਿਰਮਾਤਾ ਦੀਆਂ ਸਿਫਾਰਸ਼ਾਂ ਮੁਤਾਬਕ ਨਿਰਧਾਰਤ ਵਰਕਿਅਤਾਂ ਉਤੇ ਨਿਯਮਤ ਰੱਖ-ਰਖਾਅ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਸਾਰੇ ਯੰਤਰ ਨਿਰਵਿਘਨ ਤੇ ਸੁਰੱਖਿਅਤ ਤਰੀਕੇ ਨਾਲ ਕੰਮ ਕਰਦੇ ਰਹਿਣ। ਜਦੋਂ ਕਿਸੇ

ਪੁਰਜੇ ਦੀ ਢੁੱਕਵੀ ਮੁਰੰਮਤ ਨਹੀਂ ਕੀਤੀ ਜਾਂਦੀ ਤਾਂ ਇਸ ਦੇ ਕੰਮ ਕਰਨ ਵਿੱਚ ਨੁਕਸ ਪੇਦਾ ਹੋ ਸਕਦਾ ਹੈ ਅਤੇ ਅੰਤ ਨੂੰ ਕੰਮ ਕਰਨੇ ਹਟ ਸਕਦਾ ਹੈ ਜਿਸ ਨਾਲ ਤਬਾਹਕੁੰਨ ਧਮਾਕੇ ਹੋ ਸਕਦੇ ਹਨ। ਫਲਿਕਸਬਰੋ ਦੁਰਘਟਨਾ ਇਕ ਵੱਡੀ ਉਦਾਹਰਣ ਹੈ ਕਿ ਗਲਤ ਰੱਖ-ਰਖਾਅ ਕਾਰਨ 28 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਬਹੁਤ ਸਾਰੇ ਜ਼ਖਮੀ ਹੋਏ। ਖਤਰਨਾਕ ਰਸਾਇਣਾਂ ਦੀ ਢੋਆ-ਢੂਆਈ ਸਮੇਂ ਵਾਪਰਦੇ ਹਾਦਸਿਆਂ ਨੂੰ ਘੱਟ ਕਰਨ ਲਈ ਹੰਗਾਮੀ ਹੁੰਗਾਰਾ ਭਰਨ ਵਾਲੀਆਂ ਟੀਮਾਂ ਦੀ ਗੈਰ-ਉਪਲਬਧਤਾ



FILXBOROUGH, 01.06.1974,  
UK

ਕਾਰਨ ਵੀ ਭਾਰਤ ਵਿੱਚ ਕਈ ਥਾਵਾਂ ਉਤੇ ਵੱਡੀਆਂ ਦੁਰਘਟਨਾਵਾਂ ਹੋਈਆਂ ਹਨ। ਖਤਰਨਾਕ ਕਚਰੇ ਦੀ ਪ੍ਰਸੈਟਿੰਗ ਅਤੇ ਇਸ ਦੇ ਢੁੱਕਵੇਂ ਨਿਪਟਾਰੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਗਤੀਵਿਧੀਆਂ ਕਾਰਨ ਅੱਗ ਲੱਗ ਸਕਦੀ ਹੈ, ਧਮਾਕੇ ਹੋ ਸਕਦੇ ਹਨ ਤੇ ਵਾਤਾਵਰਨ ਵਿੱਚ ਜ਼ਹਿਰੀਲਾ ਮਾਦਾ ਫੈਲ ਸਕਦਾ ਹੈ।

### ਰੋਕਥਾਮ ਅਤੇ ਹੁੰਗਾਰਾ

**ਉਦਯੋਗਾਂ ਦੀ ਭੂਮਿਕਾ :** ਜਿਥੋਂ ਤੱਕ ਰਸਾਇਣਕ ਹਾਦਸਿਆਂ ਦਾ ਸੰਬੰਧ ਹੈ, ਪ੍ਰਤਿਕਿਰਿਆਤਮਕ ਤਰੀਕਿਆਂ ਦੀ ਬਣਾਇ ਪੂਰਵ-ਸਰਗਰਮ ਪਹੁੰਚ ਅਪਣਾਉਣਾ ਰੋਕਥਾਮ ਦਾ ਕਾਰਗਰ ਤਰੀਕਾ ਹੈ। ਹੇਠਾਂ ਦਿੱਤੇ ਜਾ ਰਹੇ ਸਾਰੇ ਹਿਤ ਧਾਰਕਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀ ਬਣਦੀ ਹੈ।

### (ਉ) ਚੱਲ ਰਹੀਆਂ ਖਤਰਨਾਕ ਗਤੀਵਿਧੀਆਂ ਦੀ ਨਿਸ਼ਾਨਦੇਹੀ :

- ਉਦਯੋਗਿਕ ਸੰਚਾਲਨ ਦੇ ਸੁਰੱਖਿਆ ਪੱਖਾਂ ਬਾਰੇ ਚੰਗੀ ਜਾਣਕਾਰੀ ਦੁਰਘਟਨਾਵਾਂ ਦੀ ਰੋਕਥਾਮ ਉਤੇ ਕਾਬੂ ਪਾਉਣਾ ਅਸਾਨ ਬਣ ਦੇਵੇਗੀ।

- ਯੋਗ ਪੇਸ਼ੇਵਰਾਂ ਦੀ ਜਾਣਕਾਰ ਅਤੇ ਸਮਰਪਿਤ ਟੀਮ ਵਲੋਂ ਖਤਰਿਆਂ ਤੇ ਜੋਖਮਾਂ ਦੀਆਂ ਰੋਜਮਰਾ ਗਤੀਵਿਧੀਆਂ ਦਾ ਮੁਲਾਂਕਣ ਜ਼ਰੂਰੀ ਹੈ। ਚੈਕ ਲਿਸਟ ਮੁਲਾਂਕਣ ਸੁਰੱਖਿਆ ਆਡਿਟ, ਐਚ ਏ ਜ਼ੈਂਡ ਓ ਪੀ, ਐਂਡ ਟੀ ਏ/ਈ

ਟੀ ਏ, ਐਂਡ ਐਮ ਈ ਏ ਅਤੇ ਐਂਲ ਓ ਪੀ ਏ ਵਰਗੇ ਖਤਰਿਆਂ ਦੀ ਨਿਸ਼ਾਨਦੇਹੀ ਕਰਨ ਵਾਲੇ ਢੁੱਕਵੇਂ ਸਾਧਨਾਂ ਦੀ ਵਰਤੋਂ ਖਤਰਿਆਂ ਨੂੰ ਘੱਟ ਕਰਨ ਵਿੱਚ ਸਹਾਈ ਹੋਵੇਗੀ।

- ਉਪਰੋਕਤ ਅਧਿਐਨ ਦੇ ਅਧਾਰ ਉਤੇ ਸੁਰੱਖਿਆ ਕੰਟਰੋਲ, ਜਿਵੇਂ ਕਿ ਖਤਰਨਾਕ ਗਤੀਵਿਧੀ ਦਾ ਖਾਤਮਾ, ਸੁਰੱਖਿਅਤ ਰਸਾਇਣਾਂ ਦੀ ਵਰਤੋਂ, ਖਤਰਾ ਪੈਦਾ ਕਰਨ ਵਾਲੀ ਗਤੀਵਿਧੀ ਦਾ ਨਿਖੇੜਾ ਅਤੇ ਰਸਾਇਣਕ ਹਾਦਸਿਆਂ ਦੀ ਰੋਕਥਾਮ ਯਕੀਨੀ ਬਣਾਉਣ ਵਾਲੇ ਇੰਜੰਨੀਅਰਿੰਗ ਕੰਟਰੋਲ ਮੁਹੱਈਆ ਕਰਵਾਉਣ ਜਿਹੇ ਕੰਟਰੋਲਾਂ ਦਾ ਢੁੱਕਵਾਂ ਕ੍ਰਮਾਂਕ ਬਣਾਉਣਾ।

### (ਅ) ਪਲਾਂਟ ਤੇ ਯੰਤਰਾਂ ਦਾ ਰੱਖ-ਰਖਾਅ :

- ਨਿਯਮਤ ਵਕਫਿਆਂ ਤੇ ਸਾਰੇ ਯੰਤਰਾਂ ਅਤੇ ਮਸ਼ੀਨਰੀ ਦਾ ਢੁੱਕਵਾਂ ਰੱਖ-ਰਖਾਅ ਕਰਨ ਦੀ ਜ਼ਰੂਰਤ ਹੈ।

- ਪਲਾਂਟ ਵਾਲੀ ਥਾਂ ਦੀ ਨਿਯਮਤ ਤੌਰ ਤੇ ਸੁਰੱਖਿਆ ਤੇ ਸਿਹਤ ਜਾਂਚ ਕਰਨੀ ਜ਼ਰੂਰੀ ਹੈ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਪਲਾਂਟ ਬਿਲਕੁਲ ਸੁਰੱਖਿਅਤ ਹੈ ਅਤੇ ਸਾਰੇ ਯੰਤਰ ਲੋੜ ਮੁਤਾਬਕ ਕੰਮ ਕਰ ਰਹੇ ਹਨ।

### (ਇ) ਵਾਸ਼ਪ/ਗੈਸ ਦਾ ਪਤਾ ਲਾਉਣ ਲਈ ਪ੍ਰਣਾਲੀ ਸਥਾਪਤ ਕਰਨਾ:

- ਅਲਾਰਮ ਵਾਲੀ ਗੈਸ/ਵਾਸ਼ਪਾਂ ਦਾ

ਪਤਾ ਲਾਉਣ ਵਾਲੀ ਪ੍ਰਣਾਲੀ ਸਥਾਪਤ ਕਰਨਾ ਤਾਂ ਕਿ ਬਹੁਤ ਹੀ ਸੂਖਮ ਰਿਸਾਅ ਹੋਣ ਉਤੇ ਵੀ ਇਨ੍ਹਾਂ ਦੀ ਅਰੰਭਕ ਪੜਾ ਵਿੱਚ ਮੁਰੰਮਤ ਯਕੀਨੀ ਬਣਾਈ ਜਾ ਸਕੇ।

### (ਸ) ਮੌਜੂਦਾ ਨਿਯਮਾਂ ਤੇ ਕਾਨੂੰਨਾਂ ਦੀ ਪਾਲਣਾ :

- ਰਾਜਾਂ ਅਤੇ ਕੇਂਦਰ ਦੇ ਵੱਖ-ਵੱਖ ਨਿਯਮਾਂ ਤੇ ਕਾਨੂੰਨਾਂ ਦੀ ਸਥਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਸਥਿਰ ਅਤੇ ਸੁਰੱਖਿਅਤ ਪ੍ਰਕਿਰਿਆ ਯਕੀਨੀ ਬਣਾਈ ਜਾ ਸਕੇ।

### (ਹ) ਮੁੱਲੀ ਸਰੋਤ ਪ੍ਰਬੰਧਨ ਦਾ ਵਿਕਾਸ:

- ਮੁੱਲੀ ਪ੍ਰਬੰਧਨ ਜਟਿਲ ਹੈ ਜਿਸ ਵਾਸਤੇ ਨਿਰੰਤਰ ਨਿਗਰਾਨੀ ਦੀ ਲੋੜ ਹੈ ਅਤੇ ਵਿਵਹਾਰ ਅਧਾਰਤ ਸੁਰੱਖਿਆ ਪ੍ਰੋਗਰਾਮ ਅਪਣਾਇਆ ਜਾਣਾ ਚਾਹੀਦਾ ਹੈ।

- ਉਦਯੋਗਾਂ ਵਲੋਂ ਇਕ ਵਾਹੀਆ ਮੁੱਲੀ ਸਰੋਤ ਪ੍ਰਬੰਧਨ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਜਿਸ ਵਿੱਚ ਸਰਵੇਚ ਅਧਿਕਾਰੀ ਸ਼ਾਮਲ ਹੋਣ ਤਾਂ ਕਿ ਰਸਾਇਣ ਉਦਯੋਗ ਵਿੱਚ ਸੁਰੱਖਿਆ ਪ੍ਰਣਾਲੀਆਂ ਨੂੰ ਬੇਹਤਰ ਕੀਤਾ ਜਾ ਸਕੇ।

- ਸਰਵੇਚ ਪ੍ਰਬੰਧਨ ਅਤੇ ਕਰਮਚਾਰੀਆਂ ਦਰਮਿਆਨ ਸੁਚਾਰੂ ਸੰਵਾਦ ਲਈ ਅਨੁਕੂਲ ਵਾਤਾਵਰਨ ਪੈਦਾ ਕਰਨਾ ਤਾਂ ਕਿ ਕਾਮੇ ਪਲਾਂਟ ਵਿਚਲੀਆਂ ਗੈਰ-ਮਿਆਰੀ ਗਤੀਵਿਧੀਆਂ ਉੱਚ-ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਸਕਣ।

### (ਹ) ਹੰਗਾਮੀ ਤਿਆਰੀ :

• ਉਦਯੋਗ ਕੋਲ ਹੰਗਾਮੀ ਹਾਲਤ ਨਾਲ ਨਿਪਟਣ ਲਈ ਹੰਗਾਮੀ ਹੁੰਗਾਰਾ ਦਲ ਹੋਣਾ ਚਾਹੀਦਾ ਹੈ ਜੋ ਆਉਣ ਵਾਲੇ ਖਤਰੇ ਤੋਂ ਬਚਾਅ ਲਈ ਫੌਰੀ ਹਰਕਤ ਵਿੱਚ ਆ ਸਕੇ।

• ਸਮੇਂ-ਸਮੇਂ ਤੇ ਨਕਲੀ ਮਸ਼ਕਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਕਾਮਿਆਂ ਨੂੰ ਹੰਗਾਮੀ ਹਾਲਤਾਂ ਨਾਲ ਸਿੱਝਣ ਦੀ ਢੁੱਕਵੀ ਜਾਣਕਾਰੀ ਹੋਵੇ।

### ਸਰਕਾਰ ਦੀ ਭੂਮਿਕਾ

(ਉ) ਦੁਰਘਟਨਾ ਜਾਂਚ ਬੋਰਡ ਅਤੇ ਰਸਾਇਣਕ ਦੁਰਘਟਨਾ ਦਾ ਡੇਟਾਬੇਸ ਸਥਾਪਤ ਕਰਨਾ :

ਅਮਰੀਕਾ ਦੇ ਰਸਾਇਣਕ ਸੁਰੱਖਿਆ ਬੋਰਡ ਦੀ ਤਰਜ ਉਤੇ ਭਾਰਤ ਵਿੱਚ ਵੀ ਦੁਰਘਟਨਾ ਜਾਂਚ ਬੋਰਡ ਗਠਿਤ ਕੀਤਾ ਜਾ ਸਕਦਾ ਹੈ ਜੋ ਰਸਾਇਣਕ ਤ੍ਰਾਸਦੀਆਂ ਦੀ ਜਾਂਚ ਕਰਕੇ, ਹਰੇਕ ਦੁਰਘਟਨਾ ਤੋਂ ਸਿੱਖੇ ਸਬਕਾਂ ਉਤੇ ਅਧਾਰਤ ਦਿਸ਼ਾ-ਨਿਰਦੇਸ਼ ਤਿਆਰ ਕਰ ਸਕੇ ਜੋ ਅਜਿਹੀਆਂ ਘਟਨਾਵਾਂ ਦੇ ਮੁੜ ਤੋਂ ਨਾ ਵਾਪਰਨ ਲਈ ਸਹਾਈ ਹੋਣਗੇ।

ਇਸੇ ਤਰ੍ਹਾਂ ਦੀਆਂ ਪਹਿਲਕਦਮੀਆਂ ਦੁਰਘਟਨਾ ਦੀ ਜਾਣਕਾਰੀ ਦੇਣ ਵਾਲੀ ਪ੍ਰਣਾਲੀ ਅਤੇ ਵਿਸ਼ੇਸ਼ ਰਸਾਇਣਕ ਦੁਰਘਟਨਾ ਮਾਮੂਲਿਆਂ ਦਾ ਡੇਟਾਬੇਸ ਸਥਾਪਤ ਕਰਨ ਲਈ ਲੋੜੀਦੀਆਂ ਹਨ। ਇਕ ਆਨ-ਲਾਈਨ ਪੋਰਟਲ ਉਦਯੋਗਾਂ ਨੂੰ ਦੁਨੀਆਂ ਭਰ ਦੇ ਮਾਹਰਾਂ ਕੋਲੋਂ ਆਪਣੇ ਤੌਬਲਿਆਂ ਦਾ ਹੱਲ ਕਰਨ ਵਿੱਚ ਬਹੁਤ ਫਾਇਦੇਮੰਦ ਹੋਵੇਗਾ ਜਿਸ ਨਾਲ ਪਲਾਂਟ ਸੰਚਾਲਨ ਸਮੇਂ ਪੈਦਾ ਹੋਣ ਵਾਲੀਆਂ ਆਦਿਸ਼ ਹਾਲਤਾਂ ਨੂੰ ਰੋਕਣ ਵਿੱਚ ਬਹੁਤ ਫਾਇਦਾ ਪੁੱਜੇਗਾ।

(ਅ) ਜਾਗਰੂਕਤਾ ਮੁਹੱਿਮਾਂ : ਸਰਕਾਰ ਵਾਲੋਂ ਰਸਾਇਣਕ ਹਾਦਸੇ ਤੋਂ ਪੈਦਾ ਹੋਣ ਵਾਲੇ ਖਤਰਿਆਂ ਤੋਂ ਕਾਮਿਆਂ ਅਤੇ ਆਮ ਜਨਤਾ ਨੂੰ ਜਾਣੂੰ ਕਰਵਾਉਣ ਲਈ ਜਾਗਰੂਕਤਾ ਪ੍ਰਦਾਨ ਕੀਤੀ ਜਾ ਸਕਦੀ ਹੈ। ਕਾਮਿਆਂ ਨੂੰ ਖਤਰਿਆਂ ਬਾਰੇ ਚੰਗੀ ਜਾਣਕਾਰੀ ਹੋਣ ਨਾਲ ਅਸੁਰੱਖਿਅਤ ਘਟਨਾਵਾਂ

ਆਪਣੇ ਆਪ ਹੀ ਘੱਟ ਹੋ ਜਾਣਗੀਆਂ ਅਤੇ ਹਾਦਸਾ ਹੋਣ ਦੀ ਸੂਰਤ ਵਿੱਚ ਉਸ ਨਾਲ ਸਿੱਝਣ ਵਿੱਚ ਵੀ ਅਸਾਨੀ ਹੋਵੇਗੀ।

(ਇ) ਖੋਜ ਤੇ ਵਿਕਾਸ : ਸਰਕਾਰ ਵਲੋਂ ਨਵੀਆਂ ਤਕਨਾਲੋਜੀਆਂ ਲਈ ਖੋਜ ਤੇ ਵਿਕਾਸ ਪਹਿਲਕਦਮੀਆਂ ਕੀਤੀਆਂ ਜਾ ਸਕਦੀਆਂ ਹਨ ਜੋ ਰਸਾਇਣ ਉਦਯੋਗਾਂ ਦੇ ਉਪ-ਉਤਪਾਦਾਂ ਦੇ ਜ਼ਹਿਰੀਲੇ ਪਨ ਨੂੰ ਘੱਟ ਕਰ ਸਕਦੀਆਂ ਹਨ। ਘੱਟ ਵਿਸ਼ੈਲੇਪਨ ਵਾਲੇ ਉਤਪਾਦ ਪੈਦਾ ਕਰਨ ਲਈ ਨਵੇਂ ਤਰੀਕਿਆਂ ਦੀ ਖੋਜ, ਹਾਦਸਾ ਹੋਣ ਦੀ ਹਾਲਤ ਵਿੱਚ ਇਸ ਦੇ ਬੁਰੇ ਪ੍ਰਭਾਵਾਂ ਨੂੰ ਕਾਢੀ ਹੋਣ ਤੱਕ ਘੱਟ ਕਰ ਸਕਦੀ ਹੈ।

(ਸ) ਪਲਾਂਟ ਵਾਲੀ ਥਾਂ ਤੋਂ ਹਟ ਕੇ ਹੰਗਾਮੀ ਯੋਜਨਾਬੰਦੀ : ਪਲਾਂਟ ਵਾਲੀ ਥਾਂ ਤੋਂ ਹਟਕੇ ਹੰਗਾਮੀ ਯੋਜਨਾਬੰਦੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਥਾਨਕ ਪ੍ਰਸ਼ਾਸਨ ਹਾਦਸਾ ਹੋਣ ਦੀ ਹਾਲਤ ਵਿੱਚ ਲੋਕਾਂ ਨੂੰ ਬਚਾਉਣ ਲਈ ਆਪਣਾ ਫਰਜ ਨਿਭਾਵੇ ਅਤੇ ਐਮ ਏ ਐਂਚ ਸਥਿਤ ਪਲਾਂਟਾਂ ਵਿੱਚ ਵਾਤਾਵਰਨ ਨੂੰ ਵੀ ਘੱਟ ਤੋਂ ਘੱਟ ਨੁਕਸਾਨ ਪੁੱਜੇ। ਇਹ ਯੋਜਨਾਬੰਦੀ ਰਿਯਮਾਂ ਤੇ ਕਾਨੂੰਨਾਂ ਮੁਤਾਬਕ ਹੀ ਕੀਤੀ ਜਾਣੀ ਚਾਹੀਦੀ ਹੈ। ਖਤਰਿਆਂ ਅਤੇ ਇਸ ਦੇ ਨਤੀਜਿਆਂ ਬਾਰੇ ਜਨਤਕ ਚੇਤਨਾ ਪੈਦਾ ਕਰਨ ਬਹੁਤ ਅਹਿਮ ਹੈ ਤਾਂ ਕਿ ਦੁਰਘਟਨਾ ਦੇ ਵਾਪਰਨ ਅਤੇ ਹਾਦਸੇ ਤੋਂ ਬਾਅਦ ਵਾਲੀਆਂ ਗਤੀਵਿਧੀਆਂ ਵਿੱਚ ਯੋਗਦਾਨ ਪਾਇਆ ਜਾ ਸਕੇ।

(ਹ) ਖਤਰਨਾਕ ਰਸਾਇਣਾਂ ਦੀ ਛੋਆ-ਛੁਆਈ : ਖਤਰਨਾਕ ਰਸਾਇਣਾਂ ਦੀ ਛੋਆ-ਛੁਆਈ ਸਮੇਂ ਵਾਪਰਨ ਵਾਲੇ ਹਾਦਸਿਆਂ ਸਮੇਂ ਤੁਰਤ-ਫਰਤ ਤੇ ਵੇਲੇ ਸਿਰ ਹੰਗਾਮੀ ਹੁੰਗਾਰਾ ਘਟਨਾ ਦੇ ਬੁਰੇ ਪ੍ਰਭਾਵਾਂ ਨੂੰ ਘੱਟ ਕਰਨ ਅਤੇ ਜਨਤਾ ਨੂੰ ਬਚਾਉਣ ਵਿੱਚ ਮਦਦ ਕਰੇਗਾ। ਹਾਲ ਹੀ ਵਿੱਚ ਇੰਡੀਅਨ ਕੈਮੀਕਲ ਕੌਸਲ (ਆਈ ਸੀ ਸੀ) ਵਾਲੇ 'ਐਨ ਆਈ ਈ' ਆਰ ਜੀ ਆਈ ਓ ਬੀ ਈ' ਨਾਮਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜੋ ਅਰੰਭਕ ਸਥਾਨ ਤੋਂ ਮੰਜਲ ਤੱਕ ਟਰੱਕਾਂ ਦੀ ਨਿਗਰਾਨੀ ਲਈ ਜੀ ਪੀ ਆਰ ਐਸ ਦੀ ਮੱਦਦ ਪ੍ਰਦਾਨ ਕਰਦਾ ਹੈ। 'ਐਨ ਆਈ ਸੀ ਈ' ਆਰ ਜੀ ਐਲ ਓ ਬੀ ਈ' ਮੰਚ ਹੰਗਾਮੀ ਹੁੰਗਾਰਾ ਪ੍ਰਦਾਨ ਕਰਨ ਵਾਲਿਆਂ ਨਾਲ ਜੁੜਿਆ ਹੋਇਆ

ਹੈ। ਰਸਾਇਣ ਕੰਪਨੀਆਂ ਨੂੰ ਆਈ ਸੀ ਸੀ ਦੀ ਇਸ ਪਹਿਲਕਦਮੀ ਨਾਲ ਜੁੜਨ ਦਾ ਮਸ਼ਵਰਾ ਦਿੱਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਦੀਆਂ ਖਤਰਨਾਕ ਘਟਨਾਵਾਂ ਦੀ ਛੋਆ-ਛੁਆਈ ਨੂੰ ਸੁਰੱਖਿਅਤ ਬਣਾਇਆ ਜਾ ਸਕੇ।

### ਜਨਤਾ ਦੀ ਭੂਮਿਕਾ

• ਕਿਸੇ ਵੀ ਰਸਾਇਣਕ ਹਾਦਸੇ ਨਾਲ ਜੁੜੇ ਖਤਰੇ ਬਾਰੇ ਜਨਤਕ ਚੇਤਨਾ ਦੁਰਘਟਨਾ ਦੇ ਨਤੀਜਿਆਂ ਨੂੰ ਸੀਮਤ ਕਰਨ ਵਿੱਚ ਮਦਦ ਦੇਵੇਗੀ।

• ਕਿਸੇ ਵੀ ਦੁਰਘਟਨਾ ਸਮੇਂ ਆਮ ਜਨਤਾ ਨੂੰ ਸੰਗਠਿਤ ਕਰਨ ਅਤੇ ਸਿਖਲਾਈ ਦੇਣ ਲਈ ਇਕ ਆਪਸੀ ਸਹਾਇਤਾ ਸਮੂਹ ਬਣਾਇਆ ਜਾ ਸਕਦਾ ਹੈ ਜੋ ਕਿਸੇ ਰਸਾਇਣਕ ਰਿਸਾਅ ਦੇ ਸਮੇਂ ਚੁੱਕੇ ਜਾਣ ਵਾਲੇ ਸੰਭਾਵੀ ਕਦਮਾਂ ਬਾਰੇ ਜਾਗਰੂਕ ਕਰੇਗਾ।

### ਸਿੱਟਾ

ਰਸਾਇਣ ਉਦਯੋਗ ਵਿੱਚ ਆਫਾਤ ਕਦੇ ਕਦਾਈ ਹੀ ਵਾਪਰਦੀ ਹੈ। ਪਰ ਅਣਗਿਲਿਆਂ ਜਾਂ ਬਦਕਿਮਸਮਤੀ ਦੇ ਬੜੀ ਆਸਾਨੀ ਨਾਲ ਭਿਆਨ ਸਿੱਟੇ ਨਿਕਲ ਸਕਦੇ ਹਨ। ਕਿਸੇ ਵੱਡੀ ਦੁਰਘਟਨਾ ਦੇ ਫੌਰੀ ਪ੍ਰਭਾਵਾਂ ਤੋਂ ਇਲਾਵਾ, ਜਾਨੀ ਨੁਕਸਾਨ, ਵਾਤਾਵਰਨ ਨੂੰ ਹਾਨੀ, ਦਰੱਬਤਾਂ ਤੇ ਨੇੜਲੀਆਂ ਇਮਾਰਤਾਂ ਦੀ ਤਥਾਹੀ, ਉਦਯੋਗ ਦੇ ਮਾਣ-ਸਨਮਾਨ ਨੂੰ ਲੱਗਾ ਪੱਕਾ ਪੂਰਾ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਰਸਾਇਣਕ ਤ੍ਰਾਸਦੀ ਦੇ ਨਤੀਜੇ ਪੀੜ੍ਹੀਆਂ ਤੱਕ ਭੁਗਤਣੇ ਪੈਂਦੇ ਹਨ ਜਿਨ੍ਹਾਂ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਪ੍ਰਭਾਵਿਤ ਵਿਅਕਤੀਆਂ ਨੂੰ ਇਸ ਦੀ ਕਹਿਣ ਤੋਂ ਬਾਹਰੀ ਕੀਮਤ ਚੁਕਾਉਣੀ ਪੈਦੀ ਹੈ।

(ਲੇਖਕ ਸੀ ਐਸ ਆਈ ਆਰ - ਕੇਂਦਰੀ ਚਮੜਾ ਖੋਜ ਸੰਥਾਨ ਦੇ ਸੱਨਾਤੀ ਸੁਰੱਖਿਆ ਅਤੇ ਖਤਰਾ ਛਾਣਬੀਣ ਬਾਰੇ ਸੈਲ ਵਿੱਚ ਪ੍ਰਿਸੀਪਲ ਵਿਗਿਆਨੀ ਹਨ।)

e-mail :msuril@vsnl.com

## ਜੈਵਿਕ ਆਫਤਾਂ : ਕਾਰਨ ਅਤੇ ਅੱਗੇ ਦਾ ਰਸਤਾ

### ਅਰਚਨਾ ਸੂਦ

**ਜੈ** ਵਿਕ ਆਫਤਾਂ ਦਾ ਮਤਲਬ ਇਕ ਖਾਸ ਕਿਸਮ ਦੇ ਜੀਵਤ ਜੀਵ ਦੇ ਵੱਡੇ ਪੱਧਰ ਉਤੇ ਫੈਲਣ ਕਾਰਨ ਤਬਾਹਕੁਨ ਪ੍ਰਭਾਵ ਹਨ - ਜਿਸ ਨਾਲ ਬਿਮਾਰੀ, ਵਾਇਰਸ ਜਾਂ ਕਿਸੇ ਪੇਂਦੇ, ਜਾਨਵਰ ਜਾਂ ਕੀਟ ਦਾ ਪ੍ਰਕੋਪ ਇਕ ਮਹਾਮਾਰੀ ਜਾਂ ਵਿਸ਼ਵ-ਵਿਆਪੀ ਮਹਾਮਾਰੀ ਦਾ ਰੂਪ ਲੈ ਸਕਦੇ ਹਨ। ਹੈਜ਼ਾ ਅਤੇ ਫਲੂ, ਐਂਚ ਵਨ ਐਨ ਵਨ (ਸਵਾਈਨ ਫਲੂ) ਦਾ ਪ੍ਰਕੋਪ ਜੈਵਿਕ ਆਫਤਾਂ ਦੀਆਂ ਉਦਾਹਰਣਾਂ ਹਨ। ਮਹਾਮਾਰੀ ਪੱਧਰ ਦੀਆਂ ਜੈਵਿਕ ਆਫਤਾਂ ਕਿਸੇ ਸਮਾਜ ਜਾਂ ਖੇਤਰ ਵਿੱਚ ਵੱਡੀ ਗਿਣਤੀ ਲੋਕਾਂ ਉਤੇ ਅਸਰਅੰਦਾਜ਼ ਹੁੰਦੀਆਂ ਹਨ, ਜਦ ਕਿ ਵਿਸ਼ਵ-ਵਿਆਪੀ ਜੈਵਿਕ ਆਫਤ ਕਾਫ਼ੀ ਵੱਡੇ ਖੇਤਰ ਨੂੰ ਆਧਾਰੀ ਚਪੇਟ ਵਿੱਚ ਲੈਂਦੀ ਹੈ, ਕਦੇ-ਕਦੇ ਤੱਥ ਇਹ ਪੂਰੇ ਮਹਾਂਦੰਪ ਜਾਂ ਵਿਸ਼ਵ ਵਿੱਚ ਵੀ ਫੈਲ ਜਾਂਦੀ ਹੈ। ਹੈਜ਼ਾ ਮਹਾਮਾਰੀ ਪੱਧਰ ਦੀ ਜੈਵਿਕ ਆਫਤ ਜਾਂ ਤਬਾਹੀ ਹੈ, ਜਦ ਕਿ ਸਵਾਈਨ-ਫਲੂ ਵਿਸ਼ਵ ਵਿਆਪੀ ਹੈ। ਮਹਾਮਾਰੀ ਦੀਆਂ ਦੂਜੀਆਂ ਉਦਾਹਰਣਾਂ ਵਿੱਚ ਇਬੋਲਾ, ਡੇਂਗੂ ਬਖਾਰ, ਮਲੇਰੀਆ ਅਤੇ ਖਸਰਾ ਸ਼ਾਮਲ ਹਨ।

ਜੈਵਿਕ ਆਫਤਾਂ ਦਾ ਮਤਲਬ ਹੈ ਉਹ ਜੈਵਿਕ ਪਦਾਰਥ ਜਾਂ ਆਰਗੋਨਿਕ ਸਮੱਗਰੀ ਜੋ ਪਰਜੀਵੀਆਂ, ਵਾਇਰਸ, ਫੰਗਸ ਅਤੇ ਪ੍ਰੋਟੀਨ ਦੁਆਰਾ ਪੈਦਾ ਕੀਤੇ ਜਾਂਦੇ ਹਨ ਅਤੇ ਜੋ ਜੀਵਤ ਜੀਵਾਂ ਦੀ ਸਿਹਤ ਲਈ ਖਤਰਾ ਉਤਪੰਨ ਕਰਦੇ ਹਨ, ਖਾਸ ਕਰਕੇ ਮਨੁੱਖਾਂ ਲਈ। ਇਸ ਵਿੱਚ ਡਾਕਟਰੀ ਕਚਰਾ ਜਾਂ ਸੂਖਮ ਜੀਵਾਂ ਦੇ ਨਮੂਨੇ, ਵਾਇਰਸ ਜਾਂ ਜ਼ਹਿਰੀਲਾ ਮਾਦਾ (ਜੈਵਿਕ ਸਰੋਤ ਤੋਂ) ਸ਼ਾਮਲ ਹੋ ਸਕਦਾ ਹੈ ਜੋ ਮਨੁੱਖੀ ਸਿਹਤ ਉਤੇ ਅਸਰ ਪਾ ਸਕਦਾ ਹੈ। ਇਸ ਵਿੱਚ ਦੂਜੇ ਜਾਨਵਰਾਂ ਲਈ ਹਾਨੀਕਾਰਕ ਚੀਜ਼ਾਂ ਵੀ ਸ਼ਾਮਲ ਹੋ

ਸਕਦੀਆਂ ਹਨ। ਇਨ੍ਹਾਂ ਸੂਖਮ-ਜੀਵਾਂ ਦਾ ਸਾਡੇ ਸਗੀਰ ਵਿੱਚ ਦਾਖਲਾ ਸਾਹ ਪ੍ਰਣਾਲੀ ਦੁਆਰਾ, ਲਾਗ-ਪ੍ਰਭਾਵਿਤ ਵਿਅਕਤੀ ਦੇ ਸਗੀਰ ਤਰਲਾਂ ਦੇ ਸੰਪਰਕ ਵਿੱਚ ਆਉਣ ਜਾਂ ਗੰਦੀਆਂ ਚੀਜ਼ਾਂ ਨੂੰ ਹੱਥ ਲਾਉਣ ਨਾਲ ਹੁੰਦਾ ਹੈ। ਇਨ੍ਹਾਂ ਜੈਵਿਕ ਖਤਰਿਆਂ ਤੋਂ ਮਨੁੱਖੀ ਸਿਹਤ ਨੂੰ ਪੇਸ਼ ਹਾਨੀਕਾਰਕ ਪ੍ਰਭਾਵ ਮੁੱਖ ਤੌਰ 'ਤੇ ਤਿੰਨ ਕਿਸਮ ਦੇ ਹੁੰਦੇ ਹਨ - ਲਾਗ (ਇਨਫੈਕਸ਼ਨ), ਅਲਰਜੀ ਅਤੇ ਜ਼ਹਿਰ ਫੈਲਣਾ। ਜੈਵਿਕ ਖਤਰੇ ਅਤੇ ਇਸ ਨਾਲ ਸੰਬੰਧਿਤ ਚਿੰਨ੍ਹ ਨੂੰ ਆਮ ਤੌਰ 'ਤੇ ਇਕ ਚਿਤਾਵਨੀ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਤਾਂ ਕਿ ਸੰਭਾਵਿਤ ਤੌਰ 'ਤੇ ਇਨ੍ਹਾਂ ਪਦਾਰਥਾਂ ਦੀ ਜੱਦ ਵਿੱਚ ਆਉਣ ਵਾਲੇ ਸਾਵਧਾਨੀ ਰੱਖਣ ਬਾਰੇ ਜਾਣ ਸਕਣ। ਜੈਵਿਕ ਖਤਰੇ ਦਾ ਚਿੰਨ੍ਹ 1966 ਵਿੱਚ ਚਾਰਲਸ ਬਾਲਡਵਿਨ ਵਲੋਂ ਤਿਆਰ ਕੀਤਾ ਗਿਆ ਸੀ ਜੋ ਡੋਕੈਮੀਕਲ ਕੰਪਨੀ ਲਈ ਕੰਮ ਕਰਨ ਵਾਲਾ ਇਕ ਵਾਤਾਵਰਨ ਸਿਹਤ ਇੰਜੀਨੀਅਰ ਸੀ। ਇਸ ਨੂੰ ਵੱਧ ਸਿਹਤ ਜੋਖਮ ਵਾਲੀ ਜੈਵਿਕ ਸਮੱਗਰੀ ਤੇ ਲੇਬਲ ਲਾਉਣ



ਜੈਵਿਕ ਆਫਤਾਂ ਕੁਦਰਤੀ ਮਹਾਮਾਰੀ ਜਾਂ ਜੈਵਿਕ ਲੜਾਈ ਹੋ ਸਕਦੀਆਂ ਹਨ

ਲਈ ਵਰਤਿਆ ਜਾਂਦਾ ਹੈ ਜਿਸ ਵਿੱਚ ਵਾਇਰਲ ਸੈਪਲ ਅਤੇ ਵਰਤੀਆਂ ਗਈਆਂ ਸੂਈਆਂ ਸ਼ਾਮਲ ਹੁੰਦੀਆਂ ਹਨ। ਯੂਨੀਕੋਡ ਵਿੱਚ ਜੈਵਿਕ ਖਤਰੇ ਦਾ ਚਿੰਨ੍ਹ ਯੂ+2623 ਹੈ।

ਜੈਵਿਕ ਤਬਾਹੀ, ਕੁਦਰਤੀ ਆਫਤਾਂ ਜਾਂ ਜੈਵਿਕ ਯੁਧ ਹੋ ਸਕਦਾ ਹੈ ਅਤੇ ਕੁਦਰਤੀ ਆਫਤਾਂ ਅੱਤ ਦੀਆਂ ਮੌਸਮੀ ਤੇ ਜਲਵਾਯੂ ਘਟਨਾਵਾਂ ਨੂੰ ਕਿਹਾ ਜਾਂਦਾ ਹੈ ਜੋ ਦੁਨੀਆਂ ਦੇ ਸਾਰੇ ਹਿੱਸਿਆਂ ਵਿੱਚ ਕੁਦਰਤੀ ਤੌਰ 'ਤੇ ਵਾਪਰਦੀਆਂ ਹਨ। ਕੁਦਰਤੀ ਖਤਰੇ ਉਦੋਂ ਕੁਦਰਤੀ ਆਫਤਾਂ ਵਿੱਚ ਤਬਦੀਲ ਹੋ ਜਾਂਦੇ ਹਨ ਜਦੋਂ ਲੋਕਾਂ ਦੀਆਂ ਜਾਨਾਂ ਅਤੇ ਰੋਜ਼ੀ ਰੋਟੀ ਦੀ ਤਬਾਹੀ ਹੁੰਦੀ ਹੈ। ਆਮ ਭਾਸ਼ਾ ਵਿੱਚ, ਜੈਵਿਕ ਆਫਤਾਂ ਉਦੋਂ ਵਾਪਰਦੀਆਂ ਹਨ ਜਦੋਂ ਕਿਸੇ ਪ੍ਰਕਾਰ ਦਾ ਘਾਤਕ ਏਜੰਟ (ਆਮ ਤੌਰ 'ਤੇ ਬੈਕਟੀਰੀਆ ਜਾਂ ਵਾਇਰਸ) ਉਸ ਜਨਸੰਖਿਅਤ ਵਿੱਚ ਦਾਖਲ ਹੋ ਜਾਂਦਾ ਹੈ ਜੋ ਇਸ ਦੇ ਕਾਰਜਾਂ ਦੀ ਜੱਦ ਵਿੱਚ ਹੋਵੇ ਅਤੇ ਜੋ ਅਜਿਹੇ ਵਾਤਾਵਰਨ ਵਿੱਚ ਰਹਿੰਦਾ ਹੋਵੇ ਜੋ ਇਸ ਦੇ ਵਧਣ-ਛੁੱਲਣ ਲਈ ਮੁਆਫਕ ਹੋਵੇ। ਇਸ ਬਾਰੇ ਕੋਈ ਸੱਪੱਸ਼ਟ ਆਮ ਰਾਇ ਨਹੀਂ ਕਿ ਕਦੋਂ ਇਕ ਪ੍ਰਕੋਪ ਮਹਾਮਾਰੀ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਕਦੋਂ ਇਕ ਮਹਾਮਾਰੀ ਤਬਾਹੀ ਬਣ ਜਾਂਦੀ ਹੈ।

ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਮਹਾਮਾਰੀ ਪ੍ਰਬੰਧਨ, ਫੈਸਲੇ ਲੈਣ, ਸਲਾਹਕਾਰ ਸਭਾ ਅਤੇ ਹੰਗਾਮੀ ਡਾਕਟਰੀ ਰਾਹਤ ਪ੍ਰਦਾਨ ਕਰਨ ਲਈ ਨੋਡਲ ਮੰਤਰਾਲਾ ਹੈ। ਸੰਵਿਧਾਨ ਮੁਤਾਬਕ, ਸਿਹਤ ਰਾਜ ਦਾ ਵਿਸ਼ਾ ਹੈ। ਜੈਵਿਕ ਆਫਤਾਂ ਨਾਲ ਸਿੱਖਣ ਦੀ ਮੁੱਖ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੁੰਦੀ ਹੈ। ਛੂਤ ਵਾਲੀਆਂ ਬਿਮਾਰੀਆਂ ਬਾਰੇ ਰਾਸ਼ਟਰੀ ਸੰਸਥਾਨ (ਐਨ ਆਈ ਸੀ ਡੀ)

ਪ੍ਰਕੋਪ ਹੋਣ ਦੀ ਜਾਂਚ ਕਰਨ ਲਈ ਨੋਡਲ ਏਜੰਸੀ ਹੈ। (ਐਨ ਆਈ ਸੀ ਡੀ/ਇੰਡੀਅਨ ਕੌਸਲ ਆਫ ਮੈਡੀਕਲ ਰਿਸਰਚ (ਆਈ ਸੀ ਐਮ ਆਰ) ਅਧਿਆਪਨ, ਸਿਖਲਾਈ, ਬੋਜ ਅਤੇ ਪ੍ਰਯੋਗਸ਼ਾਲਾ ਸਹਾਇਤਾ ਪ੍ਰਦਾਨ ਕਰਦੇ ਹਨ।

**ਜੈਵਿਕ ਯੁੱਧ (ਬੀ ਡਬਲਯੂ)** - ਜਿਸ ਨੂੰ ਜੀਵਾਣੂੰ ਯੁੱਧ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ - ਇਹ ਬੈਕਟੀਰੀਆ, ਵਾਇਰਸ ਅਤੇ ਫੰਗਸ ਵਰਗੇ ਜੈਵਿਕ ਜ਼ਹਿਰੀਲੇ ਪਦਾਰਥਾਂ ਜਾਂ ਲਾਗ ਵਾਲੇ ਏਜੰਟਾਂ ਦੀ ਵਰਤੋਂ ਕਰਨ ਨੂੰ ਆਖਿਆ ਜਾਂਦਾ ਹੈ ਜਿਸ ਦਾ ਮਕਸਦ ਮਨੁੱਖਾਂ, ਜਾਨਵਰਾਂ ਅਤੇ ਦਰਖਤਾਂ ਨੂੰ ਮਾਰਨਾ ਜਾਂ ਅਪੰਗ ਬਣਾਉਣਾ ਹੁੰਦਾ ਹੈ। ਜੈਵਿਕ ਹਥਿਆਰ, ਜੈਵਿਕ ਖਤਰੇ ਦਾ ਕਾਰਕ (ਏਜੰਟ) ਜੀਵਤ ਜੀਵ ਜਾਂ ਦੁਹਰਾਓ ਵਾਲੇ ਜੀਵ ਹੁੰਦੇ ਹਨ (ਵਾਇਰਸ, ਜਿਨ੍ਹਾਂ ਨੂੰ ਆਮ ਤੌਰ ਤੇ ਜੀਵਤ ਨਹੀਂ ਸਮਝਿਆ ਜਾਂਦਾ), ਇਹ ਆਪਣੇ ਮੇਜ਼ਬਾਨ ਸਰੀਰ ਦੇ ਅੰਦਰ ਹੀ ਪ੍ਰਜਣਨ ਕਰਦੇ ਰਹਿੰਦੇ ਹਨ। ਜੀਵ-ਵਿਗਿਆਨਕ ਯੁੱਧ ਨੂੰ ਵੀ ਜੈਵਿਕ ਹਥਿਆਰ ਦੀ ਇਕ ਕਿਸਮ ਮੰਨਿਆ ਜਾਂਦਾ ਹੈ। ਐਨ ਬੀ ਸੀ ਪ੍ਰਮਾਣੂ, ਜੈਵਿਕ ਅਤੇ ਰਸਾਇਣਕ ਯੁੱਧ ਦਾ ਛੋਟਾ ਫੌਜੀ ਨਾਮ ਹੈ ਜਿਸ ਵਿੱਚ ਸਮੂਹਿਕ ਤਬਾਹੀ ਦੇ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੈਵਿਕ ਯੁੱਧ ਅਤੇ ਰਸਾਇਣਕ ਯੁੱਧ ਆਪਣਾ ਵਿੱਚ ਮਿਲਦੇ-ਜ਼਼ਲਦੇ ਹਨ ਕਿਉਂਕਿ ਜੀਵਤ ਜੀਵਾਂ ਦੁਆਰਾ ਪੈਦਾ ਕੀਤੇ ਵਿਸ਼ੇਲੇ ਪਦਾਰਥ ਨੂੰ ਜੈਵਿਕ ਅੱਤਵਾਦ ਵੀ ਆਖਿਆ ਜਾ ਸਕਦਾ ਹੈ।

**ਜੈਵਿਕ ਯੁੱਧ ਲਈ ਗ੍ਰਹਿ ਮੰਤਰਾਲਾ ਨੋਡਲ ਏਜੰਸੀ ਹੈ ਅਤੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨਾਲ ਮਿਲ ਕੇ ਇਸ ਦਾ ਪ੍ਰਬੰਧਨ ਕਰਦਾ ਹੈ। ਗ੍ਰਹਿ ਮੰਤਰਾਲਾ ਖਤਰੇ ਦਾ ਅਨੁਮਾਨ ਲਾਉਣ, ਵਰਜਕ ਤੱਤਰ ਸਥਾਪਤ ਕਰਨ ਅਤੇ ਮੁਫ਼ੀਆ ਜਾਣਕਾਰੀ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ।**

ਵਿਸ਼ਵ ਸਿਹਤ ਸੰਸਥਾ (ਡਬਲਯੂ ਐਚ ਓ) ਪ੍ਰਕੋਪ ਚਿਤਾਵਨੀ ਦੇ ਵਿਸ਼ੇਸ਼ ਖੇਤਰ ਵਿੱਚ ਸਿਹਤ ਸੁਰੱਖਿਆ ਦੇਣ ਲਈ ਅਤੇ ਹੁੰਗਾਰੇ ਲਈ ਹੇਠ ਲਿਖੇ ਅਨੁਸਾਰ ਯੋਗਦਾਨ ਪਾਉਂਦੀ ਹੈ - (1)

ਰਾਸ਼ਟਰੀ ਚੌਕਸੀ ਪ੍ਰੋਗਰਾਮ ਨੂੰ ਮਜ਼ਬੂਤ ਕਰਨਾ, ਖਾਸ ਕਰਕੇ ਮਹਾਮਾਰੀ ਵਿਗਿਆਨ ਅਤੇ ਪ੍ਰਯੋਗਸ਼ਾਲਾ ਤਕਨੀਕਾਂ ਦੇ ਖੇਤਰ ਵਿੱਚ, (2) ਬਿਮਾਰੀਆਂ ਦੇ ਫੈਲਣ ਬਾਰੇ ਪ੍ਰਮਾਣਿਤ ਜਾਣਕਾਰੀ ਦਾ ਪਰਸਾਰ ਕਰਨਾ ਅਤੇ ਹੁੰਗਾਰੇ ਲਈ ਤਕਨੀਕੀ ਸਹਾਇਤਾ ਵੀ ਪ੍ਰਦਾਨ ਕਰਨਾ, (3) ਉਨ੍ਹਾਂ ਬੀਮਾਰੀਆਂ ਬਾਰੇ ਜਾਣਕਾਰੀ ਇਕੱਠੀ ਕਰਕੇ ਉਸ ਦਾ ਮੁਲਾਂਕਣ ਤੇ ਪਰਸਾਰ ਕਰਨਾ ਜੋ ਵਿਸ਼ਵ ਪੱਧਰ ਉਤੇ ਮਹਾਮਾਰੀ ਦਾ ਕਾਰਨ ਬਣਦਾ ਹੈ, ਅਤੇ ਟ੍ਰਾਈਪਨਸੋਮਾ ਕਰੂਜ਼ੀ ਜਿਸ ਕਾਰਨ ਟ੍ਰਾਈਪਨਸੋਮਾਸਿਸ ਬਿਮਾਰੀ ਹੈ ਜਾਂਦੀ ਹੈ, ਇਹ ਵੀ ਇਸ ਪੱਧਰ ਅਧੀਨ ਆਉਂਦੇ ਹਨ। ਇਸ ਲਈ ਜ਼ਿਆਦਾ ਸਖਤ ਸੁਰੱਖਿਆ ਪ੍ਰੋਟੋਕੋਲ ਦੀ ਜ਼ਰੂਰਤ ਪੈਦੀ ਹੈ ਜਿਸ ਵਿੱਚ ਸਾਹ ਲੈਣ ਵਾਲੇ ਯੰਤਰਾਂ ਦੀ ਵਰਤੋਂ ਸ਼ਾਮਲ ਹੈ ਜਿਸ ਨਾਲ ਹਵਾ ਤੋਂ ਪੇਦਾ ਹੋਣ ਵਾਲਾ ਇਨਫੈਕਸ਼ਨ ਨਹੀਂ ਹੁੰਦਾ। ਇਸ ਸਮੂਹ ਦੇ ਜੈਵਿਕ ਖਤਰਿਆਂ ਦੇ ਆਮ ਤੌਰ ਤੇ ਜਾਣੋ-ਪਛਾਣੇ ਟੀਕੇ ਜਾਂ ਇਲਾਜ ਮੌਜੂਦ ਹੈ।

ਬਿਮਾਰੀਆਂ ਉਤੇ ਕਾਬੂ ਪਾਉਣ ਵਾਲੀਆਂ ਅਮਰੀਕੀ ਕੇਂਦਰ ਵਲੋਂ (ਸੀ ਡੀ ਸੀ) ਉਨ੍ਹਾਂ ਜੈਵਿਕ ਖਤਰਿਆਂ ਨੂੰ ਵਰਗੀਕ੍ਰਿਤ ਕੀਤਾ ਗਿਆ ਹੈ ਜੋ ਸੰਭਵ ਤੌਰ ਤੇ ਚਾਰ ਜੈਵਿਕ ਸੁਰੱਖਿਆ ਪੱਧਰਾਂ ਜਾਂ ਬੀ ਐਸ ਐਲ 1-4 ਵਿੱਚ ਜੈਵਿਕ ਤਬਾਹੀ ਦਾ ਕਾਰਨ ਬਣ ਸਕਦੇ ਹਨ।

● **ਬੀ ਐਸ ਐਲ-1 :** ਬੈਕਟੀਰੀਆ ਅਤੇ ਵਾਇਰਸ ਜਿਸ ਵਿੱਚ ਸੁਖਮ ਜੀਵਾਣੂੰ, ਕੁਤਿਆਂ ਨੂੰ ਹੋਣ ਵਾਲਾ ਹੈਪੋਟਾਈਟਿਸ, ਐਸਚੈਰੀਚੀਆ ਕੋਲੀ, ਵਰੀਸੇਲਾ (ਚੇਚਕ), ਕੁੱਝ ਸੈਲ ਕਲਚਰ ਅਤੇ ਰੈਰ-ਲਾਗ ਵਾਲਾ ਬੈਕਟੀਰੀਆ ਇਸ ਪੱਧਰ ਤੋਂ ਘੱਟ ਸਾਵਧਾਨੀ ਵਰਤੀ ਜਾਂਦੀ ਹੈ, ਜਿਸ ਵਿੱਚ ਦਸਤਾਨੇ ਅਤੇ ਕਿਸੇ ਤਰ੍ਹਾਂ ਦੀ ਚਿਹਰੇ ਦੀ ਸੁਰੱਖਿਆ ਸ਼ਾਮਲ ਹੁੰਦੀ ਹੈ।

● **ਬੀ ਐਸ ਐਲ-2 :** ਉਹ ਬੈਕਟੀਰੀਆ ਤੇ ਵਾਇਰਸ ਜੋ ਮਨੁੱਖਾਂ ਵਿੱਚ ਸਿਰਫ ਹਲਕੀ ਬਿਮਾਰੀ ਹੋਣ ਦਾ ਕਾਰਨ ਬਣਦੇ ਹਨ ਜਾਂ ਜਿਨ੍ਹਾਂ ਨੂੰ ਕਿਸੇ ਪ੍ਰਯੋਗਸ਼ਾਲਾ ਵਿੱਚ ਐਰੋਸੋਲ ਦੁਆਰਾ ਪਕੜਨਾ ਮੁਸ਼ਕਿਲ ਹੁੰਦਾ ਹੈ, ਜਿਵੇਂ ਕਿ ਹੈਪੋਟਾਈਟਿਸ ਏ, ਬੀ ਅਤੇ ਸੀ ਅਤੇ ਕੁੱਝ ਕਿਸਮ ਦਾ ਫਲੂ, ਸੋਲਮੋਨੇਲਾ, ਕੰਠ ਫੋੜਾ, ਖਸਰਾ, ਸਕਰੋਪਾਈ, ਡੇਗੂ ਬੁਖਾਰ, ਅੰਚ ਆਈ ਵੀ, ਬੀ ਐਸ ਐਲ-2 ਵਿੱਚ ਸੁਰੱਖਿਆ ਦੇ ਉਦੇਸ਼ ਨਾਲ ਜ਼ਿਆਦਾ ਵੱਧ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ, ਜਿਸ ਵਿੱਚ ਸੰਕਰਮਣਾ ਖਤਮ ਕਰਨ ਲਈ ਗਰਮ ਕੀਤਾ ਬਕਸਾ ਅਤੇ ਜੈਵਿਕ ਸੁਰੱਖਿਆ ਪੇਟੀਆਂ ਸ਼ਾਮਲ ਹਨ।

● **ਬੀ ਐਸ ਐਲ-3 :** ਉਹ ਬੈਕਟੀਰੀਆ ਤੇ ਵਾਇਰਸ ਜੋ ਮਨੁੱਖਾਂ ਵਿੱਚ ਮਾਰੂ ਬਿਮਾਰੀਆਂ ਦਾ ਕਾਰਨ ਬਣ ਕਸਦੇ ਹਨ, ਜਿਵੇਂ ਗਿਲਟੀ ਰੋਗ, ਵੈਸਟ ਨਾਈਲ ਵਾਇਰਸ, ਵੈਸ਼ੂਏਲਾ ਘੋੜਿਆਂ ਦੀ ਦਿਮਾਰੀ ਸੋਜ, ਸਾਰਸ ਵਾਇਰਸ, ਐਮ ਈ

ਆਰ ਐਸ ਕੋਰੋਨਾਵਾਇਰਸ, ਹੰਟਾਵਾਇਰਸਸ, ਟੀਬੀ, ਟਾਇਫਸ, ਰਿਫਟ ਵੈਲੀ ਬੁਖਾਰ, ਰੋਕੀ ਮੌਨਟੇਨ ਸਪੋਲਡ ਫੀਵਰ, ਪੀਲਾ ਬੁਖਾਰ ਅਤੇ ਮਲੇਰੀਆ। ਪਰਜੀਵੀਆਂ ਵਿੱਚੋਂ ਪਲਸਮੋਡੀਅਮ ਫਲਸੀਪਰਮ ਜੋ ਮਲੇਰੀਆ ਦਾ ਕਾਰਨ ਬਣਦਾ ਹੈ, ਅਤੇ ਟ੍ਰਾਈਪਨਸੋਮਾ ਕਰੂਜ਼ੀ ਜਿਸ ਕਾਰਨ ਟ੍ਰਾਈਪਨਸੋਮਾਸਿਸ ਬਿਮਾਰੀ ਹੈ ਜਾਂਦੀ ਹੈ, ਇਹ ਵੀ ਇਸ ਪੱਧਰ ਅਧੀਨ ਆਉਂਦੇ ਹਨ। ਇਸ ਲਈ ਜ਼ਿਆਦਾ ਸਖਤ ਸੁਰੱਖਿਆ ਪ੍ਰੋਟੋਕੋਲ ਦੀ ਜ਼ਰੂਰਤ ਪੈਦੀ ਹੈ ਜਿਸ ਵਿੱਚ ਸਾਹ ਲੈਣ ਵਾਲੇ ਯੰਤਰਾਂ ਦੀ ਵਰਤੋਂ ਸ਼ਾਮਲ ਹੈ ਜਿਸ ਨਾਲ ਹਵਾ ਤੋਂ ਪੇਦਾ ਹੋਣ ਵਾਲਾ ਇਨਫੈਕਸ਼ਨ ਨਹੀਂ ਹੁੰਦਾ। ਇਸ ਸਮੂਹ ਦੇ ਜੈਵਿਕ ਖਤਰਿਆਂ ਦੇ ਆਮ ਤੌਰ ਤੇ ਜਾਣੋ-ਪਛਾਣੇ ਟੀਕੇ ਜਾਂ ਇਲਾਜ ਮੌਜੂਦ ਹੈ।

● **ਬੀ ਐਸ ਐਲ-4 :** ਉਹ ਵਾਇਰਸ ਜੋ ਸੰਭਾਵਤ ਮਨੁੱਖੀ ਜ਼ਿੰਦਗੀ ਲਈ ਘਾਤਕ ਹੁੰਦੇ ਹਨ ਅਤੇ ਜਿਨ੍ਹਾਂ ਦਾ ਕੋਈ ਜਾਹਰਾ ਇਲਾਜ ਜਾਂ ਟੀਕਾ ਮੌਜੂਦ ਨਹੀਂ ਹੈ, ਜਿਵੇਂ ਕਿ ਮਾਰਬਰਗ ਵਾਇਰਸ, ਇਬੋਲਾ ਵਾਇਰਸ, ਲਾਸਾ ਬੁਖਾਰ ਵਾਇਰਸ, ਕ੍ਰੀਪੀਨ-ਕੋਂਗ ਇਮੋਰਹਾਗਿਕ ਫੀਵਰ ਅਤੇ ਦੂਜੇ ਹਿਮਹਜ਼ਿਕ ਬੀਮਾਰੀਆਂ। ਵਾਰੀਓਲਾ ਵਾਇਰਸ (ਚੇਚਕ) ਅਜਿਹਾ ਏਜੰਟ ਹੈ ਜੋ ਟੀਕੇ ਮੌਜੂਦ ਹੋਣ ਦੇ ਬਾਵਜੂਦ ਬੀ ਐਸ ਐਲ-4 ਨਾਲ ਕੰਮ ਕਰਦਾ ਹੈ, ਕਿਉਂਕਿ ਇਸ ਨੂੰ ਖਤਮ ਕੀਤਾ ਜਾ ਚੁੱਕਾ ਹੈ। ਸੁਰੱਖਿਆ ਉਪਾਵਾਂ ਵਿੱਚ ਪੋਸ਼ਟਿਵ ਪ੍ਰੈਸਰ ਪ੍ਰਸੋਨੇਲ ਸੂਟ ਦੀ ਵਰਤੋਂ ਸ਼ਾਮਲ ਹੈ, ਜਿਸ ਵਿੱਚ ਅਲੱਗ-ਅਲੱਗ ਹਵਾ ਪੂਰਤੀ ਹੁੰਦੀ ਹੈ। ਦਾਖਲੇ ਅਤੇ ਨਿਕਾਸ ਪ੍ਰਯੋਗਸ਼ਾਲਾ ਵਿੱਚ ਇਕ ਤੋਂ ਵੱਧ ਪਾਣੀ ਦੀਆਂ ਬੁਛਾਰਾਂ, ਇਕ ਖਲਾਅ ਕਮਰਾ, ਪਰਾਬੈਗਣੀ ਰੋਸ਼ਨੀ ਵਾਲਾ ਕਮਰਾ, ਬੁਦਮੁਖਤਿਆਰ ਖੋਜ ਪ੍ਰਾਲੀ, ਅਤੇ ਦੂਜੀਆਂ ਸੁਰੱਖਿਆ ਸਾਵਧਾਨੀਆਂ ਹੋਣੀਆਂ ਚਾਹੀਦੀਆਂ ਹਨ ਜੋ ਜੈਵਿਕ ਖਤਰੇ ਦੇ ਸਾਰੇ ਲੱਛਣਾਂ ਨੂੰ ਖਤਮ ਕਰਨ ਲਈ ਬਣਾਏ ਹੁੰਦੇ ਹਨ। ਇਕ ਤੋਂ ਵੱਧ ਹਵਾ ਰੁਕਾਵਟਾਂ ਲਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਸੁਰੱਖਿਅਤ ਕੀਤਾ ਜਾਂਦਾ ਹੈ। ਪ੍ਰਯੋਗਸ਼ਾਲਾ ਵਿੱਚ ਜਾਣ ਵਾਲੀ ਸਾਰੀ ਹਵਾ ਅਤੇ ਪਾਣੀ ਦੀ ਪੂਰਤੀ ਨੂੰ ਸੁਧੀਕਰਨ ਪ੍ਰਕਿਰਿਆ ਵਿੱਚ ਲੰਘਾਇਆ ਜਾਣਾ ਜ਼ਰੂਰੀ ਹੈ ਤਾਂ ਕਿ ਅਚਨਚੇਤ ਰਿਸਾਅ ਹੋਣ ਦੀ ਸੰਭਾਵਨਾ ਨੂੰ ਖਤਮ ਕੀਤਾ ਜਾ ਸਕੇ। ਮੌਜੂਦਾ ਸਮੇਂ ਇਸ ਪੱਧਰ ਉਤੇ ਕਿਸੇ

ਪ੍ਰਕਾਰ ਦੀ ਬੈਕਟੀਰੀਆ ਨੂੰ ਵਰਗੀਕ੍ਰਿਤ ਨਹੀਂ ਕੀਤਾ ਗਿਆ।

**ਕਾਨੂੰਨ :** ਬਹੁਤ ਸਾਰੇ ਅਜਿਹੇ ਕਾਨੂੰਨ ਹਨ ਜੋ ਦੇਸ਼ ਦੀਆਂ ਸਿਹਤ ਨੀਤੀਆਂ ਉਤੇ ਨਿਯੰਤ੍ਰਣ ਕਰਦੇ ਹਨ। ਸਰਕਾਰ ਇਨ੍ਹਾਂ ਕਾਨੂੰਨਾਂ ਦੀ ਵਰਤੋਂ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਕਰ ਸਕਦੀ ਹੈ।

1. ਪਾਣੀ (ਰੋਕਥਾਮ ਅਤੇ ਪ੍ਰਦੂਸ਼ਣ ਨਿਯੰਤ੍ਰਣ) ਐਕਟ, 1974

2. ਹਵਾ (ਰੋਕਥਾਮ ਅਤੇ ਪ੍ਰਦੂਸ਼ਣ ਨਿਯੰਤ੍ਰਣ) ਐਕਟ, 1981

3. ਵਾਤਾਵਰਨ (ਸੁਰੱਖਿਆ) ਐਕਟ, 1986, ਅਤੇ ਨਿਯਮ (1986)। ਇਹ ਐਕਟ ਵਿੱਚ ਜੈਵਿਕ ਡਾਕਟਰੀ ਕਚਰਾ (ਪ੍ਰਬੰਧਨ ਅਤੇ ਨਿਪਟਾਰਾ) ਨਿਯਮ, 1998 ਨਿਯਮ ਵੀ ਪ੍ਰਦਾਨ ਕਰਦਾ ਹੈ ਜਿਸ ਦਾ ਮੰਤਰ ਹਸਪਤਾਲ/ਜੈਵਿਕ ਡਾਕਟਰੀ ਕਚਰੇ ਦੇ ਅੰਨ੍ਹੇਵਾਹ ਨਿਪਟਾਰੇ ਉਤੇ ਕਾਬੂ ਪਾਉਣਾ ਹੈ।

4. ਆਫਤ ਪ੍ਰਬੰਧਨ ਐਕਟ (ਡੀ ਐਮ ਐਕਟ) 2005 ਵਿੱਚ ਆਫਤਾਂ ਦੇ ਪ੍ਰਭਾਵੀ ਪ੍ਰਬੰਧਨ ਅਤੇ ਇਸ ਨਾਲ ਜੁੜੇ ਦੂਜੇ ਸਾਰੇ ਮਾਮਲਿਆਂ ਦਾ ਪ੍ਰਾਵਧਾਨ ਹੈ। ਇਸ ਵਿੱਚ ਆਫਤ ਦੀ ਰੋਕਥਾਮ, ਅਸਰ ਨੂੰ ਘੱਟ ਕਰਨ, ਤਿਆਰੀ ਹੁੰਗਾਰੇ, ਸਿਹਤ ਲਾਭ ਅਤੇ ਪੁਨਰਵਾਸ ਲਈ ਸੰਸਥਾਗਤ ਅਤੇ ਸੰਚਾਲਨ ਢਾਂਚਾ ਸ਼ਾਮਲ ਹੈ। ਜੈਵਿਕ ਆਫਤਾਂ ਲਈ ਜ਼ਰੂਰੀ, ਖਤਮ ਕਰਨ ਦੇ ਕਦਮਾਂ ਨੂੰ ਵੀ ਕਾਨੂੰਨੀ ਤੌਰ 'ਤੇ ਸੰਸਥਾਪਤ ਕੀਤਾ ਜਾਵੇਗਾ। ਜਿਸ ਵਿੱਚ ਨਿੱਜੀ ਖੇਤਰ ਦੀਆਂ ਸਿਹਤ ਸੇਵਾਵਾਂ ਨੂੰ ਵੀ ਮਰੀਜ਼ਾਂ ਦੀ ਵਿਆਪਕ ਸੰਭਾਲ ਲਈ ਇਸਤੇਮਾਲ ਕੀਤਾ ਜਾਵੇਗਾ।

ਉਹ ਕਿੱਤੇ ਅਤੇ ਕੰਮ ਵਾਲੀਆਂ ਥਾਵਾਂ ਜਿਥੇ ਲੋਕ ਜੈਵਿਕ ਖਤਰਿਆਂ ਦੀ ਲਪੇਟ ਵਿੱਚ ਆ ਸਕਦੇ ਹਨ :

- ਡਾਕਟਰੀ ਪੇਸ਼ੇ ਵਿੱਚ ਡਾਕਟਰੀ ਅਮਲਾ, ਸਫ਼ਾਈ ਕਰਨ ਵਾਲਾ ਅਮਲਾ ਅਤੇ ਪ੍ਰਯੋਗਸ਼ਾਲਾ ਤਕਨੀਸ਼ੀਅਨ।

- ਸਿਹਤ ਸੰਭਾਲ ਸੇਵਾਵਾਂ।
- ਸਫ਼ਾਈ ਸੇਵਾਵਾਂ ਅਤੇ ਜਾਇਦਾਦ ਪ੍ਰਬੰਧਨ।
- ਵਾਤਾਵਰਨ ਸਾਫ਼-ਸਫ਼ਾਈ ਸੇਵਾਵਾਂ ਵਿੱਚ ਲੱਗੇ ਕਰਮਚਾਰੀ ਜਿਵੇਂ ਕਿ ਤਰਲ ਰਹਿੰਦ-ਖੂਹਦ।

ਕੂੜਾ ਇਕੱਠਾ ਕਰਨਾ ਅਤੇ ਨਿਪਟਾਰਾ।

● ਬੇਤੀਬੜੀ, ਮੱਛੀ ਪਾਲਣ, ਪਸੂ ਚਿਕਿਤਸਾ ਸੇਵਾਵਾਂ ਅਤੇ ਨਿਰਮਾਣ ਉਦਯੋਗ ਜਿਥੇ ਦਰੱਖਤ ਜਾਂ ਜਾਨਵਰਾਂ ਉਤੇ ਅਧਿਕਿਤ ਕੱਚਾ ਮਾਲ ਵਰਤਿਆ ਜਾਂਦਾ ਹੈ, ਜਿਵੇਂ ਕਿ ਕਾਗਜ਼ ਅਤੇ ਕਾਗਜ਼ ਤੋਂ ਬਣੇ ਉਤਪਾਦ, ਕੱਪੜਾ, ਚਮੜਾ ਅਤੇ ਜੁੜੇ ਤੇ ਹੋਰ ਸੰਬੰਧਿਤ ਉਤਪਾਦ।

● ਬੰਦ ਥਾਵਾਂ ਅਤੇ ਅੰਦਰੂਨੀ ਕੰਮ ਕਰਨ ਵਾਲੀਆਂ ਥਾਵਾਂ ਜਿਥੇ ਵਾਤਾਨੁਕੂਲ ਹੋਣੇ ਜਿਵੇਂ ਹੋਟਲ ਅਤੇ ਰੈਸਤਰਾਂ, ਸਨਾਵਟ ਦਾ ਸਮਾਨ ਜਿਵੇਂ ਗਲੀਚੇ ਅਤੇ ਵਾਲ-ਪੇਪਰ, ਗਮਲਿਆਂ ਵਾਲੇ ਪੈਂਦੇ ਅਤੇ ਥਾਵਾਂ ਗਿੱਲੀਆਂ ਅਤੇ ਸਲਾਈਆਂ ਹੋਣ, ਅਤੇ ਭਾਡੇ ਜਿਨ੍ਹਾਂ ਵਿੱਚ ਪਾਣੀ ਹੁੰਦਾ ਹੈ, ਇਹ ਸੂਖਮ ਜੀਵਾਂ ਦੇ ਪਲਣ ਵਾਲੀਆਂ ਥਾਵਾਂ ਹੋ ਸਕਦੇ ਹਨ।

ਕੰਮ ਵਾਲੀਆਂ ਥਾਵਾਂ ਉਤੇ ਰੋਕਥਾਮ ਤੇ ਨਿਯੰਤ੍ਰਣ ਦੇ ਕਦਮ - ਗੰਦਰੀ ਦੇ ਸਰੋਤ ਨੂੰ ਖਤਮ ਕਰਨਾ ਜੈਵਿਕ ਖਤਰਿਆਂ ਦੀ ਰੋਕਥਾਮ ਅਤੇ ਨਿਯੰਤ੍ਰਣ ਦਾ ਬੁਨਿਆਦੀ ਅਸ਼ਲ ਹੈ।

**1. ਇੰਜੀਨੀਅਰਿੰਗ ਨਿਯੰਤ੍ਰਣ :** ਜਿਵੇਂ ਕਿ ਹਵਾ ਦੇ ਆਰ-ਪਾਰ ਹੋਣ ਵਿੱਚ ਸੁਧਾਰ, ਗੰਦਰੀ ਦੇ ਸਰੋਤ ਨੂੰ ਅੰਸ਼ਕ ਰੂਪ ਵਿੱਚ ਨਿਖੇ ਜਨਾ, ਨਾਂਹ ਵਾਚਕ ਦਬਾਅ ਦੀ ਸਥਾਪਨਾ ਅਤੇ ਵਾਤਾਨੁਕੂਲਣ ਅਤੇ ਹਵਾਦਾਰੀ ਦੀਆਂ ਵੱਖ-ਵੱਖ ਪ੍ਰਣਾਲੀਆਂ (ਉਦਾਹਰਣ ਦੇ ਲਈ ਡਾਕਟਰੀ ਵਾਰਡਾਂ ਵਿੱਚ ਲਾਗ ਵਾਲੀਆਂ ਬਿਮਾਰੀਆਂ ਦੇ ਲਈ) ਅਤੇ ਪਰਾਬੈਂਗਣੀ ਲੈਪਾਂ ਦੀ ਵਰਤੋਂ ਬਿਮਾਰੀ ਦੇ ਫੈਲਾਅ ਨੂੰ ਰੋਕ ਸਕਦੇ ਹਨ।

**2. ਨਿੱਜੀ ਸਾਫ਼-ਸਫ਼ਾਈ :** ਕੰਮ ਕਰਨ ਤੋਂ ਪਹਿਲਾਂ ਅਤੇ ਬਾਅਦ ਜਾਂ ਸੁਰੱਖਿਆ ਕੱਪੜੇ ਪਹਿਨਣ ਤੋਂ ਪਹਿਲਾਂ ਤੇ ਬਾਅਦ ਤਰਲ ਸਾਬਣ ਨਾਲ ਹੱਥ ਧੋਣੇ ਇਨਫੈਕਸ਼ਨ ਤੋਂ ਬਚਣ ਦਾ ਸਭ ਤੋਂ ਸੌਖਾ ਅਤੇ ਬੁਨਿਆਦੀ ਤਰੀਕਾ ਹੈ।

**3. ਨਿੱਜੀ ਸੁਰੱਖਿਆ :** ਕਰਮਚਾਰੀਆਂ ਨੂੰ ਨਿੱਜੀ ਸੁਰੱਖਿਆ ਉਪਕਰਣਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਨਿੱਜੀ ਸਾਫ਼-ਸਫ਼ਾਈ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਨਿੱਜੀ ਸੁਰੱਖਿਆ ਉਪਕਰਣਾਂ ਵਿੱਚ ਨਕਾਬ, ਦਸਤਾਨੇ, ਸੁਰੱਖਿਆ ਕੱਪੜੇ, ਅੱਖਾਂ ਦਾ ਕਵਚ, ਚਿਹਰੇ ਦਾ ਕਵਚ ਅਤੇ ਜੁੜਿਆਂ ਦੇ ਕਵਚ

ਆਦਿ ਸ਼ਾਮਲ ਹਨ।

**(ੳ) ਸੁਰੱਖਿਆ ਕੱਪੜੇ :** ਸੁਰੱਖਿਆ ਕੱਪੜਿਆਂ ਵਿੱਚ ਨਾਲ ਜੁੜਿਆ ਟੋਪਾ, ਗਾਊਨ, ਤਹਿਬੰਦ, ਸਿਰ ਅਤੇ ਜੁੜਿਆਂ ਦੇ ਕਵਰ ਸ਼ਾਮਲ ਹਨ, ਜੋ ਜਲਰੋਧ ਜਾਂ ਤਰਲ ਨਿਰੋਧ ਹੋਣੇ ਚਾਹੀਦੇ ਹਨ ਤਾਂ ਕਿ ਸਰੀਰ ਨੂੰ ਖੂਨ ਦੀਆਂ ਬੂੰਦਾਂ ਜਾਂ ਦੂਸਰੇ ਸਰੀਰਕ ਤਰਲਾਂ ਨੂੰ ਦੂਜੇ ਹਾਨੀਕਾਰਕ ਤੇ ਗੰਦਰੀ ਵਾਲੇ ਤੱਤਾਂ ਦੇ ਸੰਪਰਕ ਵਿੱਚ ਆਉਣ, ਜਖਮਾਂ ਰਾਹੀਂ ਕਮੇ ਦੇ ਕੱਪੜਿਆਂ ਨੂੰ ਦੂਸ਼ਿਤ ਕਰਨ ਤੋਂ ਰੋਕਿਆ ਜਾ ਸਕੇ। ਇਸ ਨਾਲ ਰੋਗ ਜਨਕ ਅਤੇ ਅੰਤਰ-ਲਾਗ ਦੇ ਫੈਲਣ ਦੇ ਮੌਕਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਜਿਆਦਾਤਰ ਮਾਮਲਿਆਂ ਵਿੱਚ ਸੁਰੱਖਿਆ ਕੱਪੜੇ ਵਰਤੋਂ ਉਪਰੰਤ ਸੁੱਟ ਦੇਣ ਵਾਲੇ ਹੁੰਦੇ ਹਨ ਭਾਵੇਂ ਕਿ ਕੁਝ ਇਕ ਨੂੰ ਸੁੱਧ ਕਰਕੇ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ, ਇਸ ਲਈ ਇਨ੍ਹਾਂ ਕੱਪੜਿਆਂ ਨੂੰ ਵਰਤੋਂ ਤੋਂ ਪਹਿਲਾਂ ਜਾਂਚ ਲੈਣਾ ਚਾਹੀਦਾ ਹੈ ਅਤੇ ਖਰਾਬ ਹੋਣ ਦੀ ਹਾਲਤ ਵਿੱਚ ਬਦਲ ਲੈਣਾ ਚਾਹੀਦਾ ਹੈ।

**(ਅ) ਕਾਲੇ ਚਸ਼ਮੇ/ਚਿਹਰੇ ਦਾ ਕਵਚ :** ਸੁਰੱਖਿਆ ਚਸ਼ਮੇ/ਐਨਕਾਂ ਅਤੇ ਚਿਹਰੇ ਦਾ ਕਵਚ ਅੱਖਾਂ ਨੂੰ ਰੋਗ ਜਨਕ ਵਾਲੇ ਖੂਨ, ਬੂੰਦਾਂ ਜਾਂ ਦੂਸਰੇ ਸਰੀਰਕ ਤਰਲਾਂ ਦੇ ਸੰਪਰਕ ਵਿੱਚ ਆਉਣ ਤੋਂ ਬਚਾਅ ਸਕਦੇ ਹਨ ਜੋ ਮੁਸ਼ਮਾਂ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦੇ ਹਨ।

**(ੴ) ਦਸਤਾਨੇ :** ਦਸਤਾਨੇ ਹੱਥਾਂ ਨੂੰ ਖੂਨ, ਬੂੰਦਾਂ, ਸਰੀਰਕ ਤਰਲਾਂ ਅਤੇ ਲਾਗ ਵਾਲੇ ਵਿਅਕਤੀ ਦੇ ਸਰੀਰਕ ਤੰਤੂਆਂ ਜਾਂ ਰੋਗ-ਜਨਕ ਚੀਜ਼ਾਂ ਦੇ ਸੰਪਰਕ ਵਿੱਚ ਆਉਣ ਤੋਂ ਬਚਾਅ ਸਕਦੇ ਹਨ। ਇਹ ਚੀਜ਼ਾਂ ਜੋ ਅੱਖਾਂ, ਮੂੰਹ ਜਾਂ ਨੱਕ ਦੇ ਸੰਪਰਕ ਵਿੱਚ ਆ ਜਾਣ ਤਾਂ ਇਨਫੈਕਸ਼ਨ ਦਾ ਕਾਰਨ ਬਣ ਸਕਦੀਆਂ ਹਨ। ਦਸਤਾਨੇ ਖੁੱਲ੍ਹੇ ਜਖਮਾਂ ਨੂੰ ਰੋਗ-ਜਨਕਾਂ ਦੁਆਰਾ ਗੰਦਾ ਕਰਨ ਤੋਂ ਵੀ ਬਚਾਅ ਸਕਦੇ ਹਨ; ਜਿਆਦਾਤਰ ਦਸਤਾਨੇ ਵਰਤੋਂ ਤੋਂ ਬਾਅਦ ਸੁੱਟ ਦੇਣ ਵਾਲੇ ਹੁੰਦੇ ਹਨ; ਬਹੁਤ ਜਿਆਦਾ ਖਤਰੇ ਵਾਲੀਆਂ ਵਸਤਾਂ ਨੂੰ ਛੁਹਣ ਸਮੇਂ ਦਸਤਾਨੇ ਪਹਿਨ ਲੈਣੇ ਚਾਹੀਦੇ ਹਨ।

**(ਸ) ਜੁੜਿਆਂ ਦੇ ਕਵਰ :** ਜੁੜਿਆਂ ਦੇ ਕਵਰ ਰੋਗ ਜਨਕਾਂ ਨੂੰ ਕੰਮ ਵਾਲੀ ਥਾਂ ਤੋਂ ਬਾਹਰ ਜਾਣ ਤੋਂ ਰੋਕਦੇ ਹਨ। ਜੁੜਿਆਂ ਦੇ ਕਵਰ ਆਮ

ਤੌਰ ਤੇ ਵਰਤੋਂ ਉਪਰੰਤ ਸੁੱਟੇ ਜਾਂਦੇ ਹਨ। ਇਹ ਜਲਹੋਧਰ ਅਤੇ ਤਿਲਕਣ ਰਹਿਤ ਹੋਣੇ ਚਾਹੀਦੇ ਹਨ। ਇਨ੍ਹਾਂ ਦਾ ਅਕਾਰ ਇਹੋ ਜਿਹਾ ਹੋਵੇ ਕਿ ਤੁਰਨ-ਫਿਰਨ ਵਿੱਚ ਸਮੱਸਿਆ ਨਾ ਆਵੇ ਅਤੇ ਗੰਦਰੀ ਨੂੰ ਪੈਰਾਂ ਵਿੱਚ ਜਾਣ ਤੋਂ ਰੋਕੇ।

**4 ਸੁੱਧੀਕਰਨ :** ਇਸ ਪ੍ਰਕਿਰਿਆ ਵਿੱਚ ਤਾਪ ਜਾਂ ਉੱਚ ਦਬਾਅ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਬੈਕਟੀਰੀਆ ਨੂੰ ਖਤਮ ਕੀਤਾ ਜਾ ਸਕੇ। ਸੂਖਮ ਜੀਵਾਂ ਨੂੰ ਖਤਮ ਕਰਨ ਲਈ ਬਾਇਓਸਾਈਡ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਸ ਵਿੱਚ ਬੈਕਟਰੀਆ ਦੇ ਬੀਜਾਣੂ ਵੀ ਸ਼ਾਮਲ ਹੁੰਦੇ ਹਨ। ਮੁਕੰਮਲ ਸੁੱਧੀਕਰਨ ਪ੍ਰਕਿਰਿਆ ਦੌਰਾਨ ਗੰਦੇ ਹੋਏ ਸਥਾਨ ਨੂੰ ਕੀਟਾਣੂ ਰਹਿਤ ਕਰਨਾ ਅਤੇ ਬਚੇ-ਖੁਚੇ ਵਿਸ਼ੇਲੇ ਪਦਾਰਥਾਂ ਦੀ ਚੰਗੀ ਤਰ੍ਹਾਂ ਧੋਆ-ਯੂਆਈ, ਸ਼ਾਮਲ ਹੋਣੀ ਚਾਹੀਦੀ ਹੈ ਤਾਂ ਕਿ ਜੋ ਸੁੱਖਮ ਵਾਲੇ ਬੇਤਰ ਵਿੱਚ ਕਰਮਚਾਰੀਆਂ ਨੂੰ ਨੁਕਸਾਨ ਨਾ ਪੁੱਜੇ।

(ਹ) ਸਾਹ ਦੀ ਸੁੱਖਿਆ : ਛੁੱਕਵੇਂ ਸਾਹ ਸੁੱਖਿਆ ਉਪਕਰਨਾ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਜੈਵਿਕ ਖਤਰਿਆਂ ਤੋਂ ਢੁਕਵੀ ਸੁੱਖਿਆ ਹੋ ਸਕੇ।

**• ਸਰਜੀਕਲ ਨਕਾਬ :** ਇਸ ਵਿੱਚ ਆਮ ਤੌਰ ਤੇ ਅਣ-ਬੁਣੇ ਕੱਪੜਿਆਂ ਦੀਆਂ ਤਿੰਨ ਤਹਿਆਂ ਹੁੰਦੀਆਂ ਹਨ। ਇਹ ਸਾਹ ਨਾਲ ਸੰਬੰਧਿਤ ਵੱਡੀਆਂ ਬੂੰਦਾਂ ਦੇ ਰਾਹ ਵਿੱਚ ਰੁਕਾਵਟ

ਦਾ ਕੰਮ ਕਰਦੇ ਹਨ।

**• ਅੱਨ 95 ਜਾਂ ਇਸ ਤੋਂ ਉਚੇ ਪੱਧਰ ਦੇ ਸਾਹ-ਸੋਧਕ ਉਪਕਰਣ :** ਇਸ ਪ੍ਰਕਾਰ ਦੇ ਸਾਹ ਸੋਧਕ ਉਪਕਰਨ ਕਣਾਂ ਅਤੇ ਛੋਟੀਆਂ-ਛੋਟੀਆਂ ਬੂੰਦਾਂ ਨੂੰ ਛਾਣ ਕੇ ਬਾਹਰ ਰੋਕ ਦਿੰਦੇ ਹਨ ਜਿਸ ਨਾਲ ਹਵਾ ਵਿੱਚ ਮੌਜੂਦ ਏਅਰੋਸੋਲ ਅਤੇ ਸੂਖਮ ਜੀਵ ਸਾਹ ਨਾਲ ਮੰਦਿਰ ਜਾਣ ਤੋਂ ਸੁੱਖਿਆ ਮਿਲਦੀ ਹੈ।

**• ਬਿਜਲੀ ਨਾਲ ਚੱਲਣ ਵਾਲੇ ਸਾਹ-ਸੋਧਕ ਉਪਕਰਨ - ਪੀ ਦੇ ਪੀ ਆਰ :** ਇਸ ਪ੍ਰਕਾਰ ਦੇ ਉਪਕਰਨ ਬਿਜਲੀ ਨਾਲ ਚੱਲਦੇ ਹਨ। ਇਸ ਵਿੱਚ ਫਿਲਟਰ ਰਾਹੀਂ ਹਵਾ ਪ੍ਰਾਪਤ ਕਰਨ ਲਈ ਬਿਜਲੀ ਬਲੋਅਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਇਹ ਪਹਿਨਣਾ ਹੋਰ ਵੀ ਅਰਾਮਦਾਇਕ ਹੈ ਜਾਂਦਾ ਹੈ।

**• ਹਵਾ ਪੁਰਤੀ ਕਰਨ ਵਾਲੇ ਸਾਹ-ਸੋਧਕ ਉਪਕਰਨ :** ਸਵੱਛ ਹਵਾ ਇਕ ਹਵਾ ਕੰਪਰੈਸਰ ਜਾਂ ਉੱਚ ਦਬਾਅ ਵਾਲੇ ਸਿਲੰਡਰ ਦੁਆਰਾ ਇਕ ਪਾਈਪ ਰਾਹੀਂ ਦਿੱਤੀ ਜਾਂਦੀ ਹੈ।

ਜੈਵਿਕ ਖਤਰੇ ਦੀ ਕਿਸਮ, ਕੰਮ ਦੀ ਕਿਸਮ ਅਤੇ ਕੰਮ ਦਾ ਵਾਤਾਵਰਨ ਸਾਹ ਸੰਬੰਧੀ ਸੁੱਖਿਆ ਉਪਕਰਨ ਨਿਰਧਾਰਤ ਕਰਨ ਵਿੱਚ ਮਦਦ ਕਰੇਗਾ।

5. “ਜੈਵਿਕ ਖਤਰਾ” ਮਾਰਕੇ ਵਾਲਾ ਕਚਰੇ

ਦਾ ਬੈਲਾ ਜਿਸ ਉਤੇ ਚਿਤਾਵਨੀ ਅਤੇ ਮਾਰਕਾ ਲੱਗਾ ਹੋਵੇ -

ਵਰਤੋਂ ਤੋਂ ਬਾਅਦ ਨਕਾਬ, ਦਸਤਾਨੇ, ਜੈਵਿਕ ਸੁੱਖਿਆ ਵਾਲੇ ਕੱਪੜਿਆਂ ਨੂੰ ਇਕ ਬੈਲੇ ਵਿੱਚ ਪਾ ਕੇ ਜਾਂ ਕਾਗਜ਼ ਵਿੱਚ ਲਪੇਟ ਕੇ ਇਸ ਦਾ ਨਿਪਟਾਰਾ ਕਰਨਾ ਚਾਹੀਦਾ ਹੈ। ਬੈਲੇ ਨੂੰ ਬੰਦ ਕਰਕੇ ਨਿਪਟਾਰੇ ਵਾਲੀ ਥਾਂ ਉਤੇ ਰੱਖਿਆ ਜਾਣ ਚਾਹੀਦਾ ਹੈ।

6. ਡਾਕਟਰੀ ਇਲਾਜ : ਕਿਸੇ ਵੀ ਹੰਗਾਮੀ ਹਾਲਤ ਦੌਰਾਨ ਹੰਗਾਮੀ ਡਾਕਟਰੀ ਇਲਾਜ ਲਈ ਖਾਸ ਇਲਾਜ ਦੀ ਸਹੂਲਤ ਉਪਲਬਧ ਹੋਣੀ ਚਾਹੀਦੀ ਹੈ।

7. ਰੋਜ਼ਮਰਾ ਦੇ ਕਦਮ :

- ਪੋਸ਼ਟਿਕ ਤੇ ਸੰਤੁਲਿਤ ਭੋਜਨ ਖਾਓ।
- ਟੀਕਾਕਰਨ ਦੇ ਹਾਲਾਤ ਬਿਲਕੁਲ ਠੀਕ ਹੋਣੇ ਚਾਹੀਦੇ ਹਨ।

• ਭੀੜ-ਭੜੱਕੇ ਨੂੰ ਰੋਕਣਾ ਚਾਹੀਦਾ ਹੈ।

• ਚੰਗੀ ਹਵਾਦਾਰੀ।

• ਗਰਮ ਅਤੇ ਠੰਢੇ ਮੌਸਮ ਤੋਂ ਬਚਾਓ।

**ਜੈਵਿਕ ਆਫਤਾਂ ਦੀ ਰੋਕਵਾਮ :** ਰੋਕਵਾਮ ਅਤੇ ਤਿਆਰੀ ਦਾ ਕੇਂਦਰ ਬਿਂਦੂ ਜੈਵਿਕ ਖਤਰਿਆਂ, ਡਾਕਟਰੀ ਅਤੇ ਜਨਤਕ ਸਿਹਤ ਦੇ ਸਿੱਟਿਆਂ ਦੇ ਮੁਲਾਂਕਣ ਉਤੇ ਹੋਣਾ ਚਾਹੀਦਾ ਹੈ। ਡਾਕਟਰੀ ਉਪਾਂ ਅਤੇ ਦੀਰੱਘਕਾਲੀ ਰਣਨੀਤੀਆਂ ਖਤਰੇ ਨੂੰ



ਕਦਮ-1: ਹਥੇਲੀਆਂ ਤੇ ਉਗਲਾਂ ਧੋਵੋ।



ਕਦਮ-2: ਹੱਥਾਂ ਦਾ ਪਿਛਲਾ ਹਿੱਸਾ ਧੋਵੋ।



ਕਦਮ-3: ਉਗਲਾਂ ਅਤੇ ਗੰਢਾਂ ਧੋਵੋ।



ਕਦਮ-4: ਅੰਗੂਠੇ ਧੋਵੋ।



ਕਦਮ-5: ਉਗਲਾਂ ਦੇ ਪੋਟਿਆਂ ਨੂੰ ਧੋਵੋ।



ਕਦਮ-6: ਗੁੱਟ ਧੋਵੋ।

ਘੱਟ ਕਰਨ ਅਤੇ ਆਫ਼ਤ ਤੋਂ ਬਾਅਦ ਦੇ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਲਾਹੌਰੰਦ ਹੁੰਦੀਆਂ ਹਨ। ਰੋਕਥਾਮ ਤੇ ਤਿਆਰੀ ਦੇ ਮਹੱਤਵਪੂਰਨ ਭਾਗਾਂ ਵਿੱਚ ਖਤਰੇ ਤੋਂ ਪੂਰਵ ਟੀਕਾਕਰਨ (ਰੋਕਥਾਮ), ਮਹਾਮਾਰੀ ਵਿਗਿਆਨ ਬਾਰੇ ਸੂਚਨਾ ਇਕੱਤਰ ਕਰਨ ਵਾਲਾ ਤੰਤਰ, ਵਿਆਪਕ ਨਿਗਰਾਨੀ ਪ੍ਰਣਾਲੀ ਆਦਿ ਸ਼ਾਮਲ ਹਨ ਜੋ ਅਗਾਊ ਚਿਤਾਵਨੀ ਦੇ ਲੱਛਣਾਂ ਅਤੇ ਮਹਾਮਾਰੀ ਵਿਗਿਆਨ ਦੇ ਸੁਰਾਗਾਂ ਨੂੰ ਪਛਾਣ ਕੇ ਇਹ ਨਿਰਧਾਰਤ ਕਰ ਸਕਦੇ ਹਨ ਕਿ ਕੀ ਇਹ ਇੱਛਕ ਹਮਲਾ ਹੈ; ਅਤੇ ਨਿਗਰਾਨੀ, ਪ੍ਰਯੋਗਸ਼ਾਲਾ ਅਤੇ ਹਸਪਤਾਲ ਪ੍ਰਣਾਲੀਆਂ ਦੀ ਸਮਰੱਥਾ ਦਾ ਵਿਕਾਸ ਕਰਨਾ ਜੋ ਪ੍ਰਕੋਪ ਦੀ ਪਛਾਣ, ਜਾਂਚ ਅਤੇ ਪ੍ਰਬੰਧਨ ਵਿੱਚ ਸਹਾਈ ਹੋ ਸਕਦੇ ਹਨ। ਜੈਵਿਕ ਆਫ਼ਤਾਂ ਦੀ ਰੋਕਥਾਮ ਲਈ ਮਹੱਤਵਪੂਰਨ ਕਦਮਾਂ ਵਿੱਚ ਹੇਠ ਲਿਖੇ ਕਦਮ ਸ਼ਾਮਲ ਹਨ :

- ਖਤਰੇ ਦਾ ਮੁਲਾਂਕਣ ਅਤੇ ਜ਼ੋਬ ਸਮੀਖਿਆ।
- ਵਾਤਾਵਰਨ ਪ੍ਰਬੰਧਨ।


(1) ਸੁਰੱਖਿਅਤ ਜਲ ਪੂਰਤੀ ਅਤੇ ਸੀਵਰ ਪਾਈਪ ਲਾਈਨਾਂ ਦਾ ਢੁੱਕਵਾਂ ਰੱਖ-ਰਖਾਅ ਜੈਵਿਕ ਆਫ਼ਤਾਂ ਨੂੰ ਰੋਕਣ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਮਹਾਮਾਰੀਆਂ ਜਿਵੇਂ ਹੈਜ਼ਾ, ਹੈਪੋਟਾਈਸ਼, ਦਸਤ ਅਤੇ ਪੇਚਸ ਆਦਿ ਨੂੰ ਰੋਕਣ ਵਿੱਚ ਬਹੁਤ ਮਦਦਗਾਰ ਹੋ ਸਕਦੇ ਹਨ।

(2) ਨਿੱਜੀ ਸਾਫ਼-ਸਫ਼ਾਈ - ਸਮਾਜ ਵਿੱਚ ਨਿੱਜੀ ਸਾਫ਼-ਸਫ਼ਾਈ ਦੇ ਮਹੱਤਵ ਬਾਰੇ ਜ਼ਰੂਰੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਅਤੇ ਇਸ ਨੂੰ ਹਾਸਲ ਕਰਨ ਲਈ ਕਦਮਾਂ ਨੂੰ ਵੀ ਉਜਾਗਰ ਕੀਤਾ ਜਾਵੇਗਾ ਜਿਸ ਵਿੱਚ ਕੱਪੜੇ ਧੋਣ, ਸਾਫ਼ ਅਤੇ ਨਹਾਉਣ ਆਦਿ ਦੀਆਂ ਸਹੂਲਤਾਂ ਅਤੇ ਸੌਣ ਵਾਲੇ ਕਮਰਿਆਂ ਵਿੱਚ ਭੀੜ ਤੋਂ ਬਚਣਾ ਆਦਿ ਸ਼ਾਮਲ ਹਨ।

(3) ਵੈਕਟਰ ਕੰਟਰੋਲ - ਵੈਕਟਰ ਕੰਟਰੋਲ ਪ੍ਰੋਗਰਾਮ ਦੇ ਹੇਠ ਲਿਖੇ ਮੁੱਖ ਅੰਗ ਹਨ :

(ਉ) ਵਾਤਾਵਰਣਿਕ ਇੰਜੀਨੀਅਰਿੰਗ ਕਾਰਜ ਅਤੇ ਆਮ ਏਕੀਕੂਤ ਵੈਕਟਰ ਕੰਟਰੋਲ ਦੇ ਕਦਮ।

(ਅ) ਜਲ-ਪ੍ਰਬੰਧਨ, ਖੜ੍ਹੇ ਪਾਣੀ ਦੇ ਸਰੋਤਾਂ ਦੀ ਨਿਕਾਸੀ ਅਤੇ ਪਾਣੀ ਨੂੰ ਇਕੱਠਾ ਨਾ ਹੋਣ



ਦੇਣ ਦਾ ਪ੍ਰਬੰਧਨ ਕਰਕੇ ਬਿਮਾਰੀਆਂ ਪੈਦਾ ਕਰਨ ਵਾਲੀਆਂ ਥਾਵਾਂ ਨੂੰ ਖਤਮ ਕਰਨਾ।

(ਇ) ਨਿਯਮਤ ਰੂਪ ਵਿੱਚ ਕੀਟ ਨਾਸਕਾਂ ਦਾ ਛਿੜਕਾਅ ਅਤੇ ਬਾਹਰ ਯੂਨਾਂ ਹਰਕੇ ਵੈਕਟਰ ਕੰਟਰੋਲ ਕਰਨਾ।

(ਸ) ਚੂਹਿਆਂ ਦੀ ਜਨਸੰਖਿਆ ਉਤੇ ਨਜ਼ਰ ਰੱਖਣਾ।

● ਮੁੱਤਰ ਸਰੀਰਾਂ ਨੂੰ ਦਫ਼ਨਾਉਣਾ/ਅਗਨੀ ਭੇਟ ਕਰਨਾ।

● ਆਫ਼ਤ ਤੋਂ ਬਾਅਦ ਮਹਾਮਾਰੀ ਫੈਲਣ ਦੀ ਰੋਕਥਾਮ - ਕਿਸੇ ਵੀ ਪ੍ਰਕਾਰ ਦੀ ਆਫ਼ਤ ਤੋਂ ਬਾਅਦ ਮਹਾਮਾਰੀ ਫੈਲਣ ਦਾ ਜ਼ਿਆਦਾ ਖਤਰਾ ਹੁੰਦਾ ਹੈ, ਆਫ਼ਤ ਭਾਵੇਂ ਕੁਦਰਤੀ ਹੋਵੇ ਜਾਂ ਮਨੁੱਖ ਵਲੋਂ ਪੈਦਾ ਕੀਤੀ। ਅਜਿਹੀਆਂ ਘਟਨਾਵਾਂ ਨਾਲ ਨਿਪਟਣ ਲਈ ਰੋਕਥਾਮ ਦੇ ਕਦਮ ਉਠਾਉਣੇ ਚਾਹੀਦੇ ਹਨ।

● ਬਿਮਾਰੀ ਦੀ ਨਿਗਰਾਨੀ ਲਈ ਏਕੀਕੂਤ ਪ੍ਰਣਾਲੀਆਂ - ਨਿਗਰਾਨੀ ਕਰਨ ਵਾਲਾ ਦਲ ਮਹਾਮਾਰੀ ਦੇ ਸੰਭਵ ਸਰੋਤਾਂ, ਫੈਲਾਅ ਦੀ ਨਿਗਰਾਨੀ ਰੱਖੇਗਾ ਅਤੇ ਮਹਾਮਾਰੀ ਦੀ ਜਾਂਚ ਕਰੇਗਾ।

● ਖੋਜ ਅਤੇ ਨਿਯੰਤ੍ਰਣ - ਕਿਸੇ ਵੀ ਪ੍ਰਕੋਪ ਉਤੇ ਕਾਬੂ ਪਾਉਣ ਦੇ ਚਾਰ ਮੁਢਲੇ ਕਦਮ ਹਨ:

(ਉ) ਮੁਢਲੀ ਸਿਹਤ ਸੰਭਾਲ ਕਰਨ ਵਾਲੀਆਂ ਵਲੋਂ ਬਿਮਾਰੀ ਦੀ ਪਛਾਣ ਤੇ ਜਾਂਚ।

(ਅ) ਜਨਤਕ ਸਿਹਤ ਅਧਿਕਾਰੀਆਂ ਨੂੰ ਨਿਗਰਾਨੀ ਦੀ ਜਾਣਕਾਰੀ ਪਹੁੰਚਾਉਣੀ।

(ਇ) ਨਿਗਰਾਨੀ ਅੰਕੜਿਆਂ ਦਾ ਮਹਾਮਾਰੀ

ਵਿਗਿਆਨ ਦੇ ਅਧਾਰ ਉਤੇ ਮੁਲਾਂਕਣ।

(ਸ) ਢੁੱਕਵਾਂ ਡਾਕਟਰੀ ਇਲਾਜ ਮੁਹੱਈਆ ਕਰਵਾਉਣਾ ਅਤੇ ਜਨਤਕ ਸਿਹਤ ਸੰਬੰਧੀ ਕਦਮ ਉਠਾਉਣੇ।

● ਦਵਾਈਆਂ ਸੰਬੰਧੀ ਦੱਖਲ - ਕੀਮੇ-ਪ੍ਰਹਾਈਲੈਕਸਿਸ ਟੀਕਾਕਰਨ ਅਤੇ ਰੋਕਥਾਮ ਦੇ ਦੂਸਰੇ ਕਦਮ।

● ਜੈਵ ਸੁਰੱਖਿਆ - ਬੈਕਟੀਰੀਆ, ਵਾਈਟਰਸ ਜਾਂ ਵਿਸੈਲੇ ਪਦਾਰਥਾਂ ਨਾਲ ਸਿੱਝਣ ਵਾਲੀਆਂ ਪ੍ਰਯੋਗਸ਼ਾਲਾਵਾਂ ਵਿੱਚ ਵਸੂਲੂ ਸੂਚੀ ਕੰਟਰੋਲ ਹੋਣਾ ਚਾਹੀਦਾ ਹੈ ਜੋ ਜੈਵਿਕ ਆਫ਼ਤਾਂ ਦੇ ਸੰਭਾਵੀ ਕਾਰਨਾਂ ਦੇ ਸਰੋਤ ਹੋ ਸਕਦੇ ਹਨ।

● ਇਮਾਰਤਾਂ ਤੇ ਦਫ਼ਤਰਾਂ ਦੀ ਸੁਰੱਖਿਆ-ਜਿਥੇ ਜ਼ਰੂਰੀ ਹੋਵੇ, ਜੈਵਿਕ ਏਜੰਟਾਂ ਦੇ ਖਿਲਾਫ਼ ਮਹੱਤਵਪੂਰਨ ਇਮਾਰਤਾਂ ਦੀ ਸੁਰੱਖਿਆ ਸਿਰਫ਼ ਅਧਿਕਾਰਤ ਵਿਅਕਤੀਆਂ ਦੇ ਦਾਖਲੇ ਤੱਕ ਸੀਮਤ ਕਰਕੇ ਜਾਂ ਢੁੱਕਵੀਂ ਢਾਣਬੀਣ ਰਾਹੀਂ ਕੀਤੀ ਜਾ ਸਕਦੀ ਹੈ। ਵਾਤਾਨੁਕੂਲ ਸਹੂਲਤਾਂ ਅੰਦਰ ਹਵਾਦਾਰੀ ਪ੍ਰਣਾਲੀਆਂ ਵਿੱਚ ਹੋਪਾ (ਐਚ ਈ ਪੀ ਏ) ਫਿਲਟਰਾਂ ਦੀ ਸਥਾਪਨਾ, ਇਨਫੈਕਸ਼ਨ ਪੈਦਾ ਕਰਨ ਵਾਲੇ ਰੋਗਾਣਾਂ ਨੂੰ ਇਮਾਰਤ ਵਿਚਲੀ ਹਵਾ ਵਿੱਚ ਮਿਲਣ ਤੋਂ ਰੋਕੇਗੀ। ਬਿਮਾਰੀ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਦੀ ਪਹਿਲ ਵਿੱਚ ਗੰਦਰੀ ਹਟਾਉਣ ਅਤੇ ਸੁਰੱਖਿਆ ਦੀਆਂ ਪ੍ਰਕਿਰਿਆਵਾਂ ਸ਼ਾਮਲ ਹਨ।

● ਅਮਲੇ ਦੀ ਸਿਖਲਾਈ ਅਤੇ ਜਨਤਕ ਸਿਹਤ ਸੰਖਿਆ।

## ਸਿੱਟਾ

ਜੈਵਿਕ ਖਤਰੇ ਮਾਰੂ ਹੋ ਸਕਦੇ ਹਨ। ਜਾਂ ਉਹ ਬੇਅਰਾਮੀ ਦਾ ਕਾਰਨ ਬਣ ਸਕਦੇ ਹਨ ਅਤੇ ਘੱਟੋ-ਘੱਟ ਕਰਮਚਾਰੀਆਂ ਦੀ ਸਿਹਤ ਅਤੇ ਕਾਰਗੁਜ਼ਾਰੀ ਉਤੇ ਪ੍ਰਭਾਵ ਪਾ ਸਕਦੇ ਹਨ। ਸਾਨੂੰ ਜੈਵਿਕ ਖਤਰਿਆਂ ਦੀ ਰੋਕਥਾਮ ਉਤੇ ਨਿਯੰਤ੍ਰਣ ਲਈ ਸਾਵਧਾਨ ਰਹਿਣਾ ਪਵੇਗਾ ਤਾਂ ਕਿ ਕੰਮ ਵਾਲੇ ਵਾਤਾਵਰਨ ਨੂੰ ਸੁਰੱਖਿਅਤ ਤੇ ਸਿਹਤਮੰਦ ਸਥਾਨ ਬਣਾਇਆ ਜਾ ਸਕੇ।

(ਲੇਖਕ ਈ ਐਮ ਆਈ ਸੀ ਡੈਟਲ ਕਾਲਜ ਅਤੇ ਹਸਪਤਾਲ ਰੋਇਣੀ, ਦਿੱਲੀ ਵਿੱਚ ਬਾਇਓਕੈਮਿਸਟਰੀ ਵਿਭਾਗ ਦੇ ਮੁਖੀ ਹਨ)

e-mail :archanasood65@yahoo.com

## ਮਨੋਵਿਗਿਆਨਕ ਮੁਢਲੀ ਸਹਾਇਤਾ : ਸੰਕਟ ਦੌਰਾਨ ਤਣਾਅ-ਮੁਕਤ ਹੋਣ ਦਾ ਤਰੀਕਾ

 ਹਰੀਹਰਨ, ਐਬਰੀਨ ਖਾਨ

**ਭਾ** ਰਤ ਸਮੇਂ-ਸਮੇਂ ਹੜ੍ਹਾਂ, ਸੌਕੇ, ਤੁਫਾਨਾਂ, ਸੁਨਾਮੀ ਅਤੇ ਜ਼ਮੀਨ ਖਿਸਕਣ ਜਿਹੀਆਂ ਕੁਦਰਤੀ ਆਫਤਾਂ ਦਾ ਸਿਕਾਰ ਬਣਦਾ ਰਹਿੰਦਾ ਹੈ ਜੋ ਦੇਸ਼ ਭਰ ਦੇ ਕਈ ਖੇਤਰਾਂ ਵਿੱਚ ਮੁੜ-ਮੁੜ ਵਾਪਰਨ ਵਾਲਾ ਵਰਤਾਰਾ ਬਣ ਚੁੱਕਾ ਹੈ। ਇਹ ਕੁਦਰਤੀ ਆਫਤਾਂ ਹਰ ਉਮਰ, ਲਿੰਗ, ਜਾਤ ਅਤੇ ਨਸਲ ਦੇ ਵਿਅਕਤੀਆਂ ਨੂੰ ਆਪਣੀ ਚਪੇਟ ਵਿੱਚ ਲੈ ਲੈਂਦੀਆਂ ਹਨ। ਇਸ ਦੇਸ਼ ਦੇ ਅਨੇਕ ਖੇਤਰ ਅਜਿਹੇ ਹਨ ਜਿਥੋਂ ਦੋ ਬੱਚੇ ਅੱਡਵਾਈ ਸਮੂਹਾਂ ਵਲੋਂ ਕੀਤੀ ਜਾਂਦੀ ਹਿੰਸਾ ਦੇ ਪਰਛਾਵੇਂ ਹੇਠ ਵੱਡੇ ਹੋਏ ਹਨ, ਜਿਸ ਨਾਲ ਜਾਨੀ ਨੁਕਸਾਨ ਹੁੰਦਾ ਹੈ, ਸਮਾਜ ਕਾਰਜਹੀਣ ਹੋ ਜਾਂਦੇ ਹਨ ਅਤੇ ਮਾਨਸਿਕ ਸਿਹਤ ਅਤੇ ਤੰਦਰੂਸਤੀ ਉਤੇ ਅਣਗਿਣਤ ਪ੍ਰਭਾਵ ਹੈਂਦਾ ਹੈ ਜਿਸ ਨਾਲ ਸਮਾਜ ਸਾਹਸ ਹੀਣ ਹੋ ਕੇ ਰਹਿ ਜਾਂਦਾ ਹੈ। ਅਜਿਹੇ ਦੁੱਖਾਂ ਅਤੇ ਆਫਤਾਂ ਦੇ ਪ੍ਰਬੰਧਨ ਦਾ ਦੇਸ਼ ਦੇ ਨੀਤੀਗਤ ਢਾਂਚੇ ਵਿੱਚ ਅਹਿਮ ਸਥਾਨ ਹੈ ਕਿਉਂਕਿ ਇਹ ਗਰੀਬ ਹੀ ਹੁੰਦੇ ਹਨ ਜੋ ਇਨ੍ਹਾਂ ਆਫਤਾਂ/ਮਹਾਮਾਰੀਆਂ ਤੇ ਸੰਕਟਾਂ ਦੇ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ। ਭਾਰਤ ਸਰਕਾਰ ਵਲੋਂ ਆਫਤ ਪ੍ਰਬੰਧਨ ਪ੍ਰਤਿ ਪਹਿਲ ਦੇ ਮਾਮਲੇ ਵਿੱਚ ਮਿਸਾਲੀ ਬਦਲਾਅ ਅਮਲ ਵਿੱਚ ਲਿਆਂਦੇ ਗਏ ਹਨ, ਪਰ ਮਾਨਸਿਕ ਸਿਹਤ ਅਤੇ ਪ੍ਰਭਾਵਿਤ ਲੋਕਾਂ ਅਤੇ ਆਫਤ ਦੇ ਸਿਕਾਰ ਲੋਕਾਂ ਦੇ ਸਦਮੇ ਵਿੱਚੋਂ ਬਾਹਰ ਆਉਣ ਲਈ ਤਿਆਰੀ ਦੇ ਪੱਖਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਇਸ ਲਈ ਸਦਮੇ ਵਾਲੀਆਂ ਘਟਨਾਵਾਂ ਅਤੇ ਆਫਤਾਂ ਤੋਂ ਪ੍ਰਭਾਵਿਤ ਲੋਕਾਂ ਵਿੱਚ ਕਾਰਜਸ਼ੀਲਤਾ ਬਹਾਲ ਕਰਨ ਲਈ ਕੁਦਰਤੀ ਬਹਾਲੀ ਨੂੰ ਉਤਸ਼ਾਹਿਤ ਕਰਨ ਵਾਸਤੇ ਅਗਵਾਈ

ਵਾਲੀ ਪਹੁੰਚ ਤੁਰੰਤ ਅਪਣਾਉਣ ਦੀ ਲੋੜ ਹੈ। ਇਸ ਵਾਸਤੇ ਸਮੇਂ ਸਿਰ ਅਤੇ ਢੁਕਵੇਂ ਦੱਖਲ ਅਮਲ ਵਿੱਚ ਲਿਆਉਣੇ ਪੈਣਗੇ। ਸਦਮਾ ਪ੍ਰਭਾਵਿਤ ਲੋਕਾਂ ਨੂੰ ਸੰਕਟ ਅਤੇ ਤਬਹਾਕੁੰਨ ਘਟਨਾਵਾਂ ਦੇ ਵੱਖ-ਵੱਖ ਦਰਜਿਆਂ ਵਿੱਚੋਂ ਗੁਜਰਨਾ ਪੈਦਾ ਹੈ ਜੋ ਸਮਾਜ ਨੂੰ ਜਾਨੀ, ਮਾਲੀ, ਰੋਜ਼ੀ-ਰੋਟੀ, ਸੱਟ-ਫੇਟ ਅਤੇ ਨੁਕਸਾਨ ਪੁੱਜਣ ਦਾ ਕਾਰਨ ਬਣਦੇ ਹਨ। ਇਹ ਕਈ ਵਾਰ ਢੁੱਕਵੀ ਅਤੇ ਸਮੇਂ ਸਿਰ ਸੰਭਾਲ ਅਤੇ ਸਹਾਇਤਾ ਦੀ ਗੈਰ-ਚਾਝਰੀ ਵਿੱਚ ਨਾ ਪੂਰੇ ਹੋਣ ਯੋਗ ਵੀ ਬਣ ਜਾਂਦੇ ਹਨ। ਇਕ ਵਿਅਕਤੀ ਲਈ ਇਸ ਦਾ ਮਤਲਬ ਕਿਸੇ ਪਿਆਰੇ ਜਾਂ ਪਰਿਵਾਰ ਦਾ ਨੁਕਸਾਨ, ਬੇਘਰ ਹੋ ਜਾਣਾ, ਆਪਣੀ ਜ਼ਿੰਦਗੀ ਤੇ ਭਵਿੱਖ ਬਾਰੇ ਨਿਰਾਸ ਹੋ ਜਾਣਾ, ਰੋਜ਼ੀ-ਰੋਟੀ ਦੀ ਹਾਨੀ ਅਤੇ ਸਾਰਿਆਂ ਤੋਂ ਉਤੇ ਭਰੋਸੇ ਅਤੇ ਸਵੈਮਾਣ ਦਾ ਜਾਣਾ ਹੋ ਸਕਦਾ ਹੈ ਜਿਸ ਲਈ ਤੁਰੰਤ ਦੱਖਲ ਦੇਣ ਦੀ ਲੋੜ ਹੁੰਦੀ ਹੈ ਤਾਂ ਕਿ ਅਜਿਹੀਆਂ ਆਫਤਾਂ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਦਰਮਿਆਨ ਕਾਰਜਸ਼ੀਲਤਾ ਬਹਾਲ ਕੀਤੀ ਜਾ ਸਕੇ।

ਕਿਸੇ ਹੰਗਾਮੀ ਹਾਲਤ ਤੋਂ ਬਾਅਦ ਲੋੜ ਅਕਸਰ ਨਿਯਮਾਂ, ਨੈੱਟਵਰਕ ਅਤੇ ਸਮਾਜ ਵਿੱਚ ਭਰੋਸੇ ਨੂੰ ਗੁਆ ਲੈਂਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਸੁਰੱਖਿਆ ਮਿਲਣ ਦੀ ਆਸ ਹੁੰਦੀ ਹੈ। ਇਸ ਕਰਕੇ, ਕਿਸੇ ਵੀ ਆਫਤ ਤੋਂ ਬਾਅਦ ਪਹਿਲਾਂ ਉਦੇਸ਼ ਇਹ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ ਕਿ ਆਫਤ ਤੋਂ ਬਚਣ ਵਾਲੀਆਂ ਦੀਆਂ ਤੁਰੰਤ ਅਮਲੀ ਲੋੜਾਂ ਪੂਰੀਆਂ ਕੀਤੀਆਂ ਜਾਣ। ਇਸ ਵਿੱਚ ਆਰਜ਼ੀ ਮਕਾਨ ਬਣਾ ਕੇ ਲੋਕਾਂ ਨੂੰ ਸਰੀਰਕ ਤੌਰ ਤੇ ਸੁਰੱਖਿਅਤ ਮਹਿਸੂਸ ਕਰਵਾਉਣਾ, ਲੋਕਾਂ

ਦੀ ਮਦਦ ਲਈ ਸਵਾਗਤ ਕੇਂਦਰ ਸਥਾਪਤ ਕਰਨੇ ਤਾਂ ਕਿ ਉਹ ਆਪਣੇ ਪਿਆਰਿਆਂ ਅਤੇ ਪਰਿਵਾਰਕ ਮੈਬਰਾਂ ਦੀ ਭਾਲ ਕਰ ਸਕਣ, ਦੂਜਿਆਂ ਨਾਲ ਜੁੜੀ ਭਾਵਨਾ ਪੈਦਾ ਕਰਨ ਵਿੱਚ ਮਦਦ ਮਿਲ ਸਕੇ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਹੋਵੇ ਕਿ ਇਸ ਬਿਪਤਾ ਦੀ ਘੜੀ ਵਿੱਚ ਉਹ ਇਕੱਲੇ ਨਹੀਂ ਹਨ, ਸ਼ਾਂਤ ਅਤੇ ਆਸਵੰਦ ਰਹਿਣਾ, ਸਰੀਰਕ, ਭਾਵਨਾਤਮਕ ਅਤੇ ਸਮਾਜਕ ਸਹਾਇਤਾ ਮਿਲਣਾ ਅਤੇ ਉਨ੍ਹਾਂ ਨੂੰ ਆਪਣੀ ਸਹਾਇਤਾ ਆਪ ਕਰਨ ਦਾ ਅਹਿਸਾਸ ਕਰਵਾਉਣ ਦੇ ਯੋਗ ਬਣਾਉਣਾ, ਇਹ ਸਾਰੇ ਕਦਮ ਇਨ੍ਹਾਂ ਲੋੜਾਂ ਵਿੱਚ ਸ਼ਾਮਲ ਹਨ।

ਇਹ ਸਪੱਸ਼ਟ ਹੈ ਕਿ ਸਦਮੇ ਵਾਲੀਆਂ ਘਟਨਾਵਾਂ ਜਾਂ ਆਫਤ ਦੇ ਸਮੇਂ, ਪੀੜ੍ਹਤ ਲੋੜਾਂ ਦੀਆਂ ਡਾਕਟਰੀ ਅਤੇ ਸਰੀਰਕ ਬੁਨਿਆਦੀ ਲੋੜਾਂ, ਜਿਨ੍ਹਾਂ ਦੀ ਉਨ੍ਹਾਂ ਨੂੰ ਤੁਰੰਤ ਜ਼ਰੂਰਤ ਹੈ, ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਨਾਲ ਹੀ, ਬਚੇ ਹੋਏ ਲੋਕਾਂ ਦੀ ਮੁਢਲੀ ਕਾਰਜਸ਼ੀਲ ਸਮਰੱਥਾ ਦਾ ਅੰਦਰਾਜ਼ਾ ਲਾਉਣ ਉਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਇਹ ਪੱਕਾ ਕੀਤਾ ਜਾ ਸਕੇ ਕਿ ਸੰਕਟ ਗ੍ਰਸਤ ਵਿਅਕਤੀ ਰੋਜ਼ਮਰੂਆ ਦੀਆਂ ਮੁਢਲੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੈ। ਸੰਕਟ ਵਿੱਚ ਇਕ ਵਾਰ ਜਦੋਂ ਕਿਸੇ ਵਿਅਕਤੀ ਦੀਆਂ ਸਰੀਰਕ ਲੋੜਾਂ ਸਧਾਰਨ ਪੱਧਰ ਤੱਕ ਪੂਰੀਆਂ ਹੋ ਜਾਣ ਤਾਂ ਲੋਕਾਂ ਨੂੰ ਅਕਸਰ ਪਰਿਵਾਰ, ਸਮਾਜ ਅਤੇ ਸੰਭਾਲ ਕਰਨ ਵਾਲਿਆਂ ਤੋਂ ਪ੍ਰਸਪਰ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਆਮ ਜ਼ਿੰਦਗੀ ਜੀਅ ਸਕਣ।

ਅਮਲੀ ਤੌਰ ਤੇ, ਦੱਖਲ ਜ਼ਿਆਦਾਤਰ

ਸੰਕਟਗ੍ਰਾਮ ਵਿਅਕਤੀਆਂ ਦੀਆਂ ਵਿਸ਼ੇਸ਼ ਲੋੜਾਂ ਉਤੇ ਅਧਾਰਤ ਹੁੰਦੇ ਹਨ। ਸੰਕਟ ਦੇ ਦਰਜੇ ਦੀ ਸਮੀਖਿਆ ਸਰੀਰਕ ਅਤੇ ਮਨੋਵਿਗਿਆਨਕ ਰੁਤਬੇ ਉਤੇ ਅਧਾਰਤ ਹੁੰਦੀ ਹੈ ਜਿਸ ਨੂੰ ਵਿਚਾਰਾਤਮਕ ਸੁਣਵਾਈ ਅਤੇ ਬਚਣ ਵਾਲਿਆਂ ਦੇ ਕਥਨ ਅਤੇ ਗੱਲਬਾਤ ਤੋਂ ਲਿਆ ਜਾਂਦਾ ਹੈ। ਤਿੰਨ ਸਮੂਹ ਨਿਸ਼ਾਨਦੇਹੀ ਹੇਠ ਲਿਆਂਦੇ ਗਏ ਹਨ -ਲਾਭਕਾਰੀ ਤਣਾਅ, ਤਣਾਅ ਅਤੇ ਗੈਰ-ਕਾਰਜਸ਼ੀਲ ਸਮੂਹ ਜਿਹੜੇ ਨੁਕਸਾਨ ਅਤੇ ਆਮ ਹਾਲਾਤ ਵਿੱਚ ਪਰਤਣ ਦੇ ਵੱਖ-ਵੱਖ ਦਰਜਿਆਂ ਨੂੰ ਦਰਸਾਉਂਦੇ ਹਨ। ਇਹ ਉਨ੍ਹਾਂ ਵਿਅਕਤੀਆਂ ਉਤੇ ਅਧਾਰਤ ਹੁੰਦਾ ਹੈ ਜਿਨ੍ਹਾਂ ਨੂੰ ਸੰਭਾਲ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਇਨ੍ਹਾਂ ਦੀ ਪਛਾਣ ਕਰਕੇ ਦਖਲਾਂ ਨੂੰ ਉਸੇ ਅਨੁਸਾਰ ਤਰਜੀਹੀ ਕ੍ਰਮ ਦਿੱਤਾ ਜਾ ਸਕਦਾ ਹੈ।

ਵਿਅਕਤੀਆਂ ਦਾ ਪਹਿਲਾ ਸਮੂਹ, ਮਤਲਬ ਲਾਭਕਾਰੀ ਤਣਾਅ ਵਾਲੇ ਲੋੱਕ ਹੁੰਦੇ ਹਨ ਜੋ ਢੁੱਖਾਂ ਕਾਰਨ ਜ਼ਾਹਰਾ ਤੌਰ ਤੇ ਨਾਖੁਸ ਹੁੰਦੇ ਹਨ ਪਰ ਅੱਗੇ ਵਧਣ ਦੇ ਸਮਰੱਥ ਹੁੰਦੇ ਹਨ ਅਤੇ ਜੋ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਨ ਦੇ ਯੋਗ ਹੁੰਦੇ ਹਨ। ਇਸ ਸਮੂਹ ਨੂੰ ਕਿਸੇ ਵਿਸ਼ੇਸ਼ ਦਖਲ ਦੀ ਲੋੜ ਨਹੀਂ ਹੁੰਦੀ, ਪਰ ਪ੍ਰਗਤੀ ਦੀ ਨਿਰੰਤਰ ਨਿਗਰਾਨੀ ਕਰਨ ਦੀ ਲੋੜ ਹੁੰਦੀ ਹੈ। ਸਮੇਂ ਸਿਰ ਸਹਾਇਤਾ ਉਪਲਬਧ ਹੋਣਾ ਵੀ ਬਹੁਤ ਜ਼ਰੂਰੀ ਹੈ ਜੋ ਇਸ ਸਮੂਹ ਵਲੋਂ ਡਾਕਟਰੀ ਸੰਭਾਲ, ਆਸਰਾ ਅਤੇ ਦੂਜੀਆਂ ਜ਼ਰੂਰਤਾਂ ਦੇ ਰੂਪ ਵਿੱਚ ਜਦੋਂ ਵੀ ਮੰਗੀਆਂ ਜਾਣ।

ਜ਼ਿਆਦਾਤਰ ਵਿਅਕਤੀ ਦੂਜੇ ਸਮੂਹ ਵਾਲੇ ਹੁੰਦੇ ਹਨ, ਸੰਕਟਗ੍ਰਾਮ ਸਮੂਹ, ਜੋ ਡਾਕਟਰੀ ਸੰਭਾਲ, ਖਾਣਾ ਅਤੇ ਆਸਰੇ ਨੂੰ ਛੱਡ ਕੇ, ਬਿਨਾਂ ਕਿਸੇ ਸਿੱਧੀ ਸਹਾਇਤਾ ਦੇ ਅੱਗੇ ਵਧਣ ਦੇ ਸਮਰੱਥ ਹੁੰਦੇ ਹਨ। ਅਜਿਹੇ ਲੋੱਕ ਭਾਵੇਂ ਬਹੁਤੇ ਤੰਦਰਸਤ ਨਾ ਜਾਪਣ ਪਰੰਤੂ ਉਹ ਲੋੜ ਮੁਤਾਬਕ ਅਜਿਹੀਆਂ ਚੀਜ਼ਾਂ ਦੇ ਸਮਰੱਥ ਹੁੰਦੇ ਹਨ ਜਿਸ ਨਾਲ ਉਹ ਸਧਾਰਨ ਤਣਾਅ ਤੋਂ ਛੁਟਕਾਰਾ ਪਾ ਸਕਣ। ਬਾਵਜੂਦ ਇਸ ਦੇ, ਇਹ ਜ਼ਰੂਰੀ ਹੈ ਕਿ ਪ੍ਰਗਤੀ ਨੂੰ ਨਿਰੰਤਰ ਨਿਗਰਾਨੀ ਹੇਠ ਰੱਖਿਆ ਜਾਵੇ। ਇਸ ਤੋਂ ਉਲਟ, ਅਜਿਹੇ ਲੋੱਕਾਂ ਦਾ ਇਕ ਵਰਗ ਹੈ ਜਿਨ੍ਹਾਂ ਨੂੰ ਇਸ ਸਮੂਹ ਵਿੱਚ ਸਧਾਰਨ ਤਣਾਅ ਹੁੰਦਾ ਹੈ ਅਤੇ ਜੋ ਰੋਜ਼ਾਨਾ ਗਤੀਵਿਧੀਆਂ ਕਰਨ ਦੇ ਮਾਮਲੇ ਵਿੱਚ ਪਿਛਾਂਹ ਖਿੱਚੁ ਹੁੰਦੇ

ਹਨ। ਸਿੱਟੇ ਵਜੋਂ, ਕਈ ਵਾਰ ਉਹ ਤੀਜੇ ਸਮੂਹ ਵਿੱਚ ਚਲੇ ਜਾਂਦੇ ਹਨ ਜਿਸ ਨੂੰ ਗੈਰ-ਕਾਰਜਸ਼ੀਲ ਸਮੂਹ ਆਖਿਆ ਜਾਂਦਾ ਹੈ। ਸੰਕਟ ਵਾਲੇ ਸਮੂਹ ਦੇ ਵਿਅਕਤੀ ਅਕਸਰ ਦੁਵਿਧ, ਸਮੱਸਿਆਵਾਂ ਹੱਲ ਕਰਨ ਦੀ ਸਮਰੱਥ ਵਿੱਚ ਕਮੀ, ਧਿਆਨ ਨਾ ਲੱਗਣ, ਜ਼ਰੂਨ, ਡਰਾਉਣੇ ਸੁਪਨਿਆਂ ਦੇ ਸਿਕਾਰ ਹੁੰਦੇ ਹਨ ਅਤੇ ਅਕਸਰ ਸਦਮੇ ਵਾਲੀਆਂ ਘਟਨਾਵਾਂ ਨੂੰ ਯਾਦ ਕਰਦੇ ਹਨ ਜਿਸ ਨਾਲ ਉਨ੍ਹਾਂ ਵਿੱਚ ਉਦਾਸੀ, ਚਿੰਤਾ, ਗੁੱਸੇ ਅਤੇ ਨਿਗਰਾਨੀ ਦਾ ਬੋਲਬਾਲਾ ਹੋ ਜਾਂਦਾ ਹੈ। ਅਜਿਹੇ ਵਿਅਕਤੀਆਂ ਦੀ ਨੀਦ ਵਿੱਚ ਗੜਬੜੀ, ਖਾਣ ਵਿੱਚ ਗੜਬੜ, ਲੋਕਾਂ ਤੇ ਬਾਵਾਂ ਤੋਂ ਕੱਟਣ, ਤਰਕੀਣ ਡਰ ਦੇ ਅਧਾਰ ਉਤੇ ਹਰਕਤਾਂ ਕਰਨ, ਛੇਤੀ ਵਿਆਕੁਲ ਹੋਣ, ਖਾਣਾ, ਪਾਣੀ, ਕੱਪੜੇ ਆਦਿ ਦਾ ਭੰਡਾਰ ਕਰਨ ਜਿਹੀਆਂ ਵਿਹਾਰਕ ਤਬਦੀਲੀਆਂ ਆ ਸਕਦੀਆਂ ਹਨ।

ਗੈਰ-ਕਾਰਜਸ਼ੀਲ ਵਰਗ ਵਿੱਚ ਆਉਣ ਵਾਲੇ ਵਿਅਕਤੀ ਉਹ ਹਨ ਜਿਨ੍ਹਾਂ ਦੀ ਸਮਰੱਥ 'ਤੇ ਗਹਿਰੀ ਸੱਟ ਵੱਜਦੀ ਹੈ ਅਤੇ ਜੋ ਉਨ੍ਹਾਂ ਦੇ ਜੀਵਨ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਉਹ ਅਕਸਰ ਸਾਹਸਹੀਣ ਦੁਵਿਧਾ, ਘੱਟ ਬੋਧਿਕ ਸਮਰੱਥ ਨਿਗਰਾਨੀ, ਆਤਮ-ਹੱਤਿਆ ਕਰਨ ਦੀ ਸੋਚ, ਮਿੱਥਿਆ ਭਰਮ ਅਤੇ ਭਰਮ/ਧੇਖੇ ਵਾਲੇ ਵਤੀਰੇ ਦਾ ਮੁਜ਼ਾਹਰਾ ਕਰਦੇ ਹਨ। ਦੂਜੇ ਲੱਛਣਾਂ ਵਿੱਚ ਹਲਚਲ, ਪੀ ਟੀ ਐਸ ਡੀ, ਡਿਪਰੈਸ਼ਨ ਆਦਿ ਸ਼ਾਮਲ ਹੋ ਸਕਦੇ ਹਨ। ਵਿਹਾਰਕ ਪੱਧਤੀਆਂ ਵਿੱਚ ਲਗਾਤਾਰ ਨਜ਼ਰਅੰਦਾਜ਼ ਕਰਨਾ, ਹਿੱਸਕ ਵਤੀਰਾ, ਮਜ਼ਬੂਰੀ, ਅਪੇ ਦਵਾਈਆਂ ਖਾਣੀਆਂ, ਲਿਖੀਆਂ ਦਵਾਈਆਂ ਦੀ ਦੁਰਵਰਤੋਂ ਸ਼ਰਾਬ ਆਦਿ ਅਤੇ ਦੂਜਾ ਜੋਖਮ ਭਰਿਆ ਵਤੀਰਾ ਸ਼ਾਮਲ ਹਨ। ਗੈਰ ਕਾਰਜਸ਼ੀਲ ਸਮੂਹ ਉਹ ਹੁੰਦਾ ਹੈ ਜਿਸ ਉਤੇ ਨੁਕਸਾਨ ਦਾ ਅਸਰ ਜ਼ਿਆਦਾ ਦੇਰ ਤੱਕ ਰਹਿੰਦਾ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਜਿਹੇ ਲੋੱਕਾਂ ਦੀ ਪਛਾਣ ਅਤੇ ਸਮੀਖਿਆ ਕਰਕੇ ਜ਼ਰੂਰੀ ਦਖਲ ਦਿੱਤੇ ਜਾਣ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਸਮੂਹ ਦੇ ਲੋੱਕਾਂ ਦੀ, ਉਨ੍ਹਾਂ ਦੀ ਲੋੜ ਮੁਤਾਬਕ ਸਾਰੀ ਮੁਢਲੀ ਸਹਾਇਤਾ ਤੱਕ ਪਹੁੰਚ ਹੋਵੇ। ਕਿਉਂਕਿ ਇਸ ਸਮੂਹ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਧ ਤੋਂ ਵੱਧ

ਸਹਾਇਤਾ ਅਤੇ ਇਮਦਾਦ ਦੀ ਲੋੜ ਹੈ, ਇਸ ਲਈ ਸਹਾਇਤਾ ਅਤੇ ਸੰਭਾਲ ਦੀ ਉਪਲਬਧਤਾ ਅਤੇ ਪਹੁੰਚ ਬਹੁਤ ਮਹੱਤਵਪੂਰਨ ਹੈ। ਅਜੇ ਤੱਕ, ਕੁਝ ਬਚਣ ਵਾਲੇ ਅਜਿਹੇ ਹੋਣਗੇ ਜੋ ਆਪਣੇ ਦਮ ਉਤੇ ਹਾਲਾਤ ਆਮ ਵਰਗੇ ਕਰ ਸਕਣਗੇ, ਅਜਿਹੀ ਸਥਿਤੀ ਵਿੱਚ ਕੋਈ ਵੀ ਦਖਲ ਹਾਲਾਤ ਆਮ ਹੋਣ ਦੀ ਕੁਦਰਤੀ ਪ੍ਰਕਿਰਿਆ ਵਿੱਚ ਰੁਕਾਵਟ ਬਣੇਗਾ, ਇਸ ਲਈ ਕਿਸੇ ਵਿਅਕਤੀ ਦੀ ਸਮਰੱਥ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਇਸ ਲਈ ਉਨ੍ਹੀ ਦੇਰ ਨਿਗਰਾਨੀ ਰੱਖਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜੋ ਤੱਕ ਲੋੱਕ ਆਪਣੇ ਆਪ ਬਾਹਰੀ ਮਦਦ ਦੀ ਮੰਗ ਨਾ ਕਰਨ।

ਮਨੋਵਿਗਿਆਨਕ ਮੁਢਲੀ ਸਹਾਇਤਾ ਦੇ ਸੰਕਲਪ ਦਾ ਉਦੇਸ਼ ਆਫਾਤ ਤੋਂ ਪ੍ਰਭਾਵਿਤ ਕਿਸੇ ਵੀ ਵਿਅਕਤੀ ਨੂੰ ਰਾਹਤ ਲਈ ਫੌਰੀ ਹੁੰਗਾਰਾ ਪ੍ਰਦਾਨ ਕਰਨਾ ਹੈ, ਪਰ ਸਦਮੇਜਨਕ ਘਟਨਾਵਾਂ ਅਤੇ ਆਫਾਤਾਂ ਦਾ ਮਨੋਵਿਗਿਆਨਕ ਤੇ ਸਮਾਜਕ ਪ੍ਰਭਾਵ ਪਹਿਲੇ ਪੜਾਵਾਂ ਤੱਕ ਹੀ ਸੀਮਤ ਨਹੀਂ ਹੈ। ਅਜਿਹੇ ਅਨੁਭਵ ਪ੍ਰਭਾਵਿਤ ਵਿਅਕਤੀਆਂ ਦੀ ਦੀਰਘਕਾਲੀ ਮਾਨਸਿਕ ਸਿਹਤ ਅਤੇ ਮਨੋਵਿਗਿਆਨਕ ਤੰਦਰਸਤੀ ਤੋਂ ਵੀ ਪ੍ਰਭਾਵਿਤ ਹੋ ਸਕਦੇ ਹਨ। ਮਾਨਸਿਕ ਸਿਹਤ ਅਤੇ ਮਨੋ-ਵਿਗਿਆਨਕ ਤੰਦਰਸਤੀ ਨੂੰ ਸੁਰੱਖਿਅਤ ਅਤੇ ਉਤਸ਼ਾਹਿਤ ਕਰਨ ਲਈ ਸਹਾਇਤਾ ਜ਼ਰੂਰੀ ਹੈ, ਇਸ ਨੂੰ ਹਾਸਲ ਕਰਨ ਲਈ ਸਰਕਾਰੀ ਤੇ ਗੈਰ-ਸਰਕਾਰੀ ਏਜੰਸੀਆਂ ਦਰਮਿਆਨ ਤਾਲਮੇਲ ਵਾਲਾ ਕਾਰਜ ਬਹੁਤ ਜ਼ਰੂਰੀ ਹੈ। ਇਸ ਵਿੱਚ ਪਹਿਲੇ ਹਫ਼ਤਿਆਂ ਦੌਰਾਨ ਬੱਚਿਆਂ ਤੇ ਪਰਿਵਾਰਾਂ ਲਈ ਸੰਖੇਪ ਸਹਾਈ ਦਖਲ ਸ਼ਾਮਲ ਕੀਤੇ ਜਾ ਸਕਦੇ ਹਨ ਜਿਸ ਵਿੱਚ ਭਾਵਨਾਤਮਕ, ਸਮਾਜਕ ਸਹਾਇਤਾ, ਅਮਲੀ ਮਦਦ, ਜਾਣਕਾਰੀ ਇਕੱਤਰ ਕਰ ਕੇ ਪ੍ਰਦਾਨ ਕਰਨਾ ਅਤੇ ਭਾਈਵਾਲੀ ਸੇਵਾਵਾਂ ਨਾਲ ਜੋੜਨਾ ਸ਼ਾਮਲ ਹੋ ਸਕਦਾ ਹੈ। ਵਿਸ਼ਵ ਸਿਹਤ ਸੰਸਥਾ (ਡਬਲਯੂ ਐਚ ਓ) ਵਲੋਂ ਤਿੰਨ ਕਾਰਜ ਸਿਧਾਂਤਾਂ ਵਾਲਾ ਇਕ ਢਾਂਚਾ ਵਿਕਸਤ ਕੀਤਾ ਗਿਆ ਹੈ ਜੋ ਮਨੋਵਿਗਿਆਨਕ ਮੁਢਲੀ ਸਹਾਇਤਾ ਦੇਣ ਵਿੱਚ ਮਦਦ ਕਰੇਗਾ। ਇਹ ਕਿਸੇ ਹੰਗਮੀ ਹਾਲਾਤ ਨੂੰ ਦੇਖਣ ਅਤੇ ਇਸ ਵਿੱਚ ਸੁਰੱਖਿਅਤ ਤਰੀਕੇ ਨਾਲ ਦਾਖਲ ਹੋਣ ਲਈ ਮਾਰਗ ਦਰਸਨ

## ਆਫਤ ਪ੍ਰਬੰਧਨ ਵਿੱਚ ਪ੍ਰਭਾਵੀ ਸੰਚਾਰ ਦੀ ਭੂਮਿਕਾ ਤੇ ਮਹੱਤਵ

### ਸੀ ਕੇ ਨਾਈਰ

**ਵਾ** ਤਾਵਰਨ ਵਿੱਚ ਤੇਜ਼ੀ ਨਾਲ ਹੋ ਰਹੇ ਬਦਲਾਅ ਅਤੇ ਵਿਸ਼ਵ ਅੰਦਰ ਵੱਖ-ਵੱਖ ਸਮਾਜਾਂ ਦਰਮਿਆਨ ਵਧ ਰਹੇ ਟਕਰਾਅ ਕਾਰਨ, ਪਿਛਲੇ ਸਮੇਂ ਦੌਰਾਨ ਕੁਦਰਤੀ ਅਤੇ ਮਨੁੱਖ ਵਲੋਂ ਪੈਦਾ ਕੀਤੀਆਂ ਆਫਤਾਂ ਦੀ ਸੰਖਿਆ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਇਸ ਪ੍ਰਕਾਰ ਆਫਤ ਪ੍ਰਬੰਧਨ ਦਾ ਦਾਇਰਾ ਵੀ ਵਧਿਆ ਹੈ। ਆਫਤ ਪ੍ਰਬੰਧਨ ਮਾਮਲਿਆਂ ਵਿੱਚ ਵਾਧਾ ਹੋਣ ਨਾਲ, ਵਿਸ਼ਵ ਦੀ ਭੂਮਿਕਾ ਅਤੇ ਮਹੱਤਵ ਵਿੱਚ ਵੀ ਵੱਡਾ ਵਾਧਾ ਹੋਇਆ ਹੈ।

ਤਾਜ਼ਾ ਖਬਰ ਅਤੇ ਮੁੱਖ ਸਮਾਜਾਰਾਂ ਦੇ ਦਿਨਾਂ ਵਿੱਚ ਪੱਤਰਕਾਰ, ਜੋ ਜ਼ਿਆਦਾ ਅਜਿਹੇ ਹੰਗਾਮੀ ਹਾਲਤਾਂ ਵਿੱਚ ਸੰਚਾਰ ਪ੍ਰਦਾਨ ਕਰਨ ਵਾਲਿਆਂ ਦੀ ਭੂਮਿਕਾ ਨਿਭਾਉਂਦੇ ਹਨ, ਅਕਸਰ ਉਹ ਆਫਤਾਂ ਨਾਲ ਨਜ਼ਿਠ ਰਹੇ ਵਿਅਕਤੀਆਂ ਨਾਲ ਉਲੜ ਪੈਂਦੇ ਹਨ, ਭਾਵੇਂ ਕਿ ਸਾਰਿਆਂ ਦਾ ਉਦੇਸ਼ ਛੇਤੀ ਤੋਂ ਛੇਤੀ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਹੁੰਦਾ ਹੈ। ਸਿੱਟੇ ਵਜੋਂ, ਤਿੰਨੇ ਹਿਤ-ਧਾਰਕ-ਆਫਤ ਪ੍ਰਬੰਧਨ ਕਰਨ ਵਾਲਾ ਅਮਲਾ ਫੈਲਾ, ਪੀੜਤ ਅਤੇ ਪੱਤਰਕਾਰ ਪ੍ਰਭਾਵਿਤ ਹੁੰਦੇ ਹਨ ਜੇ ਸਹੀ ਤਾਲਮੇਲ ਨਾ ਹੋਵੇ।

ਪੀੜਤਾਂ ਨੂੰ ਸਿਖਲਾਈ ਦੇਣ ਨੂੰ ਕੁਝ ਵੀ ਨਹੀਂ ਹੁੰਦਾ, ਬਸ ਉਨ੍ਹਾਂ ਨੂੰ ਵੱਡੇ ਪੱਧਰ ਉਤੇ ਅਗਾਊਂ ਜਾਗਰੂਕ ਕੀਤਾ ਜਾ ਸਕਦਾ ਹੈ। ਇਹ ਗੱਲ ਆਫਤ ਪ੍ਰਬੰਧਨ ਕਰਨ ਵਾਲੇ ਵਿਅਕਤੀਆਂ ਉਤੇ ਵੀ ਲਾਗੂ ਹੁੰਦੀ ਹੈ ਕਿਉਂਕਿ ਉਹ ਪਹਿਲਾਂ ਤੋਂ ਸਿਖਿਅਤ ਹੁੰਦੇ ਹਨ। ਪਰ ਇਨ੍ਹਾਂ ਆਫਤਾਂ ਨੂੰ ਕਵਰ ਕਰ ਰਹੇ ਪੱਤਰਕਾਰਾਂ ਨੂੰ ਸਿਖਲਾਈ ਦੇਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੇ ਪ੍ਰਭਾਵਿਤ ਸਥਾਨ ਉਤੇ ਕਿਵੇਂ ਪੁੱਜਣਾ ਹੈ ਅਤੇ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਰੱਖਣੀਆਂ ਹਨ। ਇਸ ਕਰਕੇ ਕੰਮ ਪੱਤਰਕਾਰਾਂ ਨੂੰ ਆਫਤਾਂ ਦੀ ਕਵਰੇਜ ਲਈ

ਛੁੱਕਵੇਂ ਤਰੀਕੇ ਨਾਲ ਤਿਆਰ ਕਰਨ ਦਾ ਹੈ ਜਿਸ ਨਾਲ ਉਹ ਪ੍ਰਕਿਰਿਆ ਵਿੱਚ ਰੁਕਾਵਟ ਬਣਨ ਦੀ ਬਜਾਏ, ਪੀੜਤਾਂ ਅਤੇ ਆਫਤ ਪ੍ਰਬੰਧਨ ਕਰਨ ਵਾਲੇ ਅਮਲੇ ਦੀ ਸਹਾਇਤਾ ਹੀ ਕਰਨਗੇ। ਆਫਤ ਦੇ ਦੌਰਾਨ ਅਤੇ ਤੁਰੰਤ ਬਾਅਦ ਵਿੱਚ ਸੰਚਾਰ ਰਿਕਵਰੀ ਅਤੇ ਹੁੰਗਾਰੇ ਦਾ ਇਕ ਅਹਿਮ ਅੰਗ ਹੈ ਕਿਉਂਕਿ ਇਹ ਪ੍ਰਭਾਵਿਤ ਲੋਕਾਂ, ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਪਹਿਲਾ ਹੁੰਗਾਰਾ ਦੇਣ ਵਾਲਿਆਂ, ਸਹਾਇਕ ਪ੍ਰਣਾਲੀਆਂ ਅਤੇ ਦੂਜੇ ਪਰਿਵਾਰਕ ਮੈਂਬਰਾਂ ਨਾਲ ਜੋੜਦਾ ਹੈ। ਭਰੋਸੇਯੋਗ ਅਤੇ ਪਹੁੰਚ ਵਾਲੀਆਂ ਸੰਚਾਰ ਤੇ ਜਾਣਕਾਰੀ ਪ੍ਰਣਾਲੀਆਂ ਕਿਸੇ ਵੀ ਭਾਈਚਾਰੇ ਦੇ ਮੁੜ ਪੈਰਾਂ ਸਿਰ ਹੋਣ ਲਈ ਮੁੱਖ ਕੁੰਜੀ ਹਨ।

ਸਬਦ 'ਸੰਚਾਰ' ਦੀ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੈ। ਇਕ ਵਿਅਕਤੀ ਸਮਾਜ, ਦੇਸ਼ ਅਤੇ ਦੁਨੀਆਂ ਦਾ ਹਿੱਸਾ ਹੁੰਦਾ ਹੈ ਜੋ ਇਕੱਲਿਆਂ ਨਹੀਂ ਰਹਿ ਸਕਦਾ। ਉਸ ਨੂੰ ਆਮ ਹਾਲਾਤਾਂ ਵਿੱਚ ਆਪਣੇ ਸਾਥੀ ਮਨੁੱਖਾਂ ਨਾਲ ਸੰਵਾਦ ਕਰਨਾ ਹੁੰਦਾ ਹੈ ਜੋ ਆਫਤਾਂ ਸਮੇਂ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।

ਸੰਚਾਰ ਦੇ ਦੋ ਵਿਲੱਖਣ ਪਹਿਲੂ ਹਨ - ਪਹਿਲਾ ਆਹਮਣੇ-ਸਾਮਹਣੇ ਸੰਚਾਰ ਹੈ ਜਦ ਕਿ ਦੂਜੇ ਰੂਪ ਵਿੱਚ ਨਿੱਤ ਦਿਨ ਤਰੱਕੀ ਕਰਦੀ ਤਕਨਾਲੋਜੀ ਦੀਆਂ ਵੱਖ-ਵੱਖ ਕਿਸਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਧੁਨਿਕ ਤਕਨਾਲੋਜੀ ਅਤੇ ਉਪਗਿਰ੍ਹਾਂ ਦੀ ਵਰਤੋਂ ਕਰਨ ਕਰਕੇ ਅਸੀਂ ਸਾਰੇ ਵਿਸ਼ਵ ਵਿੱਚ ਟੈਲੀਵੀਜ਼ਨ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਦੇ ਹਾਂ। ਉਪਗਿਰ੍ਹ ਫੇਨਾਂ ਅਤੇ ਇੰਟਰਨੈੱਟ ਨੇ ਸੰਸਾਰਕ ਅਤੇ ਤੁਰਤ-ਫੁਰਤ ਸੰਚਾਰ ਦੇ ਖੇਤਰ ਵਿੱਚ ਨਵੇਂ ਆਯਾਮ ਜੋੜ ਦਿੱਤੇ ਹਨ। ਇਸ ਲਈ ਸੰਚਾਰ ਵਾਸਤੇ ਅਤਿ-ਆਧੁਨਿਕ ਸਾਧਨਾਂ ਦੀ ਕੋਈ ਕਮੀ ਨਹੀਂ। ਮੀਡੀਆ (ਪਿੰਟ ਅਤੇ ਇਲੈਕਟ੍ਰਾਨਿਕ)

ਸੰਚਾਰ ਦੇ ਭਰੋਸੇਯੋਗ ਅਤੇ ਪ੍ਰਭਾਵਸ਼ਾਲੀ ਏਜੰਟ ਵਜੋਂ ਕਾਰਜ ਕਰਦਾ ਹੈ।

ਦੂਜਾ ਪੱਖ, ਜੋ ਕਿਤੇ ਵੱਧ ਅਹਿਮ ਹੈ, ਉਹ ਸੰਕਲਪ ਅਧਾਰਤ ਹੈ। ਇਹ ਬਹੁਤ ਜ਼ਰੂਰੀ ਹੈ ਕਿ ਸੰਚਾਰ ਰਾਹੀਂ ਦਿੱਤਾ ਸੁਨੇਹਾ ਪ੍ਰਾਪਤ ਕਰਨ ਵਾਲੇ ਨੂੰ ਸੁਨੇਹੇ ਦੀ ਸਮੱਗਰੀ ਸਮਝ ਆਵੇ ਅਤੇ ਉਹ ਇੱਛਤ ਤਰੀਕੇ ਨਾਲ ਇਸ ਦਾ ਹੁੰਗਾਰਾ ਭਰੇ। ਜ਼ਾਹਰਾ ਤੌਰ ਤੇ ਇਸ ਸੌਖੀ ਜ਼ਿਹੀ ਲੋੜ ਪਿੱਛੇ ਜਾਣਕਾਰੀ, ਸਪੱਸ਼ਟਤਾ ਅਤੇ ਸੰਖੇਪਤਾ ਦੀਆਂ ਵੱਡੀਆਂ ਕੋਸ਼ਿਸ਼ਾਂ ਹੁੰਦੀਆਂ ਹਨ। ਸੁਨੇਹਾ ਦੇਣ ਵਾਲੇ ਨੂੰ ਪ੍ਰਾਪਤ ਕਰਨ ਵਾਲੇ ਦੀ ਸਮਰੱਥਾ ਅਤੇ ਯੋਗਤਾ ਦਾ ਅਹਿਸਾਸ ਕਰਨਾ ਪਵੇਗਾ ਤਾਂ ਕਿ ਉਹ ਸੁਨੇਹੇ ਨੂੰ ਚੰਗੀ ਤਰ੍ਹਾਂ ਸਮਝ ਕੇ ਛੁੱਕਵਾਂ ਹੁੰਗਾਰਾ ਦੇ ਸਕੇ। ਇਸ ਪ੍ਰਕਾਰ, ਸਮੱਗਰੀ ਅਤੇ ਸਪੱਸ਼ਟਤਾ, ਦਿੱਤੇ ਜਾਣ ਵਾਲੇ ਸੁਨੇਹੇ ਦੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਹਨ। ਸਮੱਗਰੀ ਖਾਸ, ਮੁੱਦਾ ਅਧਾਰਤ, ਸੰਖੇਪ ਅਤੇ ਸਾਦੀ, ਸਮਝ ਆ ਸਕਣ ਵਾਲੀ ਸਾਫ਼ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ ਜਿਸ ਵਿੱਚ ਕੋਈ ਸੱਕ ਦੀ ਗੁੰਜਾਇਸ਼ ਨਾ ਹੋਵੇ। ਆਧੁਨਿਕ ਸੰਦਰਭ ਵਿੱਚ 'ਸੰਚਾਰ' ਦਾ ਰਵਾਇਤੀ ਅਰਥ ਸੁਨੇਹਾ ਦੇਣਾ ਹੈ ਪਰ ਇਸ ਵਿੱਚ ਸੁਨੇਹੇ ਦੀ ਗੁਣਵੱਤਾ ਸਾਮਲ ਹੈ, ਖਾਸ ਕਰਕੇ ਇਸ ਦੀ ਸਮੱਗਰੀ, ਸੰਖੇਪਤਾ ਅਤੇ ਬੋਧ।

ਸੰਚਾਰ ਤਕਨਾਲੋਜੀ ਦੀ ਭੂਮਿਕਾ ਆਫਤ ਦੇ ਸਾਰੇ ਚਾਰ ਪੜਾਵਾਂ ਵਿੱਚ ਹੁੰਦੀ ਹੈ, ਜਿਵੇਂ - ਪ੍ਰਭਾਵ ਘੱਟ ਕਰਨਾ, ਤਿਆਰੀ, ਹੁੰਗਾਰਾ ਅਤੇ ਹਾਲਾਤ ਮੁੜ ਤੋਂ ਆਮ ਵਾਂਗ ਕਰਨ ਦੇ ਯਤਨ। ਪਰ ਜ਼ਿਆਦਾਤਰ ਅਮਲ ਰਵਾਇਤੀ ਤੌਰ ਤੇ ਹੁੰਗਾਰੇ ਅਤੇ ਹਾਲਾਤ ਮੁੜ ਤੋਂ ਆਮ ਵਾਂਗ ਕਰਨ ਵਿੱਚ ਹੁੰਦਾ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਸਾਹਮਣੇ ਆਈਆਂ ਸੰਚਾਰ ਤੇ ਜਾਣਕਾਰੀ ਦੀਆਂ ਤਕਨਾਲੋਜੀਆਂ ਨੇ ਵੱਖ-ਵੱਖ ਸੰਚਾਰ ਪ੍ਰਣਾਲੀਆਂ ਨੂੰ

ਏਕੀਕ੍ਰਿਤ ਕਰਨ ਦੀਆਂ ਸੰਭਾਵਨਾਵਾਂ ਵਿੱਚ ਵੱਡਾ  
ਵਾਧਾ ਕੀਤਾ ਹੈ। ਵੱਖ-ਵੱਖ ਸੰਚਾਰ ਪ੍ਰਲਾਲੀਆਂ,  
ਜਿਵੇਂ ਇੰਟਰਨੈੱਟ, ਮੋਬਾਈਲ ਫੋਨ, ਫੈਕਸ, ਈ-  
ਮੇਲ, ਰੇਡੀਓ ਅਤੇ ਟੈਲੀਵੀਜ਼ਨ ਦੀ ਅੰਤਰ-  
ਸੰਚਾਲਕਤਾ ਲਗਾਤਾਰ ਸੰਚਾਲਿਤ ਹੁੰਦੀ ਜਾ ਰਹੀ  
ਹੈ। ਸਿੱਟੇ ਵਜੋਂ, ਆਫ਼ਤਾਂ ਦੀ ਰੋਕਥਾਮ ਅਤੇ  
ਇਸਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਸੰਚਾਰ  
ਤਕਨਾਲੋਜੀ 'ਤੇ ਅਮਲ ਦੀਆਂ ਸੰਭਾਵਨਾਵਾਂ ਵੀ  
ਵਧਦੀਆਂ ਜਾ ਰਹੀਆਂ ਹਨ।

ਸੰਕਟ ਅਤੇ ਹੰਗਾਮੀ ਹਾਲਾਤ ਦੌਰਾਨ, ਜੋ ਜ਼ਿਆਦਾਤਰ ਹਫ਼ਤਾ-ਦਫ਼ਤੀ ਵਾਲੇ ਹੁੰਦੇ ਹਨ, ਆਫ਼ਤ ਪ੍ਰਬੰਧਨ ਦੇ ਸਾਰੇ ਪੜਾਵਾਂ ਵਿੱਚ ਸੰਚਾਰ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ। ਹੰਗਾਮੀ ਹਾਲਾਤ ਦੌਰਾਨ ਸੰਚਾਰ ਵਿੱਚ ਕਈ ਤਰ੍ਹਾਂ ਦੇ ਕਦਮ ਸ਼ਾਮਲ ਹੁੰਦੇ ਹਨ ਜਿਵੇਂ ਕਿ ਸਮਾਜ ਅਤੇ ਵਾਤਾਵਰਨ ਨੂੰ ਪੇਸ਼ ਜੋਖਮ ਨੂੰ ਕਾਬੂ ਵਿੱਚ ਰੱਖਣਾ। ਆਫ਼ਤ ਆਉਣ ਤੋਂ ਪਹਿਲਾਂ, ਦੂਰ-ਸੰਚਾਰ ਨੂੰ ਆਉਣ ਵਾਲੇ ਖਤਰੇ ਸੰਬੰਧੀ ਜਾਣਕਾਰੀ ਦੇ ਪਸਾਰ ਲਈ ਇਕ ਮਾਧਿਅਮ ਵਜੋਂ ਵਰਤਿਆ ਜਾ ਸਕਦਾ ਹੈ, ਜਿਸ ਨਾਲ ਲੋਕਾਂ ਲਈ ਜ਼ਰੂਰੀ ਕਦਮ ਚੁੱਕਣੇ ਸੰਭਵ ਹੋ ਜਾਂਦੇ ਹਨ ਤਾਂ ਕਿ ਉਹ ਇਨ੍ਹਾਂ ਖਤਰੇ ਦੇ ਪ੍ਰਭਾਵਾਂ ਨੂੰ ਘੱਟ ਕਰ ਸਕਣ। ਦੂਰ-ਸੰਚਾਰ ਦੇ ਦੂਜੇ ਸਾਧਨ, ਜਿਵੇਂ ਰਿਮੋਟ ਚੇਤਨਾ ਅਤੇ ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀ ਪੀ ਐਸ) ਦੀ ਆਉਣ ਵਾਲੇ ਖਤਰਿਆਂ ਦੀ ਪਛਾਣ, ਪ੍ਰਸ਼ਾਸਨ ਨੂੰ ਸਾਵਧਾਨ ਕਰਨ ਅਤੇ ਚਿਤਾਵਨੀ ਦੇਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਆਫ਼ਤਾਂ ਦੀ ਜਾਣਕਾਰੀ ਦੇਣ ਵਾਲੇ ਪੱਤਰਕਾਰਾਂ ਨੂੰ ਅਜਿਹੇ ਆਧੁਨਿਕ ਉਪਕਰਣਾਂ ਦੀ ਵਰਤੋਂ ਲਈ ਸਿਖਿਅਤ ਕਰਨਾ ਚਾਹੀਦਾ ਹੈ।

ਅਜਿਹੀਆਂ ਆਫਤਾਂ ਸਮੇਂ ਸੰਚਾਰਕ ਦੀ  
ਭੂਮਿਕਾ ਨਿਭਾਉਣ ਵਾਲੇ ਪੱਤਰਕਾਰਾਂ, ਜੋ ਘਟਨਾ  
ਵਾਲੀ ਥਾਂ ਉਤੇ ਪੁੱਜ ਕੇ ਅਤੇ ਬਾਅਦ ਵਿੱਚ ਉਸ  
ਉਤੇ ਟਿੱਪਣੀਆਂ ਕਰਦੇ ਹਨ, ਨਾਲ ਗਹਿਰਾ  
ਤਾਲਮੇਲ ਹੋਣਾ ਚਾਹੀਦਾ ਹੈ। ਇਸੇ ਹੀ ਸਮੇਂ  
ਉਨ੍ਹਾਂ ਨੂੰ ਖਤਰਿਆਂ ਦੀ ਵੀ ਪੂਰੀ ਜਾਣਕਾਰੀ ਹੋਣੀ  
ਚਾਹੀਦੀ ਹੈ ਜੋ ਆਮ ਤੌਰ 'ਤੇ ਇਕ ਸੀਮਾ  
ਰੇਖਾ ਹੁੰਦੀ ਹੈ, ਜਿਸ ਤੋਂ ਅਗਾਂਹ ਉਹ ਨਹੀਂ ਜਾ  
ਸਕਦੇ। ਆਫਤ ਪ੍ਰਬੰਧਨ ਕਰਨ ਵਾਲਾ ਇਕ  
ਵਿਅਕਤੀ ਇਕ ਢਹਿ ਚੁੱਕੇ ਘਰ ਵਿੱਚ ਦਖਲ ਹੋ  
ਸਕਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਅੰਦਰ

ਫਸੇ ਪੀੜਤ ਨੂੰ ਬਚਾਉਣ ਸਮੇਂ ਆਪਣੀ ਸੁਰੱਖਿਆ  
ਕਿਵੇਂ ਕਰਨੀ ਹੈ ਪਰ ਇਕ ਪੱਤਰਕਾਰ ਜਾਂ  
ਕੈਮਰਾਮੈਨ ਨੂੰ ਉਸ ਦੇ ਪਿੱਛੇ ਨਹੀਂ ਜਾਣਾ  
ਚਾਹੀਦਾ ਕਿਉਂਕਿ ਹੋਰ ਹਾਦਸਾ ਹੋਣ ਦੀ  
ਹਾਲਤ ਵਿੱਚ ਉਹ ਆਪਣੇ ਆਪ ਨੂੰ ਬਚਾ ਨਹੀਂ  
ਸਕਣਗੇ।

ਪੱਤਰਕਾਰਾਂ ਅਤੇ ਆਫ਼ਸ ਪ੍ਰਬੰਧਨ ਕਰਨ  
ਵਾਲੇ ਵਿਆਕਤੀਆਂ ਨੂੰ ਖਤਰੇ ਵਾਲੀਆਂ ਥਾਵਾਂ  
ਦੀ ਪੜਾਣ ਕਰਕੇ ਉਸੇ ਮੁਤਾਬਕ ਖੇਤਰ ਦੀ  
ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਪੱਤਰਕਾਰਾਂ ਨੂੰ  
ਆਪਣੇ ਸੰਚਾਰ ਉਪਕਰਨਾਂ ਦਾ ਵੀ ਧਿਆਨ  
ਰੱਖਣਾ ਚਾਹੀਦਾ ਹੈ ਜਿਵੇਂ ਮੌਬਾਈਲ ਫੋਨ ਅਤੇ  
ਕੰਪਿਊਟਰ ਜਿਨ੍ਹਾਂ ਵਿੱਚ ਬਹੁਤ ਮਹੱਤਵਪੂਰਨ  
ਅੰਕਰੇ ਪਏ ਹੁੰਦੇ ਹਨ। ਇਨ੍ਹਾਂ ਅੰਕਰਿਆਂ ਦਾ  
ਖਤਮ ਹੋ ਜਾਣਾ ਜਾਂ ਇਨ੍ਹਾਂ ਨਾਲ ਛੇੜ-ਛਾੜ ਕਿਸੇ  
ਕਹਾਣੀ ਨੂੰ ਪਟੜੀਓਂ ਲਾਹ ਸਕਦਾ ਹੈ ਜਾਂ ਕਿਸੇ  
ਥਾਂ ਨੂੰ ਖਤਰੇ ਵਿੱਚ ਪਾ ਸਕਦਾ ਹੈ।

ਇਸ ਗੱਲ ਉਤੇ ਵਿਚਾਰ ਕਰੋ ਕਿ ਕਿਹੜੀ  
ਜਾਣਕਾਰੀ ਮਹੱਤਵਪੂਰਨ, ਖੁਫੀਆ ਹੈ ਅਤੇ ਤੁਸੀਂ  
ਇਸ ਦੀ ਸੁਰੱਖਿਆ ਕਿਵੇਂ ਕਰੋਗੇ। ਦਫ਼ਤਰ/ਹੋਟਲ  
ਦੇ ਕਮਰੇ ਵਿੱਚੋਂ ਬਾਹਰ ਜਾਣ ਸਮੇਂ ਕੰਪਿਊਟਰਾਂ ਨੂੰ  
ਬੰਦ ਕਰ ਦੇਣਾ ਚਾਹੀਦਾ ਹੈ। ਕੰਪਿਊਟਰ ਦੀ  
ਹਿਸਟਰੀ, ਰੀਸਾਈਕਲਬਿਨ ਅਤੇ ਪਾਸਵਰਡ ਨੂੰ  
ਸਾਫ਼ ਕਰ ਦੇਣਾ ਚਾਹੀਦਾ ਹੈ। ਇਹ ਯਕੀਨੀ  
ਬਣਾਇਆ ਜਾਵੇ ਕਿ ਬੇਤਾਰ ਨੈਟਵਰਕ ਸੁਰੱਖਿਅਤ  
ਅਤੇ ਪਾਸਵਰਡ ਵਾਲੇ ਹੋਣ। ਉਪਰਿਗ੍ਰਹ ਫੋਨਾਂ,  
ਮੋਬਾਈਲ ਫੋਨਾਂ ਅਤੇ ਰੋਡੀਓ ਦੀ ਪਛਾਣ ਕੀਤੀ  
ਜਾ ਸਕਦੀ ਹੈ, ਭਾਵੇਂ ਇਹ ਬੰਦ ਵੀ ਹੋਣ, ਸੋ  
ਖਤਰਨਾਕ ਇਲਾਕਿਆਂ ਵਿੱਚ ਇਨ੍ਹਾਂ ਦੀ ਘੱਟ ਤੋਂ  
ਘੱਟ ਵਰਤੋਂ ਕੀਤੀ ਜਾਵੇ ਅਤੇ ਜਦੋਂ ਵਰਤੋਂ ਨਾ  
ਹੋਵੇ ਤਾਂ ਇਨ੍ਹਾਂ ਦੀ ਬੈਟਰੀ ਕੱਢ ਦਿੱਤੀ ਜਾਵੇ।  
ਇਹ ਯਕੀਨੀ ਬਣਾਇਆ ਜਾਵੇ ਕਿ ਮੋਬਾਈਲ  
ਫੋਨ ਪਾਸਵਰਡ ਨਾਲ ਸੁਰੱਖਿਅਤ ਹੋਣ, ਆਟੋ  
ਲਾਕ ਚਾਲੂ ਹੋਵੇ ਅਤੇ ਵਰਤੋਂ ਨਾ ਹੋਣ ਦੀ  
ਸੂਰਤ ਵਿੱਚ ਬਲਿਊਟੈਂਥ ਬੰਦ ਹੋਵੇ ਤਾਂ ਕਿ ਹੈਕਰ  
ਤੁਹਾਡੇ ਫੋਨ ਦੀ ਜਾਣਕਾਰੀ ਨਾ ਪ੍ਰਾਪਤ ਕਰ  
ਸਕਣ।

ਸੰਚਾਰ ਦੀ ਭੂਮਿਕਾ ਓਡੀਸ਼ਾ ਵਿੱਚ ਆਏ  
ਤੁਫਾਨ ਅਤੇ ਹੜ੍ਹਾਂ ਵੇਲੇ ਬਹੁਤ ਮਹੱਤਵਪੂਰਨ  
ਸੀ। ਜਦੋਂ ਸਾਰੀਆਂ ਟੈਲੀਫੋਨ ਲਾਈਨਾਂ ਨੂੰ ਪੱਧਰ  
ਗਈਆਂ ਅਤੇ ਮੌਬਾਬੀਲ ਟਾਵਰ ਧਰਤੀ ਉਤੇ

ਮੁਧੇ ਮੂੰਹ ਛਿੱਗੇ ਹੋਏ ਸਨ ਤਾਂ ਆਂਧਰ ਪ੍ਰਦੇਸ਼ ਸਰਕਾਰ ਨੇ ਆਧੁਨਿਕ ਤਕਨਾਲੋਜੀ ਵਾਲੇ ਫੋਨ ਤੁਰੰਤ ਪ੍ਰਭਾਵਿਤ ਖੇਤਰਾਂ ਵਿੱਚ ਭੇਜੇ ਜਿਨ੍ਹਾਂ ਦੀ ਬਹੁਤ ਲਾਭਦਾਇਕ ਵਰਤੋਂ ਹੋਈ। ਵਾਇਲਿਨ ਤੂਫਾਨ ਦੇ ਓਡੀਸ਼ਾ ਦੇ ਤੱਟ ਉੱਤੇ ਪੁੱਜਣ ਤੋਂ ਪਹਿਲਾਂ ਹਜ਼ਾਰਾਂ ਵਿਅਕਤੀਆਂ ਨੂੰ ਉਥੋਂ ਸੁਰੱਖਿਅਤ ਕੱਢਣ ਵਿੱਚ ਆਧੁਨਿਕ ਤਕਨਾਲੋਜੀ ਬਹੁਤ ਕੰਮ ਆਈ ਕਿਉਂਕਿ ਚਿਤਾਵਨੀ ਦੇਣ ਵਾਲੇ ਉਪਕਰਨ ਪਹਿਲਾਂ ਹੀ ਸਥਾਪਤ ਕੀਤੇ ਜਾ ਚੁੱਕੇ ਸਨ।

(ਲੇਖਕ ਸੀਨੀਅਰ ਪੱਤਰਕਾਰ ਹਨ ਜਿਨ੍ਹਾਂ ਕੋਲ ਵੱਖ-  
ਵੱਖ ਬਲਬਰ ਏਜੰਸੀਆਂ ਅੰਗਰੇਜ਼ੀ ਅਥਵਾਰ ਅਤੇ  
ਰਸਾਇਲਿਆਂ ਸਮੇਤ ਹੋਰ ਮੀਡੀਆ ਵਿੱਚ ਕੰਮ ਕਰਨ  
ਦਾ 30 ਸਾਲਾ ਦਾ ਤਜਰਬਾ ਹੈ)

*e-mail :cknayak@gmail.com*

ਮਛਾ 35 ਦਾ ਬਾਕੀ

ਦੇਵੇਗਾ ਤਾਂ ਕਿ ਪ੍ਰਭਾਵਿਤ ਲੋਕਾਂ ਦੀਆਂ ਲੋੜਾਂ ਨੂੰ  
ਸਮਝ ਕੇ ਉਨ੍ਹਾਂ ਨੂੰ ਲੋੜੀਦੀ ਜਾਣਕਾਰੀ ਅਤੇ  
ਅਮਲੀ ਸਹਾਇਤਾ ਨਾਲ ਜੋੜਿਆ ਜਾ ਸਕੇ  
(ਦੇਖਣਾ, ਸੁਣਨਾ, ਸੰਪਰਕ)।

ਇਸ ਲਈ, ਪਹਿਲਾ ਹੁੰਗਾਰਾ ਦੇਣ ਵਾਲੇ, ਮੁਢਲੀ ਸੰਭਾਲ ਪ੍ਰਦਾਨ ਕਰਨ ਵਾਲੇ ਅਤੇ ਆਫਤ ਦੌਰਾਨ ਰਾਹਤ ਦੇਣ ਵਾਲੇ ਕਾਮਿਆਂ ਕੋਲ ਘੱਟੋ-ਘੱਟ ਬੁਨਿਆਦੀ ਹੁਨਰ ਹੋਣਾ ਜ਼ਰੂਰੀ ਹੈ ਤਾਂ ਕਿ ਆਫਤਾਂ ਵਿੱਚ ਬਚਣ ਵਾਲੇ ਹਰੇਕ ਵਿਅਕਤੀ, ਜਿਸ ਵਿੱਚ ਬਾਲਗ, ਨੌਜਵਾਨ ਅਤੇ ਬੱਚੇ, ਰਾਹਤ ਦੇਣ ਵਾਲੇ ਕਾਮੇ, ਮੁਢਲਾ ਹੁੰਗਾਰਾ ਦੇਣ ਵਾਲੇ ਵੀ ਸ਼ਾਮਲ ਹਨ, ਨੂੰ ਮਨੋਵਿਗਿਆਨਕ ਮੁਢਲੀ ਸਹਾਇਤਾ ਦੇ ਰੂਪ ਵਿੱਚ ਫੌਰੀ ਸੰਭਾਲ ਅਤੇ ਮਦਦ ਪ੍ਰਦਾਨ ਕੀਤੀ ਜਾ ਸਕੇ ਅਤੇ ਉਨ੍ਹਾਂ ਦੀਆਂ ਭਾਵਨਾਤਮਕ ਅਤੇ ਅਸਲੀ ਲੋੜਾਂ ਅਤੇ ਚਿਤਾਵਾਂ ਦਾ ਹੱਲ ਕੀਤਾ ਜਾ ਸਕੇ। ਸਭ ਤੋਂ ਵੱਧ, ਵਿਅਕਤੀਆਂ ਦੀ ਕਾਰਜਸ਼ੀਲਤਾ ਬਹਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਆਪਣੀ ਅਤੇ ਦੂਜੇ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਸਮਰੱਥ ਬਣਾਇਆ ਜਾ ਸਕੇ।

(ਡਾ. ਹਰੀਹਰਨ ਪਿਛਲੇ 35 ਸਾਲਾਂ ਤੋਂ ਡਾਕਟਰੀ ਕਿੱਤੇ ਵਿੱਚ ਕੰਮ ਕਰ ਰਹੇ ਹਨ ਅਤੇ ਜਨਤਕ ਸਿਹਤ ਦੇ ਖੇਤਰ ਵਿੱਚ ਸਲਾਹਕਾਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ, ਅੰਬਰੀਨ ਖਾਨ ਮੌਜੂਦਾ ਐਸ ਪੀ ਵਾਈ ਅੰਮ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਦੇ ਤੌਰ 'ਤੇ ਕਾਰਜਰਤ ਹਨ)

e-mail :hariharandr56@gmail.com

## ਕੋਟਿਲਾਅ ਦੀ ਨਜ਼ਰ ਵਿੱਚ ਆਫਤ ਪ੍ਰਬੰਧਨ

### ਪਵਨ ਕੁਮਾਰ ਸ਼ਰਮਾ

**ਆ** ਧੁਨਿਕਤਾ ਦੀ ਦੌੜ ਕੀਹ ਲਵੇ ਜਾਂ ਵਿਸਵੀਕਰਨ ਦਾ ਨਤੀਜਾ ਜੋ ਵੀ ਹੋਵੇ ਇਸ ਵਿੱਚ ਕੁਝ ਸ਼ਬਦ ਜੋ ਆਮ ਤੌਰ 'ਤੇ ਪ੍ਰਚਲਤ ਨਹੀਂ ਹਨ ਇਨ੍ਹਾਂ ਵਿੱਚ ਕੁਝ ਹੁਣ ਬਹੁਤ ਇਸਤੇਮਾਲ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਹੀ ਇਕ ਸ਼ਬਦ ਹੈ 'ਆਫਤ ਪ੍ਰਬੰਧਨ'। ਅਜਿਹਾ ਨਹੀਂ ਹੈ ਕਿ ਇਹ ਸ਼ਬਦ ਪ੍ਰਾਚੀਨ ਕਾਲ ਵਿੱਚ ਨਹੀਂ ਵਰਤੇ ਜਾਂਦੇ ਸਨ। ਜੇਕਰ ਇਸਤੇਮਾਲ ਨਹੀਂ ਹੁੰਦਾ ਸੀ ਤਾਂ ਸੰਸਕ੍ਰਿਤ ਵਰਣਮਾਲਾ ਵਿੱਚ ਇਹ ਕਿਵੇਂ ਮਿਲਦਾ ਹੈ? ਪਰ ਇੰਨਾ ਤਾਂ ਤੈਅ ਹੈ ਕਿ ਇਸ ਦਾ ਇਸਤੇਮਾਲ ਜਾਂ ਪ੍ਰਚਲਨ ਨਹੀਂ ਹੁੰਦਾ ਸੀ ਕਿਉਂਕਿ ਸਮਾਜ ਨੇ ਆਪਣੀ ਜੀਵਨ ਸੈਲੀ ਨੂੰ ਇਨ੍ਹਾਂ ਵਿਵਸਥਿਤ ਅਤੇ ਕੁਦਰਤ ਨਾਲ ਸੁਮੇਲ ਵਾਲਾ ਬਣਾਇਆ ਹੋਇਆ ਸੀ ਕਿਉਂਕਿ ਆਫਤ ਵਰਗੀਆਂ ਪਰਸਥਿਤੀਆਂ ਪੇਦਾ ਹੀ ਨਹੀਂ ਹੁੰਦੀਆਂ ਸਨ। ਫਿਰ ਵੀ ਸੰਸਕ੍ਰਿਤ ਵਾਂਗਮਯ ਵਿੱਚ ਵੇਦਾਂ ਤੋਂ ਲੈ ਕੇ 18ਵੀਂ ਸਦੀ ਤੱਕ ਇਸ ਵਿਸ਼ੇ ਤੋਂ ਲੋੜੀਦੀ ਸਮੱਗਰੀ ਅਤੇ ਵਿਸ਼ਾ ਵਸਤੂ ਉਪਲਬਧ ਹਨ। ਇਸ ਸੰਦਰਭ ਵਿੱਚ ਮਸ਼ਹੂਰ ਆਚਾਰਿਆ ਵਿਸ਼ਨੁਗੁਪਤ ਉਪਧਿਆ ਕੋਟਿਲਾਅ ਦੇ ਅਰਥਸ਼ਾਸਤਰ ਦੇ ਅਧਾਰ 'ਤੇ ਵਿਸ਼ੇ ਦੀ ਵਿਆਖਿਆ ਪ੍ਰਸਤੁਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਵੈਸੇ ਤਾਂ ਕੋਟਿਲਾਅ ਦੇ ਅਰਥਸ਼ਾਸਤਰ ਵਿੱਚ ਕੁਲ ਮਿਲਾ ਕੇ 15 ਅਧਿਕਰਣ ਹਨ ਅਤੇ ਇਨ੍ਹਾਂ 15 ਅਧਿਕਰਣਾਂ ਨੂੰ ਕੁਲ 150 ਅਧਿਆਏ ਅਤੇ 180 ਪ੍ਰਾਕਰਣਾਂ ਵਿੱਚ ਵੰਡਿਆ ਗਿਆ ਹੈ। ਪਰ ਚੌਥੇ ਅਧਿਕਰਣ ਦੇ ਅਧਿਆਏ 3 'ਉਪਨਿਪਾਤ ਪ੍ਰਤਿਕਾਰ' ਦੇ ਪ੍ਰਕਰਣ 78 ਅਤੇ ਪਹਿਲੇ ਅਧਿਕਰਨ ਦੇ ਅਧਿਆਏ 19 'ਨਿਸ਼ਾਂਤ ਪ੍ਰਣਿਧਿ' ਜੋ ਕਿ ਪੁਸਤਕ ਦਾ 15ਵਾਂ ਪ੍ਰਕਰਣ ਹੈ ਵਿੱਚ ਅਤੇ ਅਧਿਕਰਣ-2 ਦੇ ਅਧਿਆਏ 36 ਅਤੇ ਪੁਸਤਕ ਦੇ ਪ੍ਰਕਰਣ 55 ਵਿੱਚ ਆਫਤ ਪ੍ਰਬੰਧਨ ਬਾਰੇ

ਵਿਸਤਾਰ ਨਾਲ ਚਰਚਾ ਕੀਤੀ ਗਈ ਹੈ। ਸਭ ਤੋਂ ਪਹਿਲਾਂ ਅਸੀਂ ਇਥੇ ਇਹ ਸਮਝਾਉਣ ਦਾ ਯਤਨ ਕਰਦੇ ਹਾਂ ਕਿ ਇਸ 'ਆਫਤ' ਸ਼ਬਦ ਦੀ ਉਤਪਤੀ ਕਿਸ ਤਰ੍ਹਾਂ ਹੋਈ ਤਾਂ ਧਿਆਨ ਵਿੱਚ ਆਉਂਦਾ ਹੈ ਕਿ ਹਿੰਦੀ ਵਿੱਚ ਆਫਤ ਨੂੰ ਆਪਦਾ ਕਿਹਾ ਜਾਂਦਾ ਹੈ ਜੋ ਕਿ ਆ ਉਪਸਰਗ ਦੇ ਕਵਿਧ ਅਤੇ ਤਪ ਪ੍ਰਤਿਆਏ ਦੇ ਸੰਜੋਗ ਨਾਲ ਹੱਦ ਵਿੱਚ ਆਉਂਦਾ ਹੈ। ਇਸ ਦਾ ਅਰਥ ਹੈ ਸੰਕਟ। ਆਫਤ ਪ੍ਰਬੰਧਨ ਦਾ ਮਤਲਬ ਹੈ ਕਿ ਆਫਤ ਦਾ ਸਾਹਮਣਾ ਕਰਨਾ, ਉਸ ਦਾ ਹੱਲ ਲੱਭਣਾ ਜਾਂ ਉਸ ਉਤੇ ਕਾਬੂ ਪਾਉਣਾ ਆਦਿ।

ਅਸੀਂ ਆਫਤਾਂ ਦੇ ਵਿਸ਼ੇ ਉਤੇ ਵਿਚਾਰ ਕਰੀਏ ਤਾਂ ਪਤਾ ਚਲਦਾ ਹੈ ਕਿ ਇਹ ਤਿੰਨ ਤਰ੍ਹਾਂ ਦੀ ਹੁੰਦੀ ਹੈ। ਤੁਲਸੀਦਾਸ ਨੇ ਇਨ੍ਹਾਂ ਨੂੰ ਹੀ ਰਾਮਚਰਿਤ ਮਾਨਸ ਵਿੱਚ ਦੈਵਿਕ, ਸਰੀਰਕ ਅਤੇ ਭੌਤਿਕ ਤਪ ਕਿਹਾ ਹੈ। ਜਿਸ ਦਾ ਅਰਥ ਹੈ ਤਪ ਤਿੰਨ ਤਰ੍ਹਾਂ ਦੇ ਹੁੰਦੇ ਹਨ (1) ਦੈਵਿਕ - ਜੋ ਕਿ ਦੇਵਾਂ ਵਲੋਂ ਦਿੱਤੇ ਜਾਂਦੇ ਹਨ, (2) ਸਰੀਰਕ - ਜੋ ਕਿ ਸੀਰੀਰ ਨਾਲ ਸੰਬੰਧਿਤ ਹੁੰਦੇ ਹਨ, (3) ਭੌਤਿਕ - ਜੋ ਕਿ ਮਨੁੱਖ ਵਲੋਂ ਉਤਪੰਨ ਹੁੰਦੇ ਹਨ। ਭਾਰਤੀ ਗਿਆਨ ਪਰੰਪਰਾ ਵਿੱਚ ਇਨ੍ਹਾਂ ਸਾਰੇ ਤਾਪਾਂ ਨਾਲ ਨਜ਼ਿਠਣ ਦੇ ਉਪਾਂ ਮਨੁੱਖ ਨੇ ਆਪਣੀ ਜੀਵਨ ਸੈਲੀ ਨੂੰ ਵਿਕਸਤ ਕਰਕੇ ਕਰ ਲਏ ਸਨ। ਪਰ ਫਿਰ ਵੀ ਕਦੇ-ਕਦੇ ਜੇਕਰ ਮਨੁੱਖ ਨੂੰ ਇਨ੍ਹਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਤਾਂ ਕੋਟਿਲਾਅ ਨੇ ਉਨ੍ਹਾਂ ਉਤੇ ਲੋੜੀਦੀ ਰੋਸ਼ਨੀ ਪਾਉਣ ਦਾ ਯਤਨ ਕੀਤਾ ਹੈ। ਕੋਟਿਲਾਅ ਨੇ ਕਠਿਨਾਈਆਂ/ਵਿੱਖੋਤੀਆਂ ਨੂੰ ਅੱਠ ਪ੍ਰਕਾਰਾਂ ਵਿੱਚ ਵਿਭਾਜਿਤ ਕੀਤਾ ਹੈ :

- (1) ਅਗਾਨਿ,
- (2) ਜਲ,
- (3) ਬਿਮਾਰੀ,
- (4) ਕਾਲ,
- (5) ਚੂਹੇ,
- (6) ਜੰਗਲੀ ਜੀਵ/ਸੇਰ,
- (7) ਸੱਪ ਅਤੇ
- (8) ਰਾਕਸ਼ਸ।

**ਅੱਗ ਨਾਲ ਉਪਜਣ ਵਾਲੀਆਂ ਆਫਤਾਂ ਤੋਂ ਬਚਾਅ**

ਸੰਸਕ੍ਰਿਤ ਵਿੱਚ ਅੱਗ ਦੇ ਤਿੰਨ ਪ੍ਰਕਾਰ ਦੱਸੇ ਗਏ ਹਨ :

(ਉ) ਜਠਰਗਨਿ - ਜੋ ਕਿ ਮਨੁੱਖ ਦੇ ਸਰੀਰ ਦਾ ਨੀਯਮਨ ਕਰਦੀ ਹੈ।

(ਅ) ਦਾਵਾਗਨਿ - ਜੋ ਕਿ ਜੰਗਲਾਂ ਦਾ ਨੀਯਮਨ ਕਰਦੀ ਹੈ ਜਾਂ ਜਲਾਉਂਦੀ ਹੈ।

(ਇ) ਬੜਣਾਗਨਿ - ਜੋ ਕਿ ਪਾਣੀ ਦਾ ਨੀਯਮਨ ਕਰਦੀ ਹੈ ਜਾਂ ਉਸ ਵਿੱਚ ਨਿਵਾਸ ਕਰਦੀ ਹੈ।

ਭਾਰਤੀ ਸਮਾਜ ਵਿੱਚ ਇਨ੍ਹਾਂ ਤਿੰਨਾਂ ਹੀ ਅੱਗਾਂ ਨੂੰ ਨਿਯੰਤ੍ਰਿਤ ਕਰਨ ਅਤੇ ਸਮੱਚੇ ਉਪਯੋਗ ਦੇ ਢੰਗ ਵਿਕਸਤ ਕਰ ਲਏ ਗਏ ਸਨ ਫਿਰ ਵੀ ਕੋਟਿਲਾਅ ਸਾਵਧਾਨੀ ਦੇ ਉਪਾਵਾਂ ਦਾ ਵਰਨਣ ਕਰਦੇ ਹਨ। ਉਹ ਲਿਖਦੇ ਹਨ ਕਿ ਗਰਮੀ ਦੇ ਮੌਸਮ ਵਿੱਚ ਪਿੰਡ ਵਾਸੀਆਂ ਵਲੋਂ ਖਾਣਾ ਬਣਾਉਣ ਲਈ ਅੱਗ ਦਾ ਇਸਤੇਮਾਲ ਘਰ ਤੋਂ ਬਾਹਰ ਕਰਨਾ ਚਾਹੀਦਾ ਹੈ ਜਾਂ ਗੋਪ ਜੋ ਕਿ ਪਿੰਡ ਦਾ ਅਧਿਕਾਰੀ ਹੁੰਦਾ ਹੈ ਵਲੋਂ ਚੁਣੇ ਗਏ ਖੁੱਲ੍ਹੇ ਸਥਾਨ ਉਤੇ ਹੀ ਭੋਜਨ ਬਣਾਇਆ ਜਾਣਾ ਚਾਹੀਦਾ ਹੈ।

ਉਹ ਅੱਗੇ ਲਿਖਦੇ ਹਨ ਕਿ ਗਰਮੀ ਦੇ ਮੌਸਮ ਵਿੱਚ ਦੁਪਿਹਿਰ ਦੇ ਚਾਰ ਪਹਿਰਾਂ ਵਿੱਚ ਅੱਗ ਜਲਾਉਣ ਦੀ ਮਨਹੀਂ ਕਰ ਦੇਣੀ ਚਾਹੀਦੀ ਹੈ। ਇਸ ਦੀ ਉਲੰਘਣਾਂ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਵੇ। ਜੇਕਰ ਜ਼ਰੂਰੀ ਹੈ ਤਾਂ ਖੁੱਲ੍ਹੀ ਥਾਂ ਉਤੇ ਅੱਗ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਉਹ ਅੱਗੇ ਲਿਖਦੇ ਹਨ ਕਿ ਜੇਕਰ ਕੋਈ ਵਿਅਕਤੀ ਨਿਯਮਤ ਸਮੇਂ ਤੋਂ ਵੱਧ ਅੱਗ ਜਲਾਏ ਤਾਂ ਉਸ ਨੂੰ ਦੰਡ ਦਿੱਤਾ ਜਾਵੇ। ਇਸ ਤੋਂ

ਇਲਾਵਾ ਇਕ ਪਾਸੇ ਉਹ ਅੱਗ ਨੂੰ ਹਰ ਸਮੇਂ ਅਤੇ ਹਰ ਸਥਾਨ ਉਤੇ ਇਸਤੇਮਾਲ ਕਰਨ ਉਤੇ ਰੋਕ ਲਗਾਉਂਦੇ ਹਨ ਉਥੇ ਦੂਜੇ ਪਾਸੇ ਅੱਗ ਭੜਕਾਉਣ ਦੇ ਉਪਯੋਗੀ ਸਾਧਨਾਂ ਦੇ ਏਕੀਕਰਨ ਉਤੇ ਵੀ ਜ਼ੋਰ ਦਿੰਦੇ ਹਨ ਅਤੇ ਅਜਿਹਾ ਨਾ ਕਰਨ ਉਤੇ ਵੀ ਉਹ ਸਜ਼ਾ ਦਾ ਬਦਲ ਯਕੀਨੀ ਕਰਦੇ ਹਨ। ਉਹ ਲਿਖਦੇ ਹਨ ਕਿ “ਜੋ ਗਰਮੀ ਦੇ ਮੌਸਮ ਵਿੱਚ ਆਪਣੇ ਘਰ ਦੇ ਸਾਹਮਣੇ ਪਾਣੀ ਦੇ ਭਰੇ ਘੜੇ, ਪੌੜੀ, ਭੁਗਾੜੀ, ਸੂਤ, ਛੱਜ, ਫੁਸ ਆਦਿ ਨੂੰ ਕੱਢਣ ਲਈ ਲੰਬੀ ਡਾਂਗ ਅਤੇ ਚਮੜੇ ਦੀ ਮਸ਼ਕ ਆਦਿ ਵਸਤਾਂ ਦਾ ਇੰਤਜ਼ਾਮ ਨਾ ਕਰਕੇ ਰਖੇ ਉਸ ਨੂੰ ਸਜ਼ਾ ਦਿੱਤੀ ਜਾਵੇ। ਜੇਕਰ ਅਸੀਂ ਅੱਜ ਅੱਗ ਬੁਝਾਉ ਵਿਭਾਗ ਵਲੋਂ ਮਕਾਨ ਉਸਾਰੀ ਦੀ ਅਨੁਮਤੀ ਸਮੇਂ ਜੋ ਸਰਤਾਂ ਦੱਸੀਆਂ ਜਾਂਦੀਆਂ ਹਨ, ਨੂੰ ਦੇਖੀਏ ਤਾਂ ਧਿਆਨ ਵਿੱਚ ਆਉਂਦਾ ਹੈ ਕਿ ਉਹ ਸਰਤਾਂ ਲਗਭਗ ਉਹੀ ਹਨ ਜੋ ਕੋਟਿਲਾਅ ਨੇ ਦੱਸੀਆਂ ਹਨ। ਉਨ੍ਹਾਂ ਦੀ ਕਿਸਮ ਆਧੁਨਿਕਤਾ ਦੇ ਚਲਦਿਆਂ ਬੋੜਾ ਬਦਲ ਸਕਦੀ ਹੈ।

ਜਨਤਕ ਸਥਾਨਾਂ ਲਈ ਵੀ ਉਹ ਇਸੇ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਹਨ। ਉਹ ਲਿਖਦੇ ਹਨ ਕਿ ਗਲੀਆਂ ਅਤੇ ਬਜ਼ਾਰਾਂ, ਚੌਕਾਂ, ਸ਼ਹਿਰਾਂ ਦੇ ਮੁੱਖ ਦੁਆਰਾਂ, ਖਜ਼ਾਨਿਆਂ, ਭੰਡਾਰਾਂ ਅਤੇ ਘੋੜਿਆਂ ਦੇ ਅਸਤਬਲਾਂ ਵਿੱਚ ਪਾਣੀ ਨਾਲ ਭਰੇ ਇਕ ਹਜ਼ਾਰ ਘੜਿਆਂ ਦਾ ਹਰ ਸਮੇਂ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹ ਗਰਮੀਆਂ ਵਿੱਚ ਉਨ੍ਹਾਂ ਕਾਰੀਗਰਾਂ ਦੀਆਂ ਬਸਤੀਆਂ ਜਾਂ ਕਾਰਜਸ਼ਾਲਾਵਾਂ ਦਾ ਪ੍ਰਬੰਧਨ ਕਿਸੇ ਸੁਰੱਖਿਅਤ ਸਥਾਨ ਉਤੇ ਕਰਨ ਦੀ ਵੀ ਹਿਦਾਇਤ ਦਿੰਦੇ ਹਨ ਜੋ ਕਿ ਜਲਣਸ਼ੀਲ ਵਸਤਾਂ ਨਾਲ ਸੰਬੰਧਿਤ ਹੋਣ ਜਿਵੇਂ ਤਰਖਾਣ ਅਤੇ ਲੋਹਾਰ ਆਦਿ। ਘਰ ਦਾ ਮਾਲਕ ਜੇਕਰ ਘਰ ਵਿੱਚ ਲਗੀ ਹੋਈ ਅੱਗ ਨੂੰ ਬੁਝਾਉਣ ਦਾ ਪ੍ਰਬੰਧ ਨਾ ਕਰੇ ਤਾਂ ਉਸ ਨੂੰ ਦੰਡ ਲਗਾਇਆ ਜਾਵੇ ਅਤੇ ਜੇਕਰ ਕਿਗਾਏਦਾਰ ਇਹ ਕੰਮ ਨਾ ਕਰੇ ਤਾਂ ਉਸ ਨੂੰ ਵੀ ਅੱਧਾ ਦੰਡ ਦਿੱਤਾ ਜਾਣਾ ਚਾਹੀਦਾ ਹੈ।

ਜੇਕਰ ਆਪਣੇ ਹੀ ਘਰ ਵਿੱਚ ਧੋਖੇ ਨਾਲ ਅੱਗ ਲਗ ਜਾਵੇ ਤਾਂ ਘਰ ਦੇ ਮਾਲਕ ਨੂੰ 54 ਪਣ ਦਾ ਦੰਡ ਦਿੱਤਾ ਜਾਵੇ। ਇਸ ਤਰ੍ਹਾਂ ਉਹ ਅੱਗ ਤੋਂ ਬਚਾਅ ਦੇ ਢੰਗ ਤਰੀਕਿਆਂ ਉਤੇ ਵਿਸਤਾਰ ਨਾਲ ਰੋਸ਼ਨੀ ਪਾਉਂਦੇ ਹਨ। ਮਕਾਨ ਨੂੰ

ਅੱਗ ਲਗਾਉਣ ਵਾਲੇ ਵਿਅਕਤੀ ਨੂੰ ਫੜੇ ਜਾਣ ਉਤੇ ਉਹ ਪ੍ਰਾਣ ਦੰਡ ਦੀ ਸਜ਼ਾ ਵੀ ਸੁਣਾਉਂਦੇ ਹਨ।

ਕੋਟਿਲਾਅ ਅੱਗ ਤੋਂ ਬਚਾਅ ਦੇ ਕੁੱਝ ਕੁਦਰਤੀ ਉਪਦਾਂ ਨੂੰ ਅਪਣਾਉਣ ਉਤੇ ਵੀ ਜ਼ੋਰ ਦਿੰਦੇ ਹਨ। ਭਾਵੇਂ ਕਿ ਇਹ ਬੋੜੇ ਹੈਰਾਨ ਕਰਨ ਵਾਲੇ ਹਨ ਪਰ ਜੇਕਰ ਇਨ੍ਹਾਂ ਦੇ ਸੂਤਰਾਂ ਨੂੰ ਹੱਲ ਕਰਕੇ ਇਨ੍ਹਾਂ ਦਾ ਇਸਤੇਮਾਲ ਇਮਾਰਤ ਦੀ ਉਸਾਰੀ ਸਮੇਂ ਤੋਂ ਹੀ ਕਰ ਲਿਆ ਜਾਵੇ ਤਾਂ ਇਮਾਰਤ ਨੂੰ ਅੱਗ ਤੋਂ ਕੁਦਰਤੀ ਤੌਰ ਤੇ ਹੀ ਬਚਾਇਆ ਜਾ ਸਕਦਾ ਹੈ। ਅੱਜ ਕੱਲ੍ਹ ਕੁੱਝ ਕੰਪਨੀਆਂ ਵੀ ਇਸ ਤਰ੍ਹਾਂ ਦੇ ਲੇਪਾਂ ਦਾ ਪ੍ਰਚਾਰ-ਪ੍ਰਸਾਰ ਕਰਦੀਆਂ ਹਨ।

### ਪਾਣੀ ਤੋਂ ਉਪਜਣ ਵਾਲੀਆਂ ਆਫ਼ਤਾਂ ਤੋਂ ਸੁਰੱਖਿਆ

ਕੋਟਿਲਾਅ ਲਿਖਦੇ ਹਨ ਕਿ ਨਦੀਆਂ ਜਾਂ ਦਰਿਆਵਾਂ ਦੇ ਕੰਢਿਆ ਉਤੇ ਵਸਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਮੀਹ ਦੇ ਮੌਸਮ ਵਿੱਚ ਸਾਵਧਾਨੀ ਪੂਰਵਕ ਰਾਤ ਸਮੇਂ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਸਾਵਧਾਨੀ ਦੇ ਤੌਰ ਤੇ ਲੱਕੜ, ਬਾਂਸ ਦੇ ਬੇੜੇ ਜਾਂ ਬੇੜੀਆਂ ਆਦਿ ਦਾ ਵੀ ਪ੍ਰਬੰਧ ਰੱਖਣ। ਪਾਣੀ ਵਿੱਚ ਰੁੜ ਰਹੇ ਵਿਅਕਤੀਆਂ ਨੂੰ ਬਚਾਉਣ ਲਈ ਤੁੰਬੀ, ਮਸ਼ਕ, ਤਮੇੜ, ਲੱਕੜ ਜਾਂ ਲੱਕੜ ਦੀ ਬੇੜੀ ਦੀ ਵਰਤੋਂ ਕਰ ਸਕਦੇ ਹਨ। ਜੇਕਰ ਕੋਈ ਵਿਅਕਤੀ ਬਚਾਅ ਦੇ ਸਾਧਨ ਹੋਣ ਦੇ ਬਾਵਜੂਦ ਵੀ ਛੁੱਥ ਰਹੇ ਵਿਅਕਤੀ ਨੂੰ ਨਹੀਂ ਬਚਾਉਣਾ ਤਾਂ ਉਸ ਨੂੰ 12 ਪਣ ਦਾ ਦੰਡ ਲਗਾਇਆ ਜਾਵੇ।

ਪੂਰਨਮਾਸੀ (ਜਦੋਂ ਚੰਨ ਪੂਰਾ ਹੁੰਦਾ ਹੈ) ਨੂੰ ਨਦੀਆਂ ਦੀ ਪੂਜਾ ਕਰਵਾਈ ਜਾਵੇ। ਮੰਤਰਾਂ ਅਤੇ ਅਖਰਵਦੇਵ ਦੇ ਗਿਆਨੀਆਂ ਵਲੋਂ ਮੀਹ, ਹਨੇਰੀ, ਤੁਫਾਨ ਦੀ ਸ਼ਾਂਤੀ ਲਈ ਜਪ, ਹਵਨ, ਯਗ ਆਦਿ ਅਨੁਸਥਾਨ ਕਰਵਾਏ ਜਾਣ। ਬਾਰਸ ਦੇ ਸ਼ਾਂਤ ਹੋਣ ਉਤੇ ਚਿੰਦਰ, ਗੰਗਾ, ਪਹਾੜ ਅਤੇ ਸਮੁੰਦਰ ਦੀ ਪੂਜਾ ਕਰਵਾਈ ਜਾਵੇ। ਇਥੇ ਕੋਟਿਲਾਅ ਪੂਜਾ ਅਤੇ ਹਵਨ ਯਗ ਦੀ ਜੋ ਗੱਲ ਕਰ ਰਹੇ ਹਨ ਵੈਸੇ ਉਹ ਸੂਤਰ ਤੌਰ ਤੇ ਹੀ ਹੈ। ਪੂਜਾ ਪਾਠ ਤੋਂ ਮਤਲਬ ਉਨ੍ਹਾਂ ਦੇ ਵਿਵਸਥਤ ਰੱਖ-ਰਖਾਅ ਯਾਨਿ ਕੁਦਰਤੀ ਚੱਕਰ ਜਾਂ ਮੌਸਮੀ ਚੱਕਰ ਦੇ ਵਿਵਸਥਤ ਤੌਰ ਤੇ ਨਿਯਮਨ ਤੋਂ ਹੈ ਜਿਸ ਨਾਲ ਕੁਦਰਤ ਦਾ ਚੱਕਰ ਨਾ ਟੁੱਟੇ ਅਤੇ ਤੁਫਾਨ

ਜਾਂ ਗੜੇਮਾਰ ਆਦਿ ਦੀ ਸਥਿਤੀ ਨਾ ਪੈਦਾ ਹੋ ਸਕੇ।

### ਸਿਹਤ ਆਫ਼ਤਾਂ : ਰੋਗਾਂ ਤੋਂ ਰਾਖੀ

ਪ੍ਰਾਚੀਨ ਕਾਲ ਵਿੱਚ ਖਾਣ-ਪੀਣ ਅਤੇ ਜੀਵਨ ਸੈਲੀ ਦੇ ਚਲਦਿਆਂ ਸਿਹਤ ਸੰਬੰਧੀ ਸਮੱਸਿਆ ਦਾ ਸਾਹਮਣਾ (ਵੱਡੀ ਪੱਧਰ ਉਤੇ) ਕਦੇ-ਕਦੇ ਹੀ ਕਰਨਾ ਪੈਦਾ ਸੀ। ਪਰ ਜਦੋਂ ਇਹ ਸਮੱਸਿਆ ਪੈਦਾ ਹੁੰਦੀ ਸੀ ਤਾਂ ਇਕ ਮਹਾਮਾਰੀ ਦਾ ਰੂਪ ਲੈ ਲੈਂਦੀ ਸੀ। ਅਜਿਹੀ ਅਵਸਥਾ ਵਿੱਚ ਰਾਜ ਅਤੇ ਸਮਾਜ ਕਿਸ ਤਰ੍ਹਾਂ ਆਪਣੀ ਭੂਮਿਕਾ ਦਾ ਨਿਰਵਾਹ ਕਰਨ ਉਸ ਬਾਰੇ ਕੋਟਿਲਾਅ ਵਿਸਤਾਰ ਨਾਲ ਰੋਸ਼ਨੀ ਪਾਉਂਦੇ ਹਨ। ਉਹ ਲਿਖਦੇ ਹਨ ਕਿ ਬਿਮਾਰੀਆਂ ਦੇ ਦੋ ਪ੍ਰਕਾਰ ਹੁੰਦੇ ਹਨ, (1) ਸਿਰਜੀਆਂ, (2) ਗੈਰ-ਸਿਰਜੀਆਂ।

ਨਕਲੀ ਜਾਂ ਸਿਰਜੀ ਹੋਈ ਬਿਮਾਰੀ ਉਹ ਹੁੰਦੀ ਹੈ ਜੋ ਕਿ ਇਕ ਦੇਸ਼ ਆਪਣੇ ਦੁਸ਼ਮਨ ਦੇਸ਼ ਵਿੱਚ ਅਸ਼ਾਂਤੀ ਅਤੇ ਗੜਬੜੀ ਪੈਦਾ ਕਰਨ ਲਈ ਇਸਤੇਮਾਲ ਵਿੱਚ ਲਿਆਉਂਦਾ ਹੈ। ਇਹ ਬਿਮਾਰੀਆਂ ਆਮ ਤੌਰ ਤੇ ਕਰਮਾਂ ਗਹੀ ਹੀ ਫੈਲਾਈਆਂ ਜਾਂਦੀਆਂ ਹਨ ਇਨ੍ਹਾਂ ਦੇ ਇਸਤੇਮਾਲ ਦੀ ਇਜਾਜ਼ਤ ਮੁਸ਼ਕਲ ਹਾਲਾਤ ਵਿੱਚ ਹੀ ਦਿੱਤੇ ਜਾਣ ਦੀ ਗੱਲ ਕੋਟਿਲਾਅ ਵਲੋਂ ਕਹੀ ਗਈ ਹੈ। ਇਨ੍ਹਾਂ ਦਾ ਉਲੇਖ ਕੋਟਿਲਾਅ ਦੇ ਅਰਥਸ਼ਾਸਤਰ ਵਿੱਚ ਵਿਸਤਾਰ ਨਾਲ ਕੀਤਾ ਗਿਆ ਹੈ। ਕਿਉਂਕਿ ਇਹ ਵਿਸਤਾਰ ਪੂਰਨ ਹੈ ਇਸ ਲਈ ਇਥੇ ਇਸ ਦਾ ਉਲੇਖ ਕਰਨਾ ਉੱਚਿਤ ਪ੍ਰਤੀਤ ਨਹੀਂ ਹੁੰਦਾ। ਦੂਜਾ ਪ੍ਰਕਾਰ ਗੈਰ-ਸਿਰਜਕ ਜਾਂ ਕੁਦਰਤੀ ਬਿਮਾਰੀਆਂ ਦਾ ਹੈ। ਇਹ ਉਹ ਬਿਮਾਰੀਆਂ ਹਨ ਜੋ ਕੁਦਰਤੀ ਜਾਂ ਦੇਸ਼ ਦੀਆਂ ਪਹਿਸਥਿਤੀਆਂ ਅਨੁਸਾਰ ਹੁੰਦੀਆਂ ਹਨ, ਇਹ ਕਦੀ ਘੱਟ ਜਾਂ ਕਦੀ ਜ਼ਿਆਦਾ ਹੁੰਦੀਆਂ ਹਨ। ਇਨ੍ਹਾਂ ਨਾਲ ਨਜ਼ਿਠਣ ਸੰਬੰਧੀ ਉਹ ਲਿਖਦੇ ਹਨ ਕਿ ਇਨ੍ਹਾਂ ਨੂੰ ਕਾਬੂ ਕਰਨ ਲਈ ਵੈਦ ਇਲਾਜ ਗਹੀ ਅਤੇ ਸਾਧੂ ਜਾਂ ਤਪਸਵੀ ਲੋਕ ਵਰਤ, ਮੌਨ ਆਦਿ ਦੀ ਵਰਤੋਂ ਕਰਨ। ਇਨ੍ਹਾਂ ਲਈ ਉਹ ਕੁੱਝ ਸੂਤਰ ਆਦਿ ਵੀ ਦੱਸਦੇ ਹਨ। ਇਸ ਲਈ ਗੰਗਾ ਇਸ਼ਨਾਨ (ਸਥਾਨਕ ਨਦੀਆਂ ਨੂੰ ਵੀ ਇਸ਼ਨਾਨ ਲਈ ਵਰਤਿਆ ਜਾਂਦਾ ਹੋਵੇਗਾ) ਕਿਉਂਕਿ ਨਦੀਆਂ ਅਪਣੇ ਨਾਲ ਪਾਣੀ ਵਿੱਚ ਲਾਭਕਾਰੀ ਬਨਸਪਤੀਆਂ ਦੇ ਤੱਤਾਂ ਨੂੰ ਸਮੇਟ ਕੇ ਚਲਦੀਆਂ ਹਨ। ਸਾਹੁੰਦਰ ਦੀ ਪੂਜਾ ਅਤੇ ਰਾਤ ਦੇ ਜਗਗਾਤੇ ਕਰਕੇ ਦੇਵਤਾ

ਦੀ ਪੂਜਾ ਆਇ। ਭਾਰਤੀ ਵਿਵਸਥਾ ਅਨੁਸਾਰ ਇਥੇ ਹਰੇਕ ਪ੍ਰਾਣੀ ਦਾ ਆਪਣਾ ਕੋਈ ਦੇਵਤਾ ਰਿਹਾ ਹੈ। ਹਰ ਜਾਤੀ ਨੂੰ ਕਿਸੇ ਨਾ ਕਿਸੇ ਦੇਵਤਾ ਨਾਲ ਜੋੜਿਆ ਗਿਆ ਹੈ। ਸੋ, ਉਸ ਦੇਵਤਾ ਰਾਹੀਂ ਪ੍ਰਾਣੀ ਦੇ ਸੁਭਾਅ ਨੂੰ ਸਮਝਕੇ ਉਸ ਦਾ ਅਸਾਨੀ ਨਾਲ ਇਲਾਜ ਕੀਤਾ ਜਾਣਾ ਸੰਭਵ ਹੈ। ਭਾਵੇਂ ਇਹ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਹਨ ਪਰ ਇਨ੍ਹਾਂ ਦੇ ਰਹੱਸ ਨੂੰ ਸਮਝਣ ਲਈ ਸੰਸਕ੍ਰਿਤ ਵਿੱਚ ਰਚਿਤ ਵਾੜਮੇਜ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਬਿਨਾਂ ਇਸ ਦੇ ਕਾਰਜ ਦੇ ਸੂਤਰਾਂ ਦਾ ਹੱਲ ਹੋਣਾਂ ਸੰਭਵ ਨਹੀਂ, “ਹੈਜਾ, ਪਲੋਗ ਅਤੇ ਚੇਚਕ ਵਰਗੀਆਂ ਬਿਮਾਰੀਆਂ ਲਈ ਵੀ ਡਾਕਟਰੀ ਉਪਵਾਂ ਦੇ ਨਾਲ-ਨਾਲ ਜੜੀਆਂ-ਬੁਟੀਆਂ ਦੇ ਸਹਿਯੋਗ ਦੀ ਵੀ ਗੱਲ ਕਹੀ ਗਈ ਹੈ। ਰੋਗਾਂ ਦੀ ਸਮੱਸਿਆ ਨਾ ਸਿਰਫ ਮਨੁੱਖ ਨੂੰ ਪਰੋਸ਼ਾਨ ਕਰਦੀ ਸੀ ਸਗੋਂ ਉਨ੍ਹਾਂ ਦੇ ਜੀਵਨ ਦੇ ਅਨਿੱਖੜਵੇਂ ਅੰਗ ਪਸੂਆਂ ਦੇ ਲਈ ਵੀ ਪਰੋਸ਼ਾਨੀ ਦਾ ਸਬਬ ਹੁੰਦੀ ਸੀ। ਇਸ ਲਈ ਕੋਟਿਲਾ ਉਨ੍ਹਾਂ ਲਈ ਵੀ ਅਨੇਕ ਇਲਾਜਾਂ ਦਾ ਉਲੇਖ ਸੂਤਰ ਰੂਪ ਵਿੱਚ ਕਰਦੇ ਹਨ।

ਕੋਟਿਲਾ ਵਰਗਾ ਵਿਗਿਆਨਕ ਚਿੰਤਕ ਕੋਈ ਵੀ ਗੱਲ ਅਜਿਹੀ ਨਹੀਂ ਕਹਿ ਸਕਦਾ ਜਿਸ ਦਾ ਪ੍ਰਮਾਣ ਨਾ ਹੋਵੇ। ਕਿਉਂਕਿ ਉਸ ਦਾ ਸੰਪੂਰਨ ਚਿੰਤਨ ਵਿਹਾਰਕ ਸੀ ਅਤੇ ਅੱਜ ਵੀ ਉਹ ਦੇਸ਼, ਸਮਾਂ ਅਤੇ ਹਾਲਾਤ ਦੇ ਅਨੁਰੂਪ ਵਿਹਾਰ ਹੋਣ ਉਤੇ ਸਫਲ ਸਿੱਧ ਹੁੰਦਾ ਹੈ। ਲੋੜ ਹੈ ਤਾਂ ਉਨ੍ਹਾਂ ਸੂਤਰਾਂ ਨੂੰ ਹੱਲ ਕਰਕੇ ਉਨ੍ਹਾਂ ਨੂੰ ਲਾਗੂ ਕਰਨ ਦੀ। ਜਿਵੇਂ ਉਹ ਪਸੂਆਂ ਦੀ ਬਿਮਾਰੀ ਲਈ ਕਹਿੰਦੇ ਹਨ ਕਿ ਜੇਕਰ ਜਾਨਵਰਾਂ ਵਿੱਚ ਬਿਮਾਰੀ ਜਾਂ ਮਹਾਮਾਰੀ ਫੈਲ ਜਾਵੇ ਤਾਂ ਪਿੰਡ-ਪਿੰਡ ਵਿੱਚ ਰੋਗ ਸ਼ਾਂਤੀ ਲਈ ਸ਼ਾਂਤੀ ਪਾਠ ਕਰਵਾਏ ਜਾਣ (ਸ਼ਾਂਤੀ ਪਾਠ ਤੋਂ ਭਾਵ ਉਸ ਰੋਗ ਨਾਲ ਸੰਬੰਧਿਤ ਇਲਾਜ ਨੂੰ ਲਾਗੂ ਕਰਨ ਤੋਂ ਹੈ) ਅਤੇ ਜਾਨਵਰਾਂ ਦੇ ਦੇਵਤਾ ਜਿਵੇਂ ਹਾਬੀ ਦੇ ਸੁਥਰਾਮਣਿਆ, ਘੱਢੇ ਦੇ ਅਸ਼ਵਿਨੀ, ਗਾਂ ਦੇ ਪਸੂਪਤੀ, ਮੱਝ ਦੇ ਵਰੁਣ ਅਤੇ ਬੱਕਰੀ ਦੇ ਅੱਗ ਆਇ ਦੇਵਤਾਵਾਂ ਦੀ ਪੂਜਾ ਕਰਵਾਈ ਜਾਵੇ।

## ਅਕਾਲ ਤੋਂ ਰਾਖੀ

ਅਕਾਲ ਤੋਂ ਭਾਵ ਕਿਸੇ ਵੀ ਵਸਤੂ ਖਾਸ ਕਰਕੇ ਅਨਾਜ ਦੀ ਅਤਿ ਦੀ ਕਮੀ ਹੈ। ਅਕਾਲ ਦੇ ਸਮੇਂ ਦੇਸ਼ ਅਤੇ ਰਾਜੇ ਦੀ ਭੂਮਿਕਾ ਬਹੁਤ

ਮਹੱਤਵਪੂਰਨ ਹੋ ਜਾਂਦੀ ਹੈ। ਇਸ ਸੰਦਰਭ ਵਿੱਚ ਕੋਟਿਲਾ ਲਿਖਦੇ ਹਨ ਅਜਿਹੇ ਹਾਲਾਤ ਵਿੱਚ ਰਾਜਾ ਜਨਤਾ ਵਿੱਚ ਬੀਜ ਅਤੇ ਅਨਾਜ ਦੀ ਵੰਡ ਕਰਕੇ ਜਨਤਾ ਦੀ ਸੇਵਾ ਕਰੇ ਜਾਂ ਉਨ੍ਹਾਂ ਨੂੰ ਲੋੜੀਦੀ ਤਨਖਾਹ ਦੇ ਕੇ ਕਿਲਿਆਂ ਅਤੇ ਪੁਲਾਂ ਦੀ ਉਸਾਰੀ ਕਰਵਾਏ। ਕੰਮ ਕਰਨ ਵਿੱਚ ਅਸਮਰੱਥ ਲੋਕਾਂ ਨੂੰ ਨਾ ਸਿਰਫ ਅਨਾਜ ਦਿੱਤਾ ਜਾਵੇ ਜਾਂ ਫਿਰ ਉਨ੍ਹਾਂ ਨੂੰ ਨੇੜੇ ਦੇ ਹੀ ਕਿਸੇ ਅਜਿਹੇ ਦੇਸ਼ ਵਿੱਚ ਤਥਾਦੀਲ ਕੀਤਾ ਜਾਵੇ ਜਿਥੇ ਅਕਾਲ ਦੀ ਸਮੱਸਿਆ ਨਾ ਹੋਵੇ। ਇਸ ਸਮੱਸਿਆ ਦੇ ਹੱਲ ਲਈ ਮਿਤਰ ਦੇਸ਼ਾਂ ਤੋਂ ਸਹਿਯੋਗ ਲਿਆ ਜਾ ਸਕਦਾ ਹੈ ਜਾਂ ਫਿਰ ਦੇਸ਼ ਦੇ ਅਮੀਰਾਂ ਤੇ ਇਕਮਸਤ ਕਰ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਹ ਇਹ ਵੀ ਸੁਝਾਅ ਦਿੰਦੇ ਹਨ ਕਿ ਜੇਕਰ ਅਕਾਲ ਦੀ ਸਥਿਤੀ ਬਹੁਤ ਨਾਜ਼ੂਕ ਹੈ ਤਾਂ ਰਾਜਾ ਅਪਣੀ ਪਰਜਾ ਸਮੇਤ ਮਿਤਰ ਦੇ ਇਲਾਕੇ ਵਿੱਚ ਚਲਾ ਜਾਵੇ ਜਾਂ ਫਿਰ ਸਮੁੰਦਰ ਦੇ ਕੰਢੇ ਜਾਂ ਵੱਡੇ-ਵੱਡੇ ਤਲਾਬਾਂ ਦੇ ਕੰਢੇ ਉਤੇ ਜਾ ਕੇ ਵੱਸ ਜਾਵੇ ਜਿਸ ਨਾਲ ਉਥੇ ਜੀਣ ਜੋਗੇ ਵਸੀਲੇ ਪ੍ਰਾਪਤ ਹੋ ਸਕਣ।

## ਜੈਵਿਕ ਆਫਤਾਂ - ਚੂਹਿਆਂ ਆਇ ਤੋਂ ਰਾਖੀ

ਚੂਹੇ ਜਿਥੇ ਇਕ ਪਾਸੇ ਇਨਸਾਨ ਦੇ ਸਹਿਯੋਗੀ ਦੇ ਰੂਪ ਵਿੱਚ ਜਾਣੇ ਜਾਂਦੇ ਹਨ ਉਥੇ ਹੀ ਉਹ ਖੇਤੀਬਾੜੀ ਨੂੰ ਨੁਕਸਾਨ ਪਹੁੰਚਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਭਾਰਤ ਵਿੱਚ ਚੂਹਿਆਂ ਦੇ ਮਨੋਵਿਗਿਆਨਕ ਅਤੇ ਗਤੀਵਿਧੀਆਂ ਨੂੰ ਸਮਝਣ ਵਾਲਾ ਸਮਾਜ ਸਦੀਆਂ ਤੋਂ ਰਿਹਾ ਹੈ ਜੋ ਨਾ ਸਿਰਫ ਉਨ੍ਹਾਂ ਦੇ ਕਾਰਵਿਹਾਰ ਤੋਂ ਜਾਣੂ ਸੀ ਸਗੋਂ ਉਨ੍ਹਾਂ ਨਾਲ ਨਜ਼ਿਠਣ ਲਈ ਵੀ ਸਮਰੱਥ ਸੀ। ਕੋਟਿਲਾ ਚੂਹਿਆਂ ਦੇ ਦੋਹਾਂ ਪ੍ਰਕਾਰਾਂ ਦੀ ਭੂਮਿਕਾ ਤੋਂ ਜਾਣੂ ਸਨ ਇਸ ਲਈ ਉਹ ਇਨ੍ਹਾਂ ਉਤੇ ਕਾਬੂ ਤੋਂ ਬਾਹਰ ਹੋਣ ਦੀ ਸਥਿਤੀ ਵਿੱਚ ਇਸ ਨੂੰ ਆਫਤ ਦੇ ਰੂਪ ਵਿੱਚ ਦੇਖਦੇ ਹਨ ਅਤੇ ਇਨ੍ਹਾਂ ਨੂੰ ਕਾਬੂ ਕਰਨ ਦੇ ਉਪਵਾਂ ਉਤੇ ਰੋਸ਼ਨੀ ਪਾਉਂਦੇ ਹਨ। ਉਹ ਲਿਖਦੇ ਹਨ ਕਿ “ਜੀਵੇ ਜੀਵਸਾਰ ਜੀਵਨਮ” ਇਸ ਸਿਧਾਂਤ ਨੂੰ ਸਮਝਦਿਆਂ ਚੂਹਿਆਂ ਉਤੇ ਕਾਬੂ ਪਾਉਣ ਲਈ ਬਿੱਲੀ, ਨੇਵਲੇ ਅਤੇ ਦੁਮੂਹੀਂ ਦਾ ਸਹਿਯੋਗ ਲੈਣਾ ਚਾਹੀਦਾ ਹੈ। ਅਜਿਹੇ ਹਾਲਾਤ ਵਿੱਚ ਜੇਕਰ ਕੋਈ ਇਨ੍ਹਾਂ ਨੂੰ ਮਾਰੇ ਤਾਂ ਉਸ ਉਤੇ

12 ਪਣ ਦਾ ਦੰਡ ਲਾਇਆ ਜਾਵੇ। ਉਹ ਉਨ੍ਹਾਂ ਪਾਲੜੂ ਕੁਤਿਆਂ ਦੇ ਮਾਲਕਾਂ ਉਤੇ ਵੀ ਜੁਰਮਾਨਾ ਲਗਾਉਣ ਦੀ ਹਾਮੀ ਭਰਦੇ ਹਨ ਜੋ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜੰਗਲੀ ਕੁਤਿਆਂ ਦੀ ਸੁਤੰਤਰਤਾ ਦੇ ਉਹ ਹਾਮੀ ਸਨ। ਇਸ ਤੋਂ ਇਲਾਵਾ ਉਹ ਕੁੱਝ ਹੋਰ ਹੱਲ ਵੀ ਦੱਸਦੇ ਹਨ ਜਿਵੇਂ ਕੁੱਝ ਦਵਾਈਆਂ ਨਾਲ ਮਿਲਾ ਕੇ ਅਨਾਜ ਨੂੰ ਛਿੜਕਾਅ ਕਰ ਦਿਓ। ਚੂਹਿਆਂ ਨੂੰ ਪਕੜਨ ਲਈ ਉਹ ਚੂਹੇਦਾਨੀ ਦੇ ਇਸਤੇਮਾਲ ਦਾ ਵੀ ਪੱਖ ਲੈਂਦੇ ਹਨ। ਉਹ ਸਾਧੂ ਅਤੇ ਤਧੱਸਵੀਆਂ ਦੇ ਸਹਿਯੋਗ ਦੀ ਵੀ ਗੱਲ ਕਹਿੰਦੇ ਹਨ। ਖਾਸ ਤਿਓਹਾਰਾਂ ਮੌਕੇ ਉਹ ਚੂਹੇ ਯਾਨੀ ਮੁਸ਼ਕ ਪੂਜਾ ਦੀ ਸਹੂਲਤ ਵੀ ਯਕੀਨੀ ਬਣਾਉਂਦੇ ਹਨ। ਇਸ ਤਰ੍ਹਾਂ ਉਹ ਇਸੇ ਸਮੱਸਿਆ ਦੇ ਹੱਲ ਲਈ ਹਰ ਤਰ੍ਹਾਂ ਦੇ ਉਪਾਅ ਕਰਨ ਉਤੇ ਵਿਚਾਰ ਕਰਦੇ ਹਨ।

## ਜੈਵਿਕ ਆਫਤਾਂ ਸ਼ੇਰ-ਚੀਤੇ ਵਰਗੇ ਹਿੰਸਕ ਪ੍ਰਾਣੀਆਂ ਤੋਂ ਰਾਖੀ

ਜੰਗਲੀ ਪ੍ਰਾਣੀ ਕਦੀ-ਕਦੀ ਬੁਦ ਹੀ ਜਾਂ ਤਾਂ ਦੁਸ਼ਮਣ ਰਾਜਿਆਂ ਦੇ ਪ੍ਰੈਰਿਤ ਕਰਨ ਨਾਲ ਮਨੁੱਖੀ ਬਸਤੀਆਂ ਵਿੱਚ ਦਾਖਲ ਹੋ ਜਾਂਦੇ ਹਨ ਜਿਸ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਅੱਜ ਵੀ ਉਨ੍ਹਾਂ ਇਲਾਕਿਆਂ ਵਿੱਚ ਜਿਥੇ ਮਨੁੱਖ ਨੇ ਜੰਗਲਾਂ ਦੀ ਕਟਾਈ ਕਰ ਦਿੱਤੀ ਹੈ ਅਤੇ ਆਪਣੀਆਂ ਬਸਤੀਆਂ ਵਸਾ ਲਈਆਂ ਹਨ ਉਨ੍ਹਾਂ ਖੇਤਰਾਂ ਵਿੱਚ ਜੰਗਲੀ ਹਿੰਸਕ ਜਾਨਵਰਾਂ ਦੇ ਬਹੁਤ ਹਮਲੇ ਹੁੰਦੇ ਰਹਿੰਦੇ ਹਨ। ਸ਼ੇਰ-ਚੀਤੇ ਵਰਗੇ ਜੰਗਲੀ ਜਾਨਵਰ ਭਾਵੇਂ ਸਾਡੀ ਜੈਵਿਕ ਸੈਲੀ ਦਾ ਅਨਿੱਖੜਵਾਂ ਅੰਗ ਹਨ ਪਰ ਇਨ੍ਹਾਂ ਦੇ ਅਨਿੱਜਤਣ ਨਾਲ ਸਭ ਨੂੰ ਹਾਨੀ ਹੋ ਸਕਦੀ ਹੈ। ਕੋਟਿਲਾ ਨੇ ਇਸ ਦੇ ਹਮਲੇ ਨੂੰ ਵੀ ਇਕ ਆਫਤ ਮੰਨਿਆ ਹੈ ਅਤੇ ਇਸ ਦੇ ਹੱਲ ਦੇ ਉਪਵਾਂ ਉਤੇ ਵੀ ਰੋਸ਼ਨੀ ਪਾਈ ਹੈ। ਉਹ ਲਿਖਦੇ ਹਨ ਕਿ ਇਨ੍ਹਾਂ ਦੇ ਬਸਤੀਆਂ ਵਿੱਚ ਦਾਖਲੇ ਉਤੇ ਰੋਕ ਲਗਾਉਣ ਲਈ ਮਰੇ ਜਾਨਵਰਾਂ ਦੀਆਂ ਲਾਸ਼ਾਂ ਨੂੰ ਜੰਗਲਾਂ ਵਿੱਚ ਸੁਟਵਾ ਦਿੱਤਾ ਜਾਵੇ ਜਿਸ ਨਾਲ ਇਨ੍ਹਾਂ ਦੇ ਭੋਜਨ ਦਾ ਪ੍ਰਬੰਧ ਹੋ ਸਕੇ। ਇਸ ਤੋਂ ਇਲਾਵਾ ਧੂਰਾ ਅਤੇ ਜੰਗਲੀ ਜ਼ਹਿਰਲੀ ਬੂਟੀ ਨੂੰ ਮਿਲਾ ਕੇ ਪਸੂਆਂ ਦੀਆਂ ਲਾਸ਼ਾਂ ਵਿੱਚ ਭਰ ਕੇ ਉਨ੍ਹਾਂ ਨੂੰ ਜੰਗਲਾਂ ਵਿੱਚ ਛੱਡ ਦਿੱਤਾ ਜਾਵੇ। ਇਸ ਸੰਕਟ ਤੋਂ ਬਚਣ ਜਾਂ ਸਾਹਮਣਾ ਕਰਨ ਲਈ

ਸਿਕਾਰੀਆਂ ਦਾ ਸਹਿਯੋਗ ਵੀ ਲੋੜੀਦਾ ਹੈ। ਉਹ ਵਿਅਕਤੀ ਜਿਹੜਾ ਹਿੰਸਕ ਜਾਨਵਰਾਂ ਨਾਲ ਘਰੇ ਵਿਅਕਤੀ ਦੀ ਮਦਦ ਨਾ ਕਰੇ ਉਸ ਨੂੰ ਦੰਡ ਦਿੱਤਾ ਜਾਵੇ ਅਤੇ ਜਿਹੜਾ ਹਿੰਸਕ ਜਾਨਵਰਾਂ ਦਾ ਸ਼ਿਕਾਰ ਕਰੇ ਉਸ ਨੂੰ ਇਨਾਮ ਦਿੱਤਾ ਜਾਵੇ। ਕੋਟਿਲਾਅ ਨੇ ਹਰੇਕ ਆਫਤ ਤੋਂ ਛੁਟਕਾਰੇ ਲਈ ਪੂਜਾ ਦਾ ਵਿਧਾਨ ਦਿੱਤਾ ਹੈ ਇਥੇ ਵੀ ਉਹ ਸ਼ੇਰ ਵਰਗੇ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਪਹਾੜਾਂ ਦੀ ਪੂਜਾ ਦਾ ਵਿਧਾਨ ਦਿੰਦੇ ਹਨ। ਪੂਜਾ ਤੋਂ ਭਾਵ ਹੈ ਕਿ ਉਹ ਸਥਾਨ ਜਿਥੋਂ ਇਹ ਆਫਤ ਆਉਂਦੀ ਹੈ ਜਾਂ ਸ਼ੁਰੂ ਹੁੰਦੀ ਹੈ ਉਸ ਨੂੰ ਹੋਰ ਪ੍ਰਹੁਲਤ ਕੀਤਾ ਜਾਵੇ।

### **ਜੀਵਿਕ ਆਫਤਾਂ - ਸੱਪ ਆਦਿ ਜ਼ਹਿਰੀਲੇ ਜੀਵਾਂ ਤੋਂ ਰਾਖੀ**

ਮੰਤਰਾਂ ਅਤੇ ਜੜੀਆਂ-ਬੂਟੀਆਂ ਦੇ ਜਾਣਕਾਰ ਲੋਕ ਸੱਪ ਦੇ ਡੰਗਾਂ ਦੇ ਇਲਾਜ ਲਈ ਹਮੇਸ਼ਾ ਤਤਪਰ ਰਹਿਣ ਅਤੇ ਨਗਰ ਵਾਸੀਆਂ ਦੀ ਲੋੜ ਅਨੁਸਾਰ ਉਨ੍ਹਾਂ ਨੂੰ ਮਾਰ ਸਕਣ। ਇਨ੍ਹਾਂ ਤੋਂ ਬਚਾਅ ਲਈ ਵੀ ਉਹ ਪੂਜਾ ਆਦਿ ਦਾ ਵਿਧਾਨ ਦੱਸਦੇ ਹਨ।

### **ਸਮਾਜਕ ਆਫਤਾਂ : ਰਾਕਸ਼ਾਂ ਤੋਂ ਬਚਾਅ**

ਰਾਖਸ਼ਾਂ ਤੋਂ ਵੀ ਬਚਾਅ ਲਈ ਉਹ ਵਿਧਾਨ ਨਿਰਧਾਰਤ ਕਰਦੇ ਹਨ। ਕੋਟਿਲਾਅ ਦਾ ਸਮਾਂ ਉਹ ਸਮਾਂ ਹੈ ਜਦੋਂ ਬੁੱਧ ਧਰਮ ਦਾ ਪ੍ਰਚਲਨ ਸਭ ਪਸੇ ਹੋ ਚੁੱਕਾ ਸੀ। ਹੀਨਜਾਨ ਅਤੇ ਮਹਾਯਾਨ ਜਾਤੀਆਂ ਵਿੱਚ ਉਨ੍ਹਾਂ ਦੀ ਵੰਡ ਸਪੱਸ਼ਟ ਤੌਰ ਤੇ ਦਿਸਦੀ ਸੀ। ਮਹਾਯਾਨ ਭਾਈਚਾਰੇ ਵਿੱਚ ਅਨੇਕ ਪ੍ਰਕਾਰ ਦੀਆਂ ਤਾਂਤਰਿਕ ਰੀਤੀ ਰਿਵਾਜ਼ਾਂ ਨੂੰ ਪੁੱਖਤਾ ਮਿਲੀ ਹੋਈ ਸੀ। ਇਸੇ ਕਾਰਨ ਸਮਾਜ ਵਿੱਚ ਅਨੇਕਾਂ ਅਲਾਮਤਾਂ ਨੇ ਅਪਣੀ ਥਾਂ ਬਣਾ ਲਈ ਸੀ। ਇਨ੍ਹਾਂ ਜੜ੍ਹਾਂ ਦੇ ਵਿਰੋਧ ਲਈ ਉਹ ਅਥਰਵਵੇਦ ਦੇ ਸਹਿਯੋਗ ਦਾ ਉਲੇਖ ਕਰਦੇ ਹਨ। ਕੋਟਿਲਾਅ ਇਹ ਵੀ ਕਹਿੰਦੇ ਹਨ ਕਿ ਰਾਜਾ ਅਜਿਹੇ ਡਰਾਂ ਤੋਂ ਅਪਣੀ ਪਰਜਾ ਦੀ ਰਾਖੀ ਕਰੇ ਅਤੇ ਅਥਰਵਵੇਦ ਦੇ ਰਿਆਨੀਆਂ, ਤਾਂਤਰਿਕਾਂ, ਸਿੱਧਾਂ ਅਤੇ ਤਪਸਵੀਆਂ ਨੂੰ ਆਪਣੇ ਦੇਸ਼ ਵਿੱਚ ਸਨਮਾਨਯੋਗ ਸਥਾਨ ਦੇਵੇ ਜਿਸ ਨਾਲ ਸਮੇਂ ਉਤੇ ਉਹ ਇਸ ਤਰ੍ਹਾਂ ਦੀਆਂ ਅਲਾਮਤਾਂ ਤੋਂ ਪਰਜਾ ਦੀ ਰਾਖੀ ਕਰ ਸਕਣ। ਇਸ ਤਰ੍ਹਾਂ ਪੁਰਾਤਨ ਭਾਰਤ ਵਿੱਚ ਅੱਠ ਅਲਾਮਤਾਂ ਆਮ ਤੌਰ

ਤੇ ਪ੍ਰਚਲਿਤ ਸਨ। ਇਨ੍ਹਾਂ ਦੇ ਹੱਲ ਦੇ ਵਿਸ਼ੇ ਵਿੱਚ ਕੋਟਿਲਾਅ ਨੇ ਸੂਤਰ ਰੂਪ ਵਿੱਚ ਵਿਧਾਨ ਦਿੱਤੇ ਹਨ। ਇਸ ਤੋਂ ਇਲਾਵਾ ਦੇਸ਼ ਸਮੇਂ, ਹਾਲਾਤ ਦੇ ਅਨੁਸਾਰ ਹੋਰਨਾ ਅਲਾਮਤਾਂ ਨੇ ਵੀ ਜਨਮ ਲਿਆ ਹੋਵੇਗਾ ਤਾਂ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦੇ ਅਨੁਸਾਰ ਹੀ ਕਾਰਵਾਈ ਕਰੇ। ਪੁਰਾਤਨ ਭਾਰਤ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਉਹ ਕੁਦਰਤ ਨਾਲ ਤਾਲਮੇਲ ਬਣਾ ਕੇ ਹੀ ਚਲਦਾ ਸੀ। ਇਸ ਲਈ ਆਮ ਤੌਰ ਤੇ ਵੱਡੀਆਂ ਅਲਾਮਤਾਂ ਤੋਂ ਬਚਿਆ ਰਹਿੰਦਾ ਸੀ। ਕੁਦਰਤ ਨਾਲ ਮਿਲਾਪ ਉਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸੀ। ਪਰ ਆਧੁਨਿਕ ਸਮੇਂ ਵਿੱਚ ਮਸ਼ੀਨੀਕਰਨ ਕਾਰਨ ਉਸ ਨੇ ਕੁਦਰਤ ਦੇ ਸਾਹਮਣੇ ਚੁਨੌਤੀਆਂ ਪੇਸ਼ ਕਰ ਦਿੱਤੀਆਂ ਹਨ। ਇਨ੍ਹਾਂ ਚੁਨੌਤੀਆਂ ਦੇ ਨਤੀਜੇ ਵਜੋਂ ਕੁਦਰਤੀ ਆਫਤਾਂ ਦੀ ਗਿਣਤੀ ਵਿੱਚ ਵਧਾ ਹੋ ਗਿਆ ਹੈ। ਉਥੇ ਹੀ ਆਧੁਨਿਕਤਾ ਨੂੰ ਬਰਕਰਾਰ ਰੱਖਣ ਲਈ ਮਸ਼ੀਨਾਂ ਦਾ ਇਸਤੇਮਾਲ ਦਿੱਨ-ਦਿੱਨ ਵਧਾਉਣਾ ਪੈ ਰਿਹਾ ਹੈ। ਇਸ ਕਾਰਨ ਹੀ ਕਈ ਅਲਾਮਤਾਂ ਨੇ ਜਨਮ ਲੈ ਲਿਆ ਹੈ ਜਿਨ੍ਹਾਂ ਦਾ ਮਨੁੱਖ ਕੋਲ ਕੋਈ ਹੱਲ ਨਹੀਂ। ਉਹ ਇਨ੍ਹਾਂ ਨੂੰ ਸਮੁੱਚੇ ਤੌਰ ਤੇ ਖਤਮ ਕਰਕੇ ਨਵੇਂ ਪ੍ਰਕਾਰ ਦੀਆਂ ਅਲਾਮਤਾਂ ਨੂੰ ਜਨਮ ਦੇਣ ਲਈ ਤਤਪਰ ਹੈ। ਪੁਰਾਤਨ ਭਾਰਤ ਸੰਸਕ੍ਰਿਤੀ ਅਧਾਰਤ ਸਮਾਜ ਸੀ ਇਸ ਲਈ ਆਫਤਾਂ ਦਾ ਸਾਹਮਣਾ ਜਾਂ ਹੱਲ ਵੀ ਉਹ ਸੰਸਕ੍ਰਿਤੀ ਅਤੇ ਸਮਾਜ ਦੇ ਅਧਾਰ ਉਤੇ ਹੀ ਕੱਢ ਲੈਂਦਾ ਸੀ ਪਰ ਅੱਜ ਜੋ ਸਮਾਜ ਨਿਰਮਤ ਹੋਇਆ ਹੈ ਉਹ ਸਭਿਆਤਾ ਉਤੇ ਅਧਾਰਤ ਹੈ ਜਿਸ ਵਿੱਚ ਵਿਅਕਤੀ ਵਿਸ਼ੇਸ਼ ਦੇ ਹਿੱਤਾਂ ਦੀ ਰਾਖੀ ਨੂੰ ਸਮਾਜ ਦੇ ਮੁਕਾਬਲੇ ਵਿੱਚ ਵੱਧ ਮਹੱਤਵ ਦਿੱਤਾ ਜਾਂਦਾ ਹੈ। ਨਤੀਜੇ ਵਜੋਂ ਆਫਤਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਨਵੇਂ-ਨਵੇਂ ਪ੍ਰਕਾਰ ਵਧਦੇ ਜਾ ਰਹੇ ਹਨ। ਅੱਜ ਲੋੜ ਹੈ ਕਿ ਪੁਰਾਤਨ ਭਾਰਤੀ ਪਰੰਪਰਾਵਾਂ ਨੂੰ ਆਧੁਨਿਕ ਸੰਦਰਭ ਵਿੱਚ ਵਰਤਿਆ ਜਾਵੇ ਅਤੇ ਜੇ ਕਰ ਅਸੀਂ ਅਜਿਹਾ ਕਰ ਸਕੇ ਤਾਂ ਇਹ ਕੁਦਰਤ ਅਤੇ ਸਮਾਜ ਦੀ ਰਾਖੀ ਅਤੇ ਆਫਤ ਪ੍ਰਬੰਧਨ ਦੇ ਦਿਸ਼ਟੀਕੋਨ ਨਾਲ ਚੁੱਕਿਆ ਗਿਆ ਇਕ ਬਹੁਤ ਵੱਡਾ ਅਤੇ ਮਹੱਤਵਪੂਰਨ ਕਦਮ ਹੋਵੇਗਾ।

(ਲੇਖਕ ਅਟਲ ਬਿਹਾਰੀ ਵਜ਼ਪਾਈ ਰਿੰਦੀ ਯੂਨੀਵਰਸਿਟੀ ਭੁਪਾਲ ਵਿੱਚ ਸਮਾਜ ਵਿਗਿਆਨ ਵਿਭਾਗ ਦੇ ਡੀਨ ਹਨ)

e-mail :pawan\_sharma1967@yahoo.co.in

ਸੇਵਾ ਕਰ ਰਹੇ ਡਾਕਟਰਾਂ ਦੀ ਸਿਖਲਾਈ ਲਈ ਲੰਬੀ ਮਿਆਦ ਦੇ ਕੋਰਸ ਕਾਫੀ ਸਮੇਂ ਤੋਂ ਚਲਾਏ ਜਾ ਰਹੇ ਹਨ। ਹਾਲ ਹੀ ਵਿੱਚ ਟ੍ਰਾਮਾ ਸਰਜਰੀ ਅਤੇ ਅਹਿਮ ਸਾਂਭ ਸੰਭਾਲ ਵਿੱਚ ਐਮ ਸੀ ਐਚ ਦਾ ਸੁਪਰ ਸਪੈਸ਼ਿਲਿਟੀ ਕੋਰਸ ਵੀ ਸ਼ੁਰੂ ਕੀਤਾ ਗਿਆ ਜਿਸ ਨਾਲ ਏਮਜ਼ (ਏ ਆਈ ਆਈ ਐਮ ਐਸ) ਟ੍ਰਾਮਾ ਸਰਜਰੀ ਵਿੱਚ ਸਰਜੀਕਲ ਮਾਹਰਾਂ ਨੂੰ ਸਿਖਿਅਤ ਕਰਨ ਵਾਸਤੇ ਰਸਮੀ ਡਿਗਰੀ ਕੋਰਸ ਅਰੰਭ ਕਰਨ ਵਾਲਾ ਭਾਰਤ ਵਿੱਚ ਪਹਿਲਾ ਸੰਸਥਾਨ ਬਣ ਗਿਆ।

ਏਪੈਕਸ ਟ੍ਰਾਮਾ ਸੈਟਰ ਵਲੋਂ ਪਹਿਲਾਂ ਹੀ ਐਨ ਡੀ ਐਮ ਦੇ ਦੀ ਸਹਾਇਤਾ ਪ੍ਰਾਪਤ ਭਾਰਤ ਵਿੱਚ ਐਡਵਾਂਸ ਟ੍ਰਾਮਾ ਲਾਈਫ ਸੁਪੋਰਟ ਲਈ ਸਮਰੱਥਾ ਵਿਕਸਤ ਕਰਨ ਦਾ ਮੌਹਰੀ ਪ੍ਰਜੈਕਟ ਮੁਕੰਮਲ ਕੀਤਾ ਜਾ ਚੁੱਕਾ ਹੈ। ਇਸ ਵਿੱਚ ਤਿੰਨ ਰਾਜਾਂ ਦੇ ਡਾਕਟਰਾਂ, ਨਰਸਾਂ ਅਤੇ ਸਹਾਇਕ ਡਾਕਟਰੀ ਅਮਲੇ ਨੂੰ ਮੁਢਲੇ ਅਤੇ ਐਡਵਾਂਸ ਟ੍ਰਾਮਾ ਲਾਈਫ ਸੁਪੋਰਟ ਵਿੱਚ ਸਿਖਲਾਈ ਦਿੱਤੀ ਜਾ ਚੁੱਕੀ ਹੈ। ਐਡਵਾਂਸ ਟ੍ਰਾਮਾ ਲਾਈਫ ਸੁਪੋਰਟ ਲਈ ਡਾਕਟਰੀ ਅਮਲੇ ਨੂੰ ਸਿਖਲਾਈ ਦੇਣ ਲਈ ਸਮਰੱਥਾ ਦਾ ਵਿਕਾਸ ਕਰਨ ਬਾਰੇ ਪਸਾਰ ਪ੍ਰਜੈਕਟ ਪਹਿਲਾਂ ਹੀ ਚੱਲ ਰਿਹਾ ਹੈ ਜਿਸ ਦਾ ਟੀਚਾ ਅਗਲੇ ਚਾਰ ਸਾਲਾਂ ਦੌਰਾਨ 1800 ਡਾਕਟਰਾਂ ਅਤੇ ਨਰਸਾਂ ਨੂੰ ਐਡਵਾਂਸ ਟ੍ਰਾਮਾ ਕੇਅਰ ਵਿੱਚ ਸਿਖਲਾਈ ਦੇਣਾ ਹੈ।

ਆਖਰ ਵਿੱਚ, ਸਾਨੂੰ ਜਾਪਾਨ ਵਰਗੇ ਆਫਤਾਂ ਤੋਂ ਪ੍ਰਾਵਿਤ ਰਹਿਣ ਵਾਲੇ ਦੇਸ਼ ਤੋਂ ਸਬਕ ਲੈਣ ਦੀ ਜ਼ਰੂਰਤ ਹੈ ਜਿਥੇ ਉਨ੍ਹਾਂ ਨੇ ਹਸਪਤਾਲ ਤੋਂ ਪਹਿਲਾਂ ਦੀ ਟ੍ਰਾਮਾ ਸਾਂਭ-ਸੰਭਾਲ ਅਤੇ ਆਫਤ ਪ੍ਰਬੰਧਨ ਲਈ ਇਕ ਪ੍ਰਣਾਲੀ ਸਥਾਪਤ ਕੀਤੀ ਹੈ। ਇਕ ਕਮਾਂਡ ਕੇਂਦਰ ਅਤੇ ਹੰਗਾਮੀ ਜਾਣਕਾਰੀ ਪ੍ਰਣਾਲੀ ਸਥਾਪਤ ਕਰਨ ਦੀ ਲੋੜ ਹੈ ਜਿਥੇ ਸਾਰੇ ਹਸਪਤਾਲ ਮੌਤਾਂ ਦੀ ਗਿਣਤੀ ਅਤੇ ਸਹਾਇਤਾ ਦੀ ਲੋੜ ਲਈ ਪਹੁੰਚ ਕਰਨ।

(ਲੇਖਕ ਏਮਜ਼, ਨਵੀਂ ਦਿੱਲੀ ਵਿੱਚ ਜੇ ਪੀ ਐਨ ਏਪੈਕਸ ਟ੍ਰਾਮਾ ਸੈਟਰ ਦੇ ਟ੍ਰਾਮਾ ਸਰਜਰੀ ਅਤੇ ਕਰਿਟੀਕਲ ਕੇਅਰ ਡਿਵੀਜ਼ਨ ਵਿੱਚ ਸਰਜਰੀ ਦੇ ਪ੍ਰੈਸ਼ਰ ਹਨ।)

e-mail :amitguptaaiims@gmail.com  
:mcmisra@gmail.com

# ਭਾਰਤ ਵਿੱਚ ਆਫਤ ਪ੍ਰਬੰਧਨ

 ਧੀਪ੍ਰਗਾ ਦਵਿਵੇਦੀ

**ਆ** ਫਤ ਦਾ ਅਰਥ ਹੈ ਅਚਾਨਕ ਹੋਣ ਵਾਲੀ ਇਕ ਵਿਨਾਸ਼ਕਾਰੀ ਘਟਨਾ, ਜਿਸ ਨਾਲ ਵਿਆਪਕ ਭੌਤਿਕ ਹਾਨੀ ਹੁੰਦੀ ਹੈ ਅਤੇ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ। ਦੂਜੇ ਪ੍ਰਸ਼ਾਸਨਕ ਸੁਧਾਰ ਆਯੋਗ ਨੇ ਅਪਣੀ ਤੀਜੀ ਰਿਪੋਰਟ ਵਿੱਚ ਆਫਤ ਦੇ ਲਈ 'ਡਿਜ਼ਾਸਟਰ' ਦੀ ਥਾਂ ਉਤੇ 'ਕਰਾਈਸਿਸ' ਸ਼ਬਦ ਦਾ ਇਸਤੇਮਾਲ ਕੀਤਾ ਹੈ। ਇਹ ਉਹ ਉਲਟ ਸਥਿਤੀ ਹੈ ਜੋ ਮਨੁੱਖੀ, ਭੌਤਿਕ, ਵਾਤਾਵਰਣਿਕ ਅਤੇ ਸਮਾਜਕ ਪਰਿਪੇਖ ਨੂੰ ਵਿਆਪਕ ਤੌਰ 'ਤੇ ਪ੍ਰਭਾਵਿਤ ਕਰਦੀ ਹੈ। ਵਿਸ਼ਵ ਸਿਹਤ ਸੰਗਠਨ ਆਫਤ ਦੀ ਇਸ ਤਰ੍ਹਾਂ ਵਿਆਖਿਆ ਕਰਦਾ ਹੈ, "ਕੋਈ ਘਟਨਾ ਜਿਸ ਕਾਰਨ ਹੋਏ ਨੁਕਸਾਨ, ਹਾਲਾਤ ਵਿੱਚ ਰੁਕਾਵਟਾਂ, ਮਨੁੱਖੀ ਜੀਵਨ ਨੂੰ ਹਾਨੀ, ਸਿਹਤ ਅਤੇ ਸਿਹਤ ਸੇਵਾਵਾਂ ਨੂੰ ਨੁਕਸਾਨ ਦਾ ਸਾਹਮਣਾ ਕਰਨ ਵਿੱਚ ਪ੍ਰਭਾਵਤ ਭਾਈਚਾਰੇ ਜਾਂ ਖੇਤਰ ਦੇ ਯਤਨ ਨਾਕਾਫੀ ਹੋਣ ਅਤੇ ਬਾਹਰੀ ਭਾਈਚਾਰੇ ਜਾਂ ਖੇਤਰ ਵਲੋਂ ਅਸਾਧਾਰਨ ਯਤਨਾਂ ਦੀ ਲੋੜ ਹੋਵੇ।" ਆਫਤ ਪ੍ਰਬੰਧਨ ਕਾਨੂੰਨ 2005 ਦੇ ਅਨੁਸਾਰ ਆਫਤ ਤੋਂ ਭਾਵ ਕਿਸੇ ਖੇਤਰ ਵਿੱਚ ਹੋਏ ਤਬਾਹੀ, ਵਿੱਤੀ, ਭਾਰੀ ਨੁਕਸਾਨ ਅਤੇ ਬੇਹਦ ਗੰਭੀਰ ਘਟਨਾ ਤੋਂ ਹੈ ਜੋ ਕੁਦਰਤੀ ਜਾਂ ਮਨੁੱਖ ਜਾਤੀ ਵਲੋਂ ਉਪਜਾਈ ਜਾਂ ਦੁਰਘਟਨਾਵਸ ਜਾਂ ਲਾਪ੍ਰਵਾਹੀ ਨਾਲ ਘਟੀ ਹੋ ਸਕਦੀ ਹੈ ਅਤੇ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਨੁੱਖੀ ਜੀਵਨ ਦੀ ਹਾਨੀ ਹੁੰਦੀ ਹੈ ਜਾਂ ਮਨੁੱਖ ਪੀੜ੍ਹਤ ਹੁੰਦਾ ਹੈ ਜਾਂ ਜਾਇਦਾਦ ਦਾ ਨੁਕਸਾਨ ਹੁੰਦਾ ਹੈ ਜਾਂ ਵਾਤਾਵਰਨ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਦਾ ਹੈ।

ਆਫਤ ਦੇ ਵਰਗੀਕਰਨ ਲਈ ਗਠਿਤ ਪੰਤ ਕਮੇਟੀ (1999) ਵਲੋਂ ਪਛਾਣੀਆਂ ਗਈਆਂ ਪ੍ਰਮੁੱਖ ਆਫਤਾਂ ਇਸ ਪ੍ਰਕਾਰ ਹਨ :

### 1. ਪਾਣੀ ਅਤੇ ਜਲਵਾਯੂ ਨਾਲ ਜੁੜੀਆਂ

**ਆਫਤਾਂ :** ਚੱਕਰਵਾਤ, ਤੁਫਾਨ, ਗੜੇਮਾਰ, ਬੱਦਲ ਫੱਟਣਾਂ, ਲੂ ਜਾਂ ਸੀਤ ਲਹਿਰ, ਬਰਫ ਦੇ ਤੇਵੇਂ ਖਿਸਕਣੇ, ਸੋਕਾ, ਸਮੁੰਦਰ ਦਾ ਉਛਾਲ, ਬੱਦਲਾਂ ਦੀ ਗਰਜਣ ਜਾਂ ਬਿਜਲੀ ਦਾ ਗਿਰਨਾ।

**2. ਧਰਤੀ ਸੰਬੰਧੀ ਆਫਤਾਂ :** ਜ਼ਮੀਨ ਦਾ ਖਿਸਕਣਾ ਜਾਂ ਚਿੱਕੜ ਦਾ ਵਹਾਅ, ਭੁਚਾਲ, ਬੰਨ੍ਹ ਦਾ ਟੁੱਟਣਾ, ਖਾਣ ਵਿੱਚ ਅੱਗ।

**3. ਦੁਰਘਟਨਾ ਸੰਬੰਧੀ ਆਫਤਾਂ :** ਜੰਗਲਾਂ ਵਿੱਚ ਅੱਗ ਲੱਗਣਾ, ਸ਼ਹਿਰਾਂ ਵਿੱਚ ਅੱਗ ਲੱਗਣਾ, ਖਾਣਾਂ ਵਿੱਚ ਪਾਣੀ ਭਰਨਾ, ਤੇਲ ਦਾ ਫੈਲਾਅ, ਪ੍ਰਮੁੱਖ ਇਮਾਰਤਾਂ ਦਾ ਢਹਿਣਾ, ਇਕੋ ਨਾਲ ਕਈ ਬੰਬਾਂ ਦਾ ਵਿਸਫੇਟ, ਬਿਜਲੀ ਨਾਲ ਅੱਗ ਲੱਗਣਾ, ਹਵਾਈ, ਸੜਕੀ ਜਾਂ ਰੇਲ ਦੁਰਘਟਨਾਵਾਂ।

**4. ਜੈਵਿਕ ਆਫਤਾਂ :** ਮਹਾਮਾਰੀਆਂ, ਕੀਝਿਆਂ ਦਾ ਹਮਲਾ, ਜਾਨਵਰਾਂ ਦੀਆਂ ਮਹਾਮਾਰੀਆਂ, ਜਹਿਰੀਲਾ ਭੋਜਨ।

**5. ਰਸਾਇਣਕ, ਸੱਨਅਤੀ ਅਤੇ ਪ੍ਰਮਾਣੂ ਸੰਬੰਧੀ ਆਫਤਾਂ :** ਰਸਾਇਣਕ ਗੈਸ ਦਾ ਰਿਸਾਅ, ਪ੍ਰਮਾਣੂ ਬੰਬ ਗਿਰਨਾ।

ਉਪਰੋਕਤ ਆਫਤਾਂ ਨੂੰ ਅਸੀਂ ਹੇਠ ਲਿਖੇ ਪ੍ਰਕਾਰਾਂ ਵਿੱਚ ਵੀ ਵੰਡ ਸਕਦੇ ਹਾਂ :

**• ਕੁਦਰਤੀ ਆਫਤਾਂ :** ਇਸ ਦੇ ਕੁਝ ਉਦਾਹਰਣ ਹਨ ਚੱਕਰਵਾਤ, ਤੁਫਾਨ, ਗੜੇਮਾਰ, ਬੱਦਲ ਫੱਟਣਾਂ, ਲੂ ਜਾਂ ਸੀਤ ਲਹਿਰ, ਪਹਾੜ ਦਾ ਖਿਸਕਣਾ, ਸੋਕਾ, ਸਮੁੰਦਰ ਦਾ ਉਛਾਲ, ਬੱਦਲਾਂ ਦੀ ਗਰਜਣ ਜਾਂ ਬਿਜਲੀ ਦਾ ਗਿਰਨਾ, ਧਰਤੀ ਦਾ ਖਿਸਕਣਾ ਅਤੇ ਚਿੱਕੜ ਦਾ ਵਹਾਅ ਅਤੇ ਭੁਚਾਲ ਆਦਿ।

**• ਮਨੁੱਖ ਵਲੋਂ ਪੈਦਾ ਕੀਤੀਆਂ ਆਫਤਾਂ :**

ਇਸ ਦੇ ਕੁਝ ਉਦਾਹਰਣ ਹਨ ਬੰਨ੍ਹ ਦਾ ਟੁੱਟਣਾ, ਖਾਣ ਵਿੱਚ ਅੱਗ, ਸ਼ਹਿਰਾਂ ਵਿੱਚ ਅੱਗ ਦਾ ਲਗਣਾ, ਖਾਣਾਂ ਵਿੱਚ ਪਾਣੀ ਭਰਨਾ, ਤੇਲ ਦਾ ਫੈਲਾਅ, ਪ੍ਰਮੁੱਖ ਇਮਾਰਤਾਂ ਦਾ ਢਹਿਣਾ, ਇਕੋ ਨਾਲ ਕਈ ਬੰਬਾਂ ਦਾ ਵਿਸਫੇਟ, ਬਿਜਲੀ ਤੋਂ ਅੱਗ ਲਗਣਾ, ਸੜਕ ਅਤੇ ਰੇਲ ਦੁਰਘਟਨਾ ਆਦਿ।

### ਕੁਦਰਤੀ ਆਫਤਾਂ ਕਾਰਨ ਡੌਤਿਕ ਬਦਲਾਅ

ਕੁਦਰਤੀ ਆਫਤਾਂ ਪੁਰਾਤਨ ਕਾਲ ਤੋਂ ਹੀ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ ਹਨ। ਕਈ ਘਟਨਾਵਾਂ ਦੇ ਕਾਰਨ ਧਰਤੀ ਉਤੇ ਆਏ ਬਦਲਾਅ ਦਾ ਪ੍ਰਮਾਣ ਵੱਖ-ਵੱਖ ਸਥਾਨਾਂ ਉਤੇ ਮਿਲਦਾ ਰਿਹਾ ਹੈ, ਜਿਵੇਂ ਇਹ ਮੰਨਿਆ ਜਾਂਦਾ ਹੈ ਕਿ ਡਾਇਨਾਸੋਰ ਦਾ ਅੰਤ ਇਕ ਕੁਦਰਤੀ ਘਟਨਾ ਦੇ ਕਾਰਨ ਹੋਇਆ ਸੀ ਜਿਸ ਵਿੱਚ ਧਰਤੀ ਨਾਲ ਕੋਈ ਗ੍ਰਹਿੰਡਲ/ਤਾਰਾ ਟਕਰਿਗਿਆ ਸੀ। ਉਸ ਦੇ ਕਾਰਨ ਹੋਏ ਵਿਨਾਸ ਦੇ ਪ੍ਰਮਾਣ ਵੱਖ-ਵੱਖ ਸਥਾਨਾਂ ਉਤੇ ਮਿਲੇ ਹਨ। ਅਜਿਹਾ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਥੇ ਅੱਜ ਟੋਬਾ ਜੀਲ ਹੈ ਉਥੇ ਪਹਿਲਾਂ ਇਕ ਜਵਾਲਾਮੁਖੀ ਸੀ ਜਿਸ ਵਿੱਚ ਹੋਏ ਤਿਆਨਕ ਰਿਸਾਅ ਨੇ ਧਰਤੀ ਉਤੇ ਜੀਵਨ ਲਗਭਗ ਖਤਮ ਕਰ ਦਿੱਤਾ ਸੀ। 21ਵੀਂ ਸਦੀ ਦੇ ਸ਼ੁਰੂ ਵਿੱਚ ਆਏ ਭੁਜ ਦੇ ਭੁਚਾਲ ਨੇ ਗੁਜਰਾਤ ਤੋਂ ਰਾਜਸਥਾਨ ਹੀਦਿਆਂ ਹੋਇਆਂ ਹਰਿਆਣਾ ਤੱਕ ਕਈ ਸਥਾਨਾਂ ਉਤੇ ਮਿਠੇ ਪਾਣੀ ਦੇ ਸਰੋਤਾਂ ਨੂੰ ਧਰਤੀ ਦੀ ਉਪਰਲੀ ਤਹਿਂ ਤੱਕ ਪਹੁੰਚਾ ਦਿੱਤਾ ਜਿਸ ਨੇ ਸਰਸਵਤੀ ਨਦੀ ਦੇ ਪੁਰਾਤਨ ਕਾਲ ਵਿੱਚ ਖਤਮ ਨੂੰ ਬਲ ਦਿੱਤਾ। ਮੰਨੇ ਪ੍ਰਮੰਨੇ ਭੁਗਰਭ ਵਿਗਿਆਨਕ ਪ੍ਰੋਫੈਸਰ ਕੇ.ਐਸ. ਵਾਲਿਦਾਅ ਦੀ ਪ੍ਰਾਨਗਰੀ ਵਾਲੇ ਇਕ ਮਾਹਰ ਦਲ ਨੇ ਕੋਦਰੀ ਪਾਣੀ ਦੇ ਵਸੀਲਿਆਂ, ਨਦੀ ਵਿਕਾਸ, ਗੰਗਾ ਦੀ ਰਾਖੀ ਬਾਰੇ ਮੰਤਰੀ

ਉਮਾ ਭਾਰਤੀ ਨੂੰ ਉੱਤਰ ਪੱਛਮ ਭਾਰਤ ਵਿੱਚ ਪਹਿਲਾਂ ਵਗਦੀਆਂ ਨਦੀਆਂ ਬਾਰੇ ਇਕ ਰਿਪੋਰਟ 15 ਅਕਤੂਬਰ 2016 ਨੂੰ ਸੌਂਪੀ ਜਿਸ ਵਿੱਚ ਸਰਸਵਤੀ ਦੇ ਅਸਤਿਤਵ ਨੂੰ ਸਵੀਕਾਰ ਕੀਤਾ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਕ ਭੁਚਾਲ ਤੋਂ ਬਾਅਦ ਸਰਸਵਤੀ ਨਦੀ ਤਲ ਤੋਂ ਹੇਠਾਂ ਚਲੀ ਗਈ। ਅਤੇ ਉਸ ਦੀ ਮੁੱਖ ਸਹਾਇਕ ਨਦੀ ਯਮੁਨਾ, ਗੰਗਾ ਦੀ ਸਹਾਇਕ ਬਣ ਗਈ। ਯਮੁਨਾ ਦੀ ਧਾਰਾ ਬਦਲਣ ਦੀ ਕਹਾਣੀ ਮਹਾਭਾਰਤ ਵਿੱਚ ਵੀ ਆਉਂਦੀ ਹੈ।

ਅਜਿਹਾ ਪ੍ਰਤੀਤ ਹੁੰਦਾ ਹੈ ਕਿ ਧਰਤੀ ਦੀ ਰਚਨਾ ਵਿੱਚ ਹੋਏ ਬਦਲਾਅ ਦੇ ਚਲਦਿਆਂ ਸਰਸਵਤੀ ਭੂਮੀਗਤ ਹੋ ਗਈ ਅਤੇ ਇਹ ਗੱਲ ਨਦੀ ਦੇ ਵਹਾਂ ਨੂੰ ਲੈ ਕੇ ਆਮ ਧਾਰਨਾ ਦੇ ਕਾਫੀ ਨੇੜੇ ਹੈ। ਲਗਭਗ ਇਸੇ ਕਾਲ ਵਿੱਚ ਇਕ ਵਿਸ਼ਵੀ ਸੋਕਾ ਪਿਆ ਜਿਸ ਦੇ ਕਾਰਨ ਸੰਸਾਰ ਦੀਆਂ ਸੱਭਿਆਤਾਵਾਂ ਪ੍ਰਭਾਵਤ ਹੋਈਆਂ ਅਤੇ ਇਸ ਦਾ ਦੱਖਣੀ ਯੂਰੋਪ ਤੋਂ ਲੈਕੇ ਭਾਰਤ ਤੱਕ ਉੱਤੇ ਅਸਰ ਹੋਇਆ। ਲਗਭਗ 2200 ਈਸਾ ਪੂਰਵ ਵਿੱਚ ਮੋਸੇਪੇਟੋਮੀਆ ਦੀ ਸੁਮੇਰੀਆਈ ਸਭਿਆਤਾ ਪੂਰੀ ਤਰ੍ਹਾਂ ਖਤਮ ਹੋ ਗਈ ਅਤੇ ਇਸੇ ਸਮੇਂ ਮਿਸਰ ਦਾ ਸਮਰਾਜ ਵੀ ਜਲਵਾਯੂ ਦੇ ਬਦਲਾਅ ਦੇ ਕਾਰਨ ਸਮਾਪਤ ਹੋ ਗਿਆ। ਆਧੁਨਿਕ ਯੁੱਗ ਦਾ ਅਤਿ ਦੀ ਤਥਾਹੀ ਮਚਾਉਣ ਵਾਲਾ ਤੁਫਾਨ ਸਾਲ 1201 ਵਿੱਚ ਮਿਸਰ ਅਤੇ ਸੀਰੀਆ ਵਿੱਚ ਆਇਆ ਸੀ ਜਿਸ ਵਿੱਚ 10 ਲੱਖ ਵਿਅਕਤੀ ਮਾਰੇ ਗਏ ਸਨ। ਇਸ ਤੋਂ ਬਾਅਦ ਸਨ 1556 ਵਿੱਚ ਚਿੰਨ ਵਿੱਚ ਆਏ ਭੁਚਾਲ ਵਿੱਚ 8.50 ਲੱਖ ਵਿਅਕਤੀ ਕਾਲ ਦੀ ਭੇਟ ਚੜ੍ਹ ਗਏ ਸਨ। ਜਾਣਕਾਰੀ ਅਨੁਸਾਰ ਭਾਰਤ ਦਾ ਭਿਆਨਕ ਭੁਚਾਲ ਸਨ 1737 ਵਿੱਚ ਕਲਕੱਤਾ ਵਿੱਚ ਆਇਆ ਸੀ ਜਿਸ ਵਿੱਚ 3 ਲੱਖ ਵਿਅਕਤੀ ਮਾਰੇ ਗਏ ਸਨ। ਰੂਸ, ਚਿੰਨ, ਸੀਰੀਆ, ਮਿਸਰ, ਈਰਾਨ, ਜਪਾਨ, ਜਾਵਾ, ਇਟਲੀ, ਮੌਰੂਰੀ, ਤੁਰਕੀ, ਮੈਕਸੀਕੋ, ਅਫਗਾਨਿਸਤਾਨ, ਪਾਕਿਸਤਾਨ, ਯੂਨਾਨ, ਇੰਡੋਨੇਸ਼ੀਆ ਅਤੇ ਕੋਲੰਬੀਆ ਆਦਿ ਭੁਚਾਲ ਪ੍ਰਤੀ ਸਭ ਤੋਂ ਵੱਧ ਨਾਜ਼ੂਕ ਖੇਤਰ ਹਨ। ਹਿਮਾਲਾ ਖੇਤਰ ਸਭ ਤੋਂ ਵੱਧ ਨਾਜ਼ੂਕ ਹੈ ਕਿਉਂਕਿ ਇਸ ਖੇਤਰ ਦੀ ਧਰਤੀ ਦੀਆਂ ਅੰਦਰੂਨੀ ਚੱਟਾਨਾਂ ਲਗਾਤਾਰ ਉੱਤਰ ਵੱਲ ਖਿਸਕ ਰਹੀਆਂ ਹਨ। ਵਿਸ਼ਵ ਭਰ ਵਿੱਚ 10 ਅਜਿਹੇ ਖਤਰਨਾਕ ਜਵਾਲਾਮੂਖੀ ਹਨ ਜੋ ਵੱਡੇ ਖੇਤਰਾਂ ਨੂੰ ਤਬਾਹ ਕਰ

ਸਕਦੇ ਹਨ।

### **ਮੁੱਖ ਰਾਸ਼ਟਰ ਅੰਤਰਰਾਸ਼ਟਰੀ-ਆਫਤ**

**ਪ੍ਰਬੰਧਨ ਰਣਨੀਤੀ :** (ਯੂ ਐਨ ਆਈ ਐਸ ਡੀ ਆਰ) ਦੇ ਅਨੁਸਾਰ ਕੁਦਰਤੀ ਆਫਤਾਂ ਦੇ ਮਾਮਲੇ ਵਿੱਚ ਚਿੰਨ ਤੋਂ ਬਾਅਦ ਚੂਜਾ ਸਥਾਨ ਭਾਰਤ ਦਾ ਹੈ। ਭਾਰਤ ਵਿੱਚ ਆਫਤਾਂ ਦੀ ਰੂਪ-ਰੇਖਾ ਮੁੱਖ ਤੌਰ 'ਤੇ ਭੁਗੋਲਿਕ ਜਲਵਾਯੂ ਸਥਿਤੀਆਂ ਅਤੇ ਧਰਤੀ ਦੀ ਬਣਤਰ ਦਾਂ ਵਿਸ਼ੇਸ਼ਤਾਵਾਂ ਤੋਂ ਨਿਰਧਾਰਤ ਹੁੰਦੀ ਹੈ ਅਤੇ ਉਨ੍ਹਾਂ ਵਿੱਚ ਜਿਹੜੀਆਂ ਅੰਦਰੂਨੀ ਕਮਜ਼ੋਰੀਆਂ ਹੁੰਦੀਆਂ ਹਨ ਉਨ੍ਹਾਂ ਦੇ ਨਤੀਜੇ ਵਜੋਂ ਵੱਖ-ਵੱਖ ਤੀਬਰਤਾ ਦੀਆਂ ਆਫਤਾਂ ਸਾਲਾਨਾ ਤੌਰ 'ਤੇ ਘਟਦੀਆਂ ਰਹਿੰਦੀਆਂ ਹਨ। ਪ੍ਰਕਿਰਤੀ, ਪ੍ਰਭਾਵ ਅਤੇ ਅਨਿਸਚਿਤਤਾਵਾਂ ਦੇ ਲਿਹਾਜ਼ ਤੋਂ ਜਲਵਾਯੂ ਤੋਂ ਪ੍ਰੇਰਤ ਆਫਤਾਂ ਦਾ ਸਥਾਨ ਸਭ ਤੋਂ ਉਪਰ ਹੈ।

### **ਭਾਰਤ ਵਿੱਚ ਕੁਦਰਤੀ ਆਫਤਾਂ**

**ਭੂ, ਜਲ, ਹਵਾ ਪਰਸਥਿਤੀਆਂ ਦੇ ਕਾਰਨ ਭਾਰਤ ਰਵਾਇਤੀ ਤੌਰ 'ਤੇ ਕੁਦਰਤੀ ਆਫਤਾਂ ਪ੍ਰਤੀ ਸੰਵੇਦਨਸ਼ੀਲ ਰਿਹਾ ਹੈ।** ਇਥੇ ਹੜ੍ਹ, ਸੋਕਾ, ਚੱਕਰਵਾਤ, ਭੁਚਾਲ ਅਤੇ ਧਰਤੀ ਖਿਸਕਣ ਦੀਆਂ ਘਟਨਾਵਾਂ ਆਮ ਹਨ। ਭਾਰਤ ਦੇ ਲਗਭਗ 60 ਪ੍ਰਤਿਸ਼ਤ ਭੁਗੋਲਿਕ ਹਿੱਸੇ ਵਿੱਚ ਵੱਖ-ਵੱਖ ਤੀਬਰਤਾ ਦੇ ਭੁਚਾਲਾਂ ਦਾ ਖਤਰਾ ਬਣਿਆ ਰਹਿੰਦਾ ਹੈ। **40 ਮਿਲੀਅਨ ਹੈਕਟੇਅਰ ਤੋਂ ਵੱਧ ਖੇਤਰ ਵਿੱਚ ਲਗਾਤਾਰ ਹੜ੍ਹ ਆਉਂਦੇ ਰਹਿੰਦੇ ਹਨ।** ਕੁੱਲ 7,516 ਕਿਲੋਮੀਟਰ ਲੰਬੀ ਤਟਰੇਖਾ ਵਿੱਚ 5700 ਕਿਲੋਮੀਟਰ ਵਿੱਚ ਚੱਕਰਵਾਤ ਦਾ ਖਤਰਾ ਬਣਿਆ ਰਹਿੰਦਾ ਹੈ।

ਖੇਤੀ ਯੋਗ ਖੇਤਰ ਦਾ ਲਗਭਗ 68 ਪ੍ਰਤਿਸ਼ਤ ਹਿੱਸਾ ਸੋਕੇ ਦੇ ਪ੍ਰਤੀ ਨਾਜ਼ੂਕ ਹੈ। ਅੰਡੇਮਾਨ-ਨੀਕੋਬਾਰ ਦੀਪ ਸਮੂਹ ਅਤੇ ਪੂਰਬੀ ਤੇ ਪੱਛਮੀ ਘਾਟ ਦੇ ਇਲਾਕਿਆਂ ਵਿੱਚ ਸੁਨਾਮੀ ਦਾ ਸੰਕਟ ਬਣਿਆ ਰਹਿੰਦਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਪੱਤੜੜ ਅਤੇ ਖੁਸ਼ਕ ਪੱਤੜੜ ਜੰਗਲਾਂ ਵਿੱਚ ਅੱਗ ਲਗਣਾ ਆਮ ਗੱਲ ਹੈ।

ਹਿਮਾਲਿਆਈ ਖੇਤਰ ਅਤੇ ਪੂਰਬੀ ਅਤੇ ਪੱਛਮੀ ਘਾਟ ਦੇ ਇਲਾਕਿਆਂ ਵਿੱਚ ਅਕਸਰ ਜਮੀਨ ਖਿਸਕਣ ਦਾ ਖਤਰਾ ਰਹਿੰਦਾ ਹੈ।

ਭਾਰਤ ਦੇ ਰਾਜਾਂ ਵਿੱਚ ਆਫਤਾਂ ਦੇ ਖਤਰਿਆਂ ਦੀ ਵਿਸਤਰਿਤ ਰੂਪਰੇਖਾ ਨੂੰ ਦਰਸਾਉਣ ਵਾਲਾ ਸਿਰਫ ਇਕ ਹੀ ਦਸਤਾਵੇਜ਼ ਹੈ, ਵਲਨਰੇਬਿਲਿਟੀ ਐਟਲਸ ਜਿਸ ਨੂੰ ਇਮਾਰਤ ਨਿਰਮਾਣ ਸਮਰੱਗਰੀ ਅਤੇ ਸੱਨਅਤੀ ਸੰਵਰਧਨ ਕੇਂਦਰ ਨੇ ਤਿਆਰ ਕੀਤਾ ਹੈ। ਬੀ ਐਮ ਟੀ ਪੀ ਸੀ ਵੱਲੋਂ 1997 ਵਿੱਚ ਪ੍ਰਕਾਸ਼ਤ ਇਸ ਐਟਲਸ ਦਾ ਨਵਾਂ ਐਡੀਸ਼ਨ 2006 ਵਿੱਚ ਤਿਆਰ ਕੀਤਾ ਗਿਆ ਸੀ ਅਤੇ ਉਸ ਵਿੱਚ ਵੱਖ-ਵੱਖ ਆਫਤਾਂ ਨਾਲ ਸੰਬੰਧਤ ਤਾਜ਼ਾ ਜਾਣਕਾਰੀਆਂ ਵੀ ਦਿੱਤੀਆਂ ਗਈਆਂ ਸਨ। ਇਸ ਐਟਲਸ ਦੇ ਅਨੁਸਾਰ ਗੁਜਰਾਤ, ਮਹਾਰਾਸ਼ਟਰ, ਆਂਧਰ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ ਅਤੇ ਬਿਹਾਰ ਮਨੁੱਖੀ ਜੀਵਨ, ਪਸੂਧਨ, ਮਕਾਨਾਂ ਅਤੇ ਫਸਲਾਂ ਦੇ ਨੁਕਸਾਨ ਦੇ ਮਾਮਲੇ ਵਿੱਚ ਉਪਰਲੇ 10 ਰਾਜਾਂ ਵਿੱਚ ਆਉਂਦੇ ਹਨ। ਆਂਧਰ ਪ੍ਰਦੇਸ਼, ਰਾਜਸਥਾਨ ਅਤੇ ਪੱਛਮੀ ਬੰਗਾਲ, ਵਿੱਚ ਆਫਤਾਂ ਨਾਲ ਸਭ ਤੋਂ ਵੱਧ ਨੁਕਸਾਨ ਪਸੂਆਂ ਨੂੰ ਹੁੰਦਾ ਹੈ। ਮਨੁੱਖੀ ਜੀਵਨ ਦੀ ਸਭ ਤੋਂ ਵੱਧ ਹਾਨੀ ਉੱਤਰ ਪ੍ਰਦੇਸ਼, ਬਿਹਾਰ, ਕਰਨਾਟਕ ਅਤੇ ਪੱਛਮੀ ਬੰਗਲਾ ਵਿੱਚ ਹੁੰਦੀ ਹੈ। ਮਕਾਨਾਂ ਅਤੇ ਫਸਲਾਂ ਦਾ ਨੁਕਸਾਨ ਵੀ ਇਨ੍ਹਾਂ ਚਾਰ ਰਾਜਾਂ ਵਿੱਚ ਸਭ ਤੋਂ ਵੱਧ ਹੁੰਦਾ ਹੈ।

### **ਕੁਦਰਤੀ ਆਫਤਾਂ ਦੇ ਪ੍ਰਕਾਰ**

ਇਸ ਲੇਖ ਵਿੱਚ ਅਸੀਂ ਕੁਦਰਤੀ ਆਫਤਾਂ ਮੁੱਖ ਤੌਰ 'ਤੇ ਭਾਰਤ ਨੂੰ ਪ੍ਰਭਾਵਤ ਕਰਨ ਵਾਲੀਆਂ ਕੁਦਰਤੀ ਆਫਤਾਂ ਅਤੇ ਉਨ੍ਹਾਂ ਦੇ ਪ੍ਰਬੰਧਨ ਦੀ ਚਰਚਾ ਕਰਾਂਗੇ।

**ਭੁਚਾਲ :** ਭੂ-ਕੁਦਰਤੀ ਗਤੀਵਿਧੀਆਂ ਦੇ ਕਾਰਨ ਪ੍ਰਥਮੀ ਦੇ ਭੂਤਲ ਵਿੱਚ ਉਤਪਨ ਤਣਾਅ ਦਾ, ਉਸ ਦੇ ਤਲ ਤੇ ਅਚਾਨਕ ਮੁਕਤ ਹੋਣ ਨਾਲ, ਧਰਤੀ ਦੇ ਤਲ ਦੇ ਹਿਲਣ ਜਾਂ ਕੰਬਣ ਨੂੰ ਭੁਚਾਲ ਕਹਿੰਦੇ ਹਨ। ਭੂਗਰਭੀ ਹਲਚਲਾਂ ਕਾਰਨ ਭੂਤਲ ਅਤੇ ਉਸ ਦੇ ਸੈਲਾਂ ਵਿੱਚ ਸਪੀਡਲ ਅਤੇ ਖਿਚਾਅ ਹੋਣ ਨਾਲ ਸੈਲਾਂ ਵਿੱਚ ਉਥਲ-ਪੁਥਲ ਹੁੰਦੀ ਹੈ ਜਿਸ ਕਾਰਨ ਭੂਚਾਲ ਪੈਦਾ ਹੁੰਦੇ ਹਨ। ਕੁੱਝ ਸੀਮਤ ਭੂਚਾਲ ਧਰਤੀ ਦੇ ਵੱਧ ਤੂੰਘਾਈ (300 ਤੋਂ 700 ਕਿਲੋਮੀਟਰ) ਵਿੱਚ ਤਲ ਵਿੱਚ ਹਲਚਲ ਹੋਣ ਕਾਰਨ ਵੀ ਪੈਦਾ ਹੁੰਦੇ ਹਨ।

ਭੂਚਾਲ ਮੁੱਖ ਤੌਰ ਤੇ ਕੁਦਰਤੀ ਕਾਰਨਾਂ ਕਰਕੇ ਹੀ ਆਉਂਦੇ ਹਨ ਪਰ ਕਈ ਵਾਰ ਮਨੁੱਖੀ ਗਤੀਵਿਧੀਆਂ ਦੇ ਕਾਰਨ ਵੀ ਭੂਚਾਲ ਆ ਸਕਦੇ ਹਨ। ਵਿਸ਼ਵ ਵਿੱਚ ਆਉਣ ਵਾਲੇ ਭੂਚਾਲਾਂ ਵਿੱਚ ਘੱਟ ਫੁੱਝਾਈ ਵਾਲੇ ਭੂਚਾਲਾਂ ਦੀ ਪ੍ਰਤਿਸ਼ਤ ਸਭ ਤੋਂ ਵੱਧ ਹੈ।

ਭੂਚਾਲ ਦੀ ਹਲਚਲ/ਕੰਬਣੀ ਆਪਣੇ ਕੇਂਦਰਖਿੰਦੂ ਉਤੇ ਸਭ ਤੋਂ ਵੱਧ ਹੁੰਦੀ ਹੈ ਅਤੇ ਜਿਵੇਂ-ਜਿਵੇਂ ਉਥੋਂ ਦੂਰੀ ਵਧਦੀ ਜਾਂਦੀ ਹੈ ਇਸ ਦੀ ਤੀਬਰਤਾ ਘਟਦੀ ਜਾਂਦੀ ਹੈ। ਭੂਕੰਪਣ ਤਰੰਗਾਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ, ਪ੍ਰਥਮ, ਦੂਜੀਆਂ ਅਤੇ ਧਰਾਤਲੀ। ਭੂਚਾਲ ਨਾਲ ਸਭ ਤੋਂ ਵੱਧ ਨੁਕਸਾਨ ਧਰਾਤਲੀ ਤਰੰਗਾਂ ਦੇ ਕਾਰਨ ਹੁੰਦਾ ਹੈ।

ਭਾਰਤੀ ਉਪਮਹਾਦੀਪ ਵਿੱਚ ਭੂਚਾਲ ਦਾ ਖਤਰਾ ਹਰ ਥਾਂ ਅਲਗ-ਅਲਗ ਹੈ। ਭਾਰਤ ਨੂੰ ਭੂਚਾਲ ਦੇ ਖੇਤਰ ਦੇ ਅਧਾਰ ਉਤੇ ਚਾਰ ਹਿੱਸਿਆਂ ਜ਼ੋਨ-2, ਜ਼ੋਨ-3, ਜ਼ੋਨ-4 ਅਤੇ ਜ਼ੋਨ-5 ਵਿੱਚ ਵੰਡਿਆ ਗਿਆ ਹੈ। ਜ਼ੋਨ-2 ਸਭ ਤੋਂ ਘੱਟ ਖਤਰੇ ਵਾਲਾ ਜ਼ੋਨ ਹੈ ਅਤੇ ਜ਼ੋਨ 5 ਨੂੰ ਸਭ ਤੋਂ ਵੱਧ ਖਤਰੇ ਵਾਲਾ ਜ਼ੋਨ ਮੰਨਿਆ ਗਿਆ ਹੈ। ਉਤਰ ਪੂਰਬ ਦੇ ਸਾਰੇ ਰਸ਼ ਜੰਮੂ-ਕਸ਼ਮੀਰ, ਉਤਰਥੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਝ ਹਿੱਸੇ ਜ਼ੋਨ-5 ਵਿੱਚ ਹੀ ਆਉਂਦੇ ਹਨ। ਉਤਰਥੰਡ ਦੇ ਘੱਟ ਉੱਚਾਈ ਵਾਲੇ ਹਿੱਸਿਆਂ ਤੋਂ ਲੈ ਕੇ ਉੱਤਰ ਪ੍ਰਦੇਸ਼ ਦੇ ਵੇਧੇਰੇ ਹਿੱਸੇ ਅਤੇ ਦਿੱਲੀ ਜ਼ੋਨ-4 ਵਿੱਚ ਆਉਂਦੇ ਹਨ। ਮੱਧ ਪ੍ਰਦੇਸ਼ ਘੱਟ ਖਤਰੇ ਵਾਲੇ ਜ਼ੋਨ-3 ਵਿੱਚ ਆਉਂਦਾ ਹੈ, ਜਦ ਕਿ ਦੱਖਣ ਦੇ ਜ਼ਿਆਦਾਤਰ ਹਿੱਸੇ ਸੀਮਤ ਖਤਰੇ ਵਾਲੇ ਜ਼ੋਨ-2 ਵਿੱਚ ਆਉਂਦੇ ਹਨ। ਹਾਲਾਂਕਿ ਰਾਜਧਾਨੀ ਦਿੱਲੀ ਵਿੱਚ ਅਜਿਹੇ ਕਈ ਇਲਾਕੇ ਹਨ ਜੋ ਜ਼ੋਨ-5 ਦੀ ਤਰ੍ਹਾਂ ਖਤਰੇ ਵਾਲੇ ਹੋ ਸਕਦੇ ਹਨ। ਇਸ ਤਰ੍ਹਾਂ ਦੱਖਣੀ ਰਸ਼ਾਂ ਵਿੱਚ ਕਈ ਸਥਾਨ ਅਜਿਹੇ ਹੋ ਸਕਦੇ ਹਨ ਜੋ ਜ਼ੋਨ-4 ਜਾਂ ਜ਼ੋਨ-5 ਵਰਗੇ ਖਤਰੇ ਵਾਲੇ ਹੋ ਸਕਦੇ ਹਨ। ਦੂਸਰੇ ਜ਼ੋਨ-5 ਵਿੱਚ ਵੀ ਕੁਝ ਇਲਾਕੇ ਹੋ ਸਕਦੇ ਹਨ ਜਿਥੇ ਭੂਚਾਲ ਦਾ ਖਤਰਾ ਬਹੁਤ ਘੱਟ ਹੋਵੇ ਅਤੇ ਉਹ ਜ਼ੋਨ-2 ਵਾਂਗ ਘੱਟ ਖਤਰੇ ਵਾਲੇ ਹੋਣ। ਭਾਰਤ ਵਿੱਚ ਲਾਤੂਰ (ਮਹਾਰਾਸ਼ਟਰ), ਕੱਛ (ਗੁਜਰਾਤ) ਜੰਮੂ-ਕਸ਼ਮੀਰ ਵਿੱਚ ਬੇਹੱਦ ਭਿਆਨਕ ਭੂਚਾਲ ਆ ਚੁਕੇ ਹਨ। ਕੱਛ ਵਿੱਚ 26 ਜਨਵਰੀ 2001 ਨੂੰ ਆਇਆ ਭੂਚਾਲ 8.1 ਤੀਬਰਤਾ ਦਾ ਸੀ। ਇਸ

ਦੇ ਕਾਰਨ 20 ਲੱਖ ਵਿਅਕਤੀ ਪ੍ਰਭਾਵਤ ਹੋਏ ਸਨ ਅਤੇ ਲਗਭਗ 30,000 ਵਿਅਕਤੀ ਮਾਰੇ ਗਏ ਸਨ। ਭੂਚਾਲ ਮਾਹਰਾਂ ਦਾ ਮੰਨਣਾ ਹੈ ਕਿ ਇਹ ਭੂਚਾਲ ਅੱਲਾ ਬੰਦ ਭਰੰਸ ਦੇ ਖਿਸਕਣ ਕਾਰਨ ਆਇਆ ਸੀ। ਨੇਪਾਲ ਵਿੱਚ 25 ਅਪ੍ਰੈਲ 2015 ਨੂੰ ਆਇਆ ਭੂਚਾਲ 7.9 ਤੀਬਰਤਾ ਦਾ ਸੀ ਅਤੇ ਉਸ ਤੋਂ ਬਾਅਦ 7.3 ਤੀਬਰਤਾ ਦਾ 12 ਮਈ ਨੂੰ ਇਕ ਹੋਰ ਭੂਚਾਲ ਆਇਆ ਸੀ। ਇਸ ਦਾ ਕਾਰਨ ਪਲੇਟ ਦਾ ਉਪਰ ਨੀਚੇ ਹੋਣ ਸੀ।

ਭੂਚਾਲ ਦੇ ਪ੍ਰਬੰਧਨ ਵਿੱਚ ਕਈ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਭੂਚਾਲ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਮ ਤੌਰ ਤੇ ਇਸ ਦੇ ਆਉਣ ਦੀ ਅਗਾਊ ਜਾਣਕਾਰੀ ਦੇ ਲਈ ਤੰਤਰ ਵਿਕਸਤ ਕਰਨਾ ਬਹੁਤ ਮੁਸ਼ਕਿਲ ਹੈ। ਕੁਦਰਤੀ ਤੌਰ ਤੇ ਇਸ ਦੇ ਕੁੱਝ ਉਦਾਹਰਣ ਹਨ ਜਿਵੇਂ ਪੂਰਬਘਾਤ, ਜਾਨਵਰਾਂ ਅਤੇ ਪੰਛੀਆਂ ਦਾ ਵਿਹਾਰ ਆਇਆ। ਸੋ, ਇਸ ਦੇ ਲਈ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਅਤੇ ਭੂਚਾਲ ਤੋਂ ਬਾਅਦ ਸਹੀ ਤਰ੍ਹਾਂ ਲੋਕਾਂ ਨੂੰ ਸਹੂਲਤਾਂ ਮਹੱਈਆ ਕਰਵਾਉਣ ਦਾ ਪ੍ਰਬੰਧ ਜ਼ਰੂਰੀ ਹੈ।

### **ਭਾਰਤ ਵਿੱਚ ਭੂਚਾਲ ਦੀ ਰੋਕਖਾਮ ਅਤੇ ਪ੍ਰਬੰਧਨ ਯੋਜਨਾ ਦੇ ਪੰਜ ਪ੍ਰਮੁੱਖ ਆਧਾਰ ਸਤੰਤਰ**

1. ਨਵੀਆਂ ਭੂਚਾਲ ਦੀ ਖੋਜ ਸੰਬੰਧੀ ਤਕਨਾਲੋਜੀਆਂ ਦਾ ਨਿਰਮਾਣ।

2. ਪੁਰਾਣੀਆਂ ਤਕਨੀਕਾਂ ਦਾ ਮੁੜ ਗਠਨ ਅਤੇ ਮਜ਼ਬੂਤੀ।

3. ਨਿਯਮਬੱਧ ਅਤੇ ਪਰਿਵਰਤਨ (ਅੰਤਰਗਾਸਟਰੀ ਮਾਣਕਾਂ ਦੇ ਅਨੁਰੂਪ ਭਾਰਤ ਵਿੱਚ ਵੀ ਹਰੇਕ ਪੰਜ ਸਾਲ ਵਿੱਚ ਮਾਪਦੰਡਾਂ ਦਾ ਮੁੜ-ਨਗੀਖਣ)।

4. ਜਾਗਰੂਕਤਾ ਅਤੇ ਤਿਆਰੀ (ਭੂਚਾਲ ਨਿਵਾਰਣ ਨਾਲ ਸੰਬੰਧਤ ਸਿੱਖਿਆ ਦਾ ਪਸਾਰ)।

5. ਸਮਰੱਥਾ ਨਿਰਮਾਣ (ਸਿਖਲਾਈ ਆਦਿ)।

### **ਭੂਚਾਲ ਦੇ ਤੁਰੰਤ ਬਾਅਦ ਪ੍ਰਮੁੱਖ ਕਾਰਵਾਈਆਂ ਅਤੇ ਬਚਾਅ ਕਾਰਜ**

1. ਖੋਜ ਅਤੇ ਬਚਾਅ।

2. ਆਫ਼ਟ ਰਾਹਤ।

3. ਅਕਸਮਾਤ ਸਮੁੱਚੇ ਨਿਯੰਤਰਣ ਤੰਤਰ ਦਾ ਵਿਕਾਸ।

## **ਹੜ੍ਹ**

ਆਮ ਤੌਰ ਤੇ ਹੜ੍ਹ ਦਾ ਅਰਥ ਹੁੰਦਾ ਹੈ ਨਦੀ ਜਾਂ ਸਮੁੰਦਰ ਦੇ ਪਾਣੀ ਦਾ ਆਪਣੇ ਕੰਢਿਆਂ ਨੂੰ ਪਾਰ ਕਰ ਆਲੋ-ਦੁਆਲੇ ਦੀ ਜਮੀਨ ਨੂੰ ਪਾਣੀ ਨਾਲ ਭਰ ਦੇਣਾ। ਵਿਸ਼ਵ-ਭਰ ਵਿੱਚ ਸਭ ਤੋਂ ਵੱਧ ਹੜ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰ ਰਹੇ ਦੇਸ਼ਾਂ ਵਿੱਚ ਭਾਰਤ ਦਾ ਵੀ ਨਾਮ ਆਉਂਦਾ ਹੈ। ਭਾਰਤ ਦੇ ਲਗਭਗ ਸਾਰੇ ਨਦੀ ਬੇਸਿਨਾਂ ਵਿੱਚ ਹੜ੍ਹ ਆਉਂਦੇ ਹਨ। ਦੇਸ਼ ਦੇ 36 ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚੋਂ 22 ਵਿੱਚ ਹੜ੍ਹ ਆਉਂਦੇ ਹਨ। ਇਸ ਕਾਰਨ 40 ਮਿਲੀਅਨ ਹੈਕਟੇਅਰ ਇਲਾਕੇ ਅਰਥਾਤ ਦੇਸ਼ ਦੇ ਭੁਗੋਲਿਕ ਖੇਤਰਫਲ ਦੇ ਲਗਭਗ ਅੱਠਵੇਂ ਹਿੱਸੇ ਵਿੱਚ ਹੜ੍ਹ ਦਾ ਖਤਰਾ ਬਣਿਆ ਰਹਿੰਦਾ ਹੈ। ਸਭ ਤੋਂ ਵੱਧ ਪ੍ਰਭਾਵਤ ਖੇਤਰ ਹੈ ਗੰਗਾ ਬ੍ਰਾਹਮਪੁਤਰ ਦਾ ਮੈਦਾਨ। ਹੜ੍ਹ ਦਾ ਮੁੱਖ ਪ੍ਰਕੋਪ ਉੱਤਰ ਪ੍ਰਦੇਸ਼, ਬਿਹਾਰ, ਬੰਗਲਾਲ, ਅਸਾਮ ਅਤੇ ਓਡੀਸ਼ਾ ਵਿੱਚ ਦੇਖਿਆ ਜਾਂਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਭਾਰਤ ਵਿੱਚ ਪੂਰਾ ਸਾਲ ਮੀਂਹ ਨਹੀਂ ਪੈਂਦਾ ਬਲਕਿ ਇਸ ਦਾ 90 ਪ੍ਰਤਿਸ਼ਤ ਹਿੱਸਾ ਸੀਮਤ ਕੁੱਝ ਮਹੀਨਿਆਂ (ਜੂਨ ਤੋਂ ਸਤੰਬਰ) ਤੱਕ ਹੀ ਸੀਮਤ ਰਹਿੰਦਾ ਹੈ। ਅਜਿਹੇ ਹਾਲਾਤ ਵਿੱਚ ਨਦੀਆਂ ਵਿੱਚ ਪਾਣੀ ਦੀ ਮਾਤਰਾ ਉਨ੍ਹਾਂ ਦੀ ਭੰਡਾਰਨ ਜਾਂ ਵਹਿਣ ਸਮਰੱਥਾ ਤੋਂ ਜ਼ਿਆਦਾ ਹੋ ਜਾਂਦੀ ਹੈ ਅਤੇ ਉਹ ਪਾਣੀ ਆਸ-ਪਾਸ ਫੈਲ ਜਾਂਦਾ ਹੈ। ਭਾਰਤ ਦੇ ਬਹੁਤ ਵੱਡੇ ਹੋਏ ਹਿੱਸੇ ਵਿੱਚ ਹੜ੍ਹ ਨਾਲ ਲੋਕਾਂ ਨੇ ਤਾਲਮੇਲ ਬਣਾ ਲਿਆ ਹੈ। ਹੜ੍ਹ ਦਾ ਪਾਣੀ ਆਪਣੇ ਨਾਲ ਉਪਜਾਊ ਮਾਦਾ ਵੀ ਲਿਆਉਂਦਾ ਹੈ ਜੋ ਕਿ ਝੋਨੇ ਦੀ ਫਸਲ ਲਈ ਲਾਭਕਾਰੀ ਹੈ। ਪਰ ਇਸ ਤੋਂ ਬਾਅਦ ਹੜ੍ਹ ਦੀ ਮਾਰ ਨਾਲ ਹਰ ਸਾਲ ਲੱਖਾਂ ਲੋਕ ਪ੍ਰਭਾਵਤ ਹੁੰਦੇ ਹਨ ਅਤੇ ਬਹੁਤ ਵੱਡੀ ਜਾਇਦਾਦ ਖਾਸ ਕਰਕੇ ਖੇਤੀ ਦਾ ਨੁਕਸਾਨ ਹੁੰਦਾ ਹੈ।

ਭਾਰਤ ਵਿੱਚ ਮੁੱਖ ਤੌਰ ਤੇ ਹੜ੍ਹ ਨੂੰ ਪੰਜ ਕਿਸਮਾਂ ਵਿੱਚ ਵੰਡ ਸਕਦੇ ਹਨ :

1. **ਨਦੀ ਦਾ ਹੜ੍ਹ :** ਇਸ ਦਾ ਕਾਰਨ ਬਹੁਤ ਜ਼ਿਆਦਾ ਮੀਂਹ, ਗਲੋਸ਼ੀਆਂ ਦਾ ਪਿਘਲਣਾ ਆਦਿ ਹੋ ਸਕਦਾ ਹੈ।

**2. ਤੱਟਾਂ ਦਾ ਹੜ :** ਇਸ ਦਾ ਪ੍ਰਮੁੱਖ ਕਾਰਨ ਸਮੁੰਦਰ ਦੇ ਅੰਦਰ ਹੋਣ ਵਾਲੀਆਂ ਘਟਨਾਵਾਂ ਹੁੰਦੀਆਂ ਹਨ।

**3. ਸਰੋਵਰੀ ਹੜ :** ਇਹ ਸਰੋਵਰਾਂ ਦੇ ਬੰਨ੍ਹ ਟੁੱਟਣ ਕਾਰਨ ਆਉਂਦੇ ਹਨ।

**4. ਮਨੁੱਖੀ ਕਾਰਵਾਈਆਂ ਕਾਰਨ ਹੜ :** ਹੜ ਮੁੱਖ ਤੌਰ ਤੇ ਭੇਤਿਕ ਅਤੇ ਵਾਯੁਮੰਡਲੀ ਪ੍ਰਕਿਰਿਆਵਾਂ ਦਾ ਸਾਂਝਾ ਨਤੀਜਾ ਹੈ ਪਰ ਹੁਣ ਮਨੁੱਖੀ ਕਿਰਿਆਵਾਂ ਇਸ ਦੇ ਆਉਣ ਨੂੰ ਅਤੇ ਇਸ ਦੀ ਤੀਬਰਤਾ ਦੋਹਾਂ ਨੂੰ ਵਧ ਰਹੀਆਂ ਹਨ।

### ਹੜ ਦੇ ਕਾਰਨ

(1) ਬਹੁਤ ਜ਼ਿਆਦਾ ਮੀਂਹ, (2) ਬੱਦਲਾਂ ਦਾ ਫੱਟਣਾਂ, (3) ਚੱਕਰਵਾਤ, (4) ਪੁਰਾਣੇ ਜਲ ਭੰਡਾਰਨ ਖੇਤਰ, (5) ਲੋੜ ਤੋਂ ਵੱਧ ਵਹਾਅ ਪ੍ਰਬੰਧਨ ਦੀ ਵਿਵਸਥਾ, (6) ਧਰਤੀ ਦਾ ਖਿਸਕਣਾ, (7) ਵਿਸਪਰਾਂ ਦਾ ਨਿਰਮਾਣ, (8) ਵਹਿਣ ਸਮਰੱਥਾ ਵਿੱਚ ਕਮੀ, (9) ਬਹੁਨਿਲੀਆਂ ਝੀਲਾਂ ਦਾ ਨਿਰਮਾਣ ਅਤੇ ਉਨ੍ਹਾਂ ਦਾ ਟੁੱਟਣਾ, (10) ਜੰਗਲਾਂ ਦੀ ਕਟਾਈ, (11) ਦੋਸ਼ਪੂਰਨ ਖੇਤੀਬਾੜੀ ਢੰਗ, (12) ਦੋਸ਼ਪੂਰਨ ਸਿੰਜਾਈ ਪ੍ਰਲਾਲੀ, (13) ਸ਼ਹਿਰੀ ਖੇਤਰ ਦਾ ਵਧਣਾ, (14) ਵੱਖ-ਵੱਖ ਤਰ੍ਹਾਂ ਦੇ ਨਿਰਮਾਣ ਕਾਰਜ, (15) ਮਨੁੱਖ ਵਲੋਂ ਨਦੀਆਂ ਦੇ ਹੜ ਖੇਤਰ ਵਿੱਚ ਬਸਤੀਆਂ ਦਾ ਨਿਰਮਾਣ।

### ਹੜ ਨਿਯੰਤ੍ਰਣ ਅਤੇ ਪ੍ਰਬੰਧਨ

ਆਜ਼ਾਦੀ ਤੋਂ ਬਾਅਦ 1949 ਅਤੇ 1954 ਵਿੱਚ ਆਏ ਹੜਾਂ ਨੇ ਸਰਕਾਰ ਨੂੰ ਇਨ੍ਹਾਂ ਦੇ ਪ੍ਰਬੰਧਨ ਨੂੰ ਹੋਰ ਵਿਸਤਰਿਤ ਕਰਨ ਲਈ ਪ੍ਰੇਰਿਤ ਕੀਤਾ। ਉਦੋਂ ਤੋਂ ਕਈ ਯੋਜਨਾਵਾਂ ਹੜ ਪ੍ਰਬੰਧਨ ਲਈ ਲਾਗੂ ਕੀਤੀਆਂ ਗਈਆਂ। 1976 ਵਿੱਚ ਹੜਾਂ ਦੀ ਰੋਕਖਾਮ ਬਾਰੇ ਰਾਸ਼ਟਰੀ ਕਮਿਸ਼ਨ ਬਣਿਆ।

ਉਪਰੋਕਤ ਸਾਰੇ ਹੜਾਂ ਤੋਂ ਪਹਿਲਾਂ ਦੇ ਉਪਾਅ ਹਨ। ਇਨ੍ਹਾਂ ਤੋਂ ਇਲਾਵਾ ਹੜਾਂ ਤੋਂ ਪਹਿਲਾਂ ਉਪਾਵਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ, ਸਿੱਖਿਅਤ ਕਰਨਾ, ਸਿਖਲਾਈ ਦੇਣਾ, ਸਥਾਨਕ ਰਾਹਤ ਕੇਂਦਰਾਂ ਦੀ ਸਥਾਪਨਾ, ਹੜ ਆਉਣ ਦੇ ਹਾਲਾਤ ਵਿੱਚ ਮਨੁੱਖ ਅਤੇ ਜਾਨਵਰਾਂ ਲਈ ਸ਼ਰਨਗਾਹਾਂ ਦੀ ਚੋਣ ਆਦਿ ਵੀ ਸ਼ਾਮਲ ਹੈ।

ਹੜ ਆਉਣ ਤੇ ਬਚਾਅ ਰਾਹਤ ਅਤੇ

ਇਲਾਕੇ ਨੂੰ ਖਾਲੀ ਕਰਵਾਉਣ ਦੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਪੀਣ ਵਾਲੇ ਪਾਣੀ ਦੀ ਉਪਲਬਧਤਾ ਯਕੀਨੀ ਬਣਾਈ ਜਾਂਦੀ ਹੈ ਅਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜਦ ਕਿ ਹੜਾਂ ਦੀ ਤਬਾਹੀ ਸਮਾਪਤ ਹੋਣ ਤੋਂ ਬਾਅਦ ਮਹਾਮਾਰੀ ਰੋਕਣ ਅਤੇ ਲੋਕਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਹੜ ਦੇ ਸਿਰਫ ਨੁਕਸਾਨ ਹੀ ਨਹੀਂ ਹਨ ਸਗੋਂ ਹੜਾਂ ਦੇ ਲਾਭ ਵੀ ਹਨ ਜਿਸ ਵਿੱਚ ਮੁੱਖ ਤੌਰ ਤੇ ਖੇਤੀ ਯੋਗ ਜ਼ਮੀਨ ਨੂੰ ਨਵੀਂ ਉਪਜਾਊ ਮਿੱਟੀ ਮਿਲਣਾ, ਜ਼ਮੀਨਦੋੜ ਪਾਣੀ ਦੇ ਪੱਧਰ ਵਿੱਚ ਵਾਧਾ ਆਦਿ। ਸੋ ਹੜ ਪ੍ਰਬੰਧਨ ਵਿੱਚ ਇਨ੍ਹਾਂ ਲਾਭਾਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

### ਹੜ ਪ੍ਰਬੰਧਨ ਦੇ ਪ੍ਰਮੁੱਖ ਉਪਾਅ

1. ਪੌਦੇ ਲਗਾਉਣੇ ਅਤੇ ਜੰਗਲਾਂ ਦੀ ਕਟਾਈ ਉਤੇ ਰੋਕ ਲਗਾਉਣੀ।

2. ਪਾਣੀ ਦੇ ਵਹਾਅ ਵਿੱਚ ਕਮੀ ਲਿਆਉਣੀ।

3. ਬੰਨ੍ਹ ਬਣਾਉਣਾ ਅਤੇ ਪੁਰਾਣੇ ਬੰਨ੍ਹਾਂ ਦੀ ਮੁਰੰਮਦ ਕਰਨਾ।

4. ਜ਼ਮੀਨਦੋੜ ਪਾਣੀ ਦੀ ਵਰਤੋਂ ਵਿੱਚ ਬਦਲਾਅ।

5. ਹੜ ਦੀ ਭਵਿੱਖਵਾਣੀ (ਕੇਂਦਰੀ ਜਲ ਆਯੋਗ ਨੇ ਹੜਾਂ ਦੀ ਅਗਾਊਂ ਜਾਣਕਾਰੀ ਅਤੇ ਚਿਤਾਵਨੀ ਦੀ ਇਕ ਦੇਸ਼ ਵਿਆਪੀ ਪ੍ਰਲਾਲੀ ਨੂੰ ਸਥਾਪਤ ਕੀਤਾ ਹੈ। ਇਸ ਵਿੱਚ 157 ਕੇਂਦਰ ਬਣਾਏ ਗਏ ਹਨ ਜੋ 62 ਨਦੀਆਂ ਨੇੜੇ ਸਥਿਤ ਹਨ।)

6. ਹੜ ਖੇਤਰ ਦਾ ਮੰਡਲਣਾ।

7. ਵਿਧਾਨਕ ਉਪਾਅ।

### ਸੋਕਾ

ਵਿਗਿਆਨਕਾਂ ਦੇ ਅਨੁਸਾਰ ਸੋਕਾ ਉਹ ਕੁਦਰਤੀ ਅਵਸਥਾ ਹੈ ਜਦੋਂ ਮੀਂਹ ਆਮ ਨਾਲੋਂ ਘੱਟ ਅਤੇ ਕੁੱਝ ਵਾਸ਼ਪੀਕਰਨ ਤੋਂ ਵੀ ਘੱਟ ਹੋਵੇ। ਸੋਕਾ ਮੌਸਮ ਦੀ ਉਹ ਅਵਸਥਾ ਹੈ ਜਿਥੇ ਲੰਮੇ ਸਮੇਂ ਤੋਂ ਮੀਂਹ ਨਾ ਪਿਆ ਹੋਣ ਦੇ ਕਾਰਨ ਖੁਸ਼ਕੀ ਦੇ ਹਾਲਾਤ ਬਣੇ ਰਹਿੰਦੇ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ ਸੋਕਾ ਉਸ ਸਥਿਤੀ ਨੂੰ ਕਹਿੰਦੇ ਹਨ ਜਦੋਂ ਕਿਸੇ

ਭੂਗੋਲਿਕ ਖੇਤਰ ਵਿੱਚ ਅਸਲ ਬਾਰਸ ਆਮ ਮੀਂਹ ਤੋਂ 75 ਪ੍ਰਤਿਸ਼ਤ ਤੋਂ ਘੱਟ ਹੋ ਜਾਂਦੀ ਹੈ। ਆਈ ਐਮ ਡੀ ਨੇ ਸੋਕੇ ਨੂੰ ਦੋ ਸਰੂਪਾਂ ਵਿੱਚ ਵੰਡਿਆ ਹੈ - ਭਿਆਨਕ ਸੋਕਾ ਅਤੇ ਆਮ ਸੋਕਾ। ਭਿਆਨਕ ਸੋਕੇ ਦੀ ਸਥਿਤੀ ਵਿੱਚ ਮੀਂਹ ਦੀ ਮਾਤਰਾ ਆਮ ਦੇ 50 ਪ੍ਰਤਿਸ਼ਤ ਤੋਂ ਵੀ ਘੱਟ ਹੋ ਜਾਂਦੀ ਹੈ ਜਦ ਕਿ ਆਮ ਸੋਕੇ ਦੇ ਹਾਲਾਤ ਵਿੱਚ ਇਹ ਮਾਤਰਾ 25 ਤੋਂ 50 ਪ੍ਰਤਿਸ਼ਤ ਤੱਕ ਘੱਟ ਰਹਿੰਦੀ ਹੈ।

ਭਾਰਤ ਵਿੱਚ ਆਮ ਬਾਰਸ 117 ਮੈਂ.ਮੀ. ਹੁੰਦੀ ਹੈ ਜੋ ਕਿਸੇ ਵੀ ਭੂਗੋਲਿਕ ਪ੍ਰਦੇਸ਼ ਲਈ ਕਾਫ਼ੀ ਹੈ, ਪਰ ਇਸ ਦੇ ਵੱਖ-ਵੱਖ ਪੱਧਰ ਤੇ ਉਤਰਾਂ-ਚੜ੍ਹਾਂ ਅਤੇ ਸਥਾਨਕ ਸਮੇਂ ਵਿੱਚ ਭਿੰਨਤਾ ਦੇ ਕਾਰਨ ਸੋਕੇ ਦੇ ਹਾਲਾਤ ਪੈਦਾ ਹੁੰਦੇ ਰਹਿੰਦੇ ਹਨ। ਬਾਰਸ ਕਦੀ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਕਈ ਜਲਦੀ ਸਮਾਪਤ ਹੋ ਜਾਂਦੀ ਹੈ ਅਤੇ ਕਈ ਇਸ ਦੀ ਵੰਡ ਵੀ ਇਕੋ ਸਮਾਨ ਨਹੀਂ ਰਹਿੰਦੀ। ਸੋਕੇ ਅਤੇ ਮੀਂਹ ਦੀ ਮਾਤਰਾ ਦਾ ਅਧਿਐਨ ਕਰਨ ਲਈ ਮੀਂਹ ਦੇ ਵਿਚਰਣ ਗੁਣਾਂ ਕਦੀ ਨਿਰਮਾਣ ਕੀਤੇ ਗਏ ਹਨ। ਭਾਰਤ ਵਿੱਚ ਇਹ 15-30 ਪ੍ਰਤਿਸ਼ਤ ਦੇ ਵਿਚਰਣ ਖੇਤਰਾਂ ਵਿੱਚ ਰਾਜਸਥਾਨ ਅਤੇ ਗੁਜਰਾਤ ਹਨ ਜਿਥੇ ਇਹ ਮਾਤਰਾ 80 ਪ੍ਰਤਿਸ਼ਤ ਤੱਕ ਹੋ ਸਕਦਾ ਹੈ। ਜਿਸ ਦੇ ਕਾਰਨ ਇਨ੍ਹਾਂ ਖੇਤਰਾਂ ਵਿੱਚ ਸੋਕਾ ਇਕ ਆਮ ਘਟਨਾ ਹੈ। ਭਾਰਤ ਅਤੇ ਛਾਂ ਵਾਲੇ ਖੇਤਰਾਂ ਵਿੱਚ ਰਾਜਸਥਾਨ ਅਤੇ ਗੁਜਰਾਤ ਹਨ ਜਿਥੇ ਇਹ ਮਾਤਰਾ 50 ਪ੍ਰਤਿਸ਼ਤ ਦੇ ਵਿਚਰਣ ਖੇਤਰਾਂ ਵਿੱਚ ਇਹ ਮਾਤਰਾ 10 ਪ੍ਰਤਿਸ਼ਤ ਦੇ ਵਿਚਰਣ ਖੇਤਰਾਂ ਵਿੱਚ ਹੈ। ਇਸ ਦੇ ਨਤੀਜੇ ਵਜੋਂ ਮਿੱਟੀ ਵਿੱਚ ਨਮੀ ਇੰਨੀ ਘੱਟ ਹੋ ਜਾਂਦੀ ਹੈ ਕਿ ਖੇਤੀ ਸੰਭਵ ਨਹੀਂ ਹੋ ਸਕਦੀ। ਇਸ ਨੂੰ ਖੇਤੀ ਸੋਕਾ ਕਹਿੰਦੇ ਹਨ। ਮੌਸਮੀ ਸੋਕੇ ਕਾਰਨ ਜਦੋਂ ਝੀਲਾਂ, ਤਲਾਬਾਂ ਆਦਿ ਦਾ ਪਾਣੀ ਸੁੱਕ ਜਾਂਦਾ ਹੈ ਪਾਣੀ ਦੇ ਚੱਕਰ ਤੇ ਇਸ ਦਾ ਉਲਟ ਪ੍ਰਭਾਵ ਪੈਦਾ ਹੈ ਤਾਂ ਇਸ ਨੂੰ ਹਾਈਡਰੋਲਾਜਿਕਲ ਸੋਕਾ ਕਹਿੰਦੇ ਹਨ ਜਦੋਂ ਸੋਕੇ ਕਾਰਨ ਕਿਸੇ ਵਸਤੂ ਦੀ ਉਤਪਾਦਕਤਾ ਘਟ ਜਾਵੇ ਤਾਂ ਉਸ ਨੂੰ ਪਰਸਥਿਤਕ ਸੋਕਾ ਕਹਿੰਦੇ ਹਨ।

ਸੋਕਾ ਆਉਣ ਦਾ ਮੁੱਖ ਕਾਰਨ ਹੈ : (1) ਮੀਂਹ ਦੀ ਕਮੀ, (2) ਵੱਡੀ ਪੱਧਰ ਉਤੇ ਜੰਗਲਾਂ ਦੀ ਕਟਾਈ ਅਤੇ ਪਾਣੀ ਦੇ ਚੱਕਰ ਵਿੱਚ ਬਦਲਾਅ, (3) ਜ਼ਮੀਨਦੇੜ ਪਾਣੀ ਦੀ ਲੋੜ ਨਾਲੋਂ ਵੱਧ ਵਰਤੋਂ, (4) ਮੀਂਹ ਦੇ ਪਾਣੀ ਦੇ ਬਚਾਅ ਦੇ ਪੁਰਾਣੇ ਤਰੀਕਿਆਂ ਦਾ ਇਸਤੇਮਾਲ ਬੰਦ ਕਰਨਾ, (5) ਨਕਲੀ ਬੰਨ੍ਹ ਅਤੇ ਨਦੀ ਮਾਰਗ ਵਿੱਚ ਬਦਲਾਅ ਅਤੇ (6) ਜਲਵਾਯੂ ਬਦਲਾਅ।

## ਸੋਕੇ ਦਾ ਨਤੀਜਾ

ਪਾਣੀ ਦੀ ਕਮੀ ਕਾਰਨ ਸਾਰੇ ਜੀਵਾਂ ਉਤੇ ਮਾੜਾ ਅਸਰ ਪੈਂਦਾ ਹੈ। ਕਈ ਜੀਵਾਂ ਦੀ ਹੋਂਦ ਖਤਰੇ ਵਿੱਚ ਪੈ ਜਾਂਦੀ ਹੈ ਅਤੇ ਭਿਆਨਕ ਸੋਕੇ ਦੇ ਹਾਲਾਤ ਵਿੱਚ ਕਈ ਜੰਤੂਆਂ ਦੀ ਮੌਜੂਦਾ ਹੋ ਜਾਂਦੀ ਹੈ। ਨਾਲ ਹੀ ਲਗਭਗ ਹਰ ਤਰ੍ਹਾਂ ਦੇ ਪੇਂਦਿਆਂ ਦਾ ਜੀਵਨ ਵੀ ਸਮਾਪਤ ਹੋ ਜਾਂਦਾ ਹੈ। ਮਿੱਟੀ ਦੇ ਸੁਕਣ ਕਾਰਨ ਖੇਤੀ ਲਗਭਗ ਨਾਮੁੰਕਿਨ ਹੋ ਜਾਂਦੀ ਹੈ। ਖੇਤੀ ਪੈਦਾਵਾਰ ਘਟਣ ਅਤੇ ਜਾਨਵਰਾਂ ਦੀ ਕਮੀ ਹੋਣ ਲਗਦੀ ਹੈ। ਸੋਕਾ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਘਟਾਉਂਦਾ ਹੈ। ਇਸ ਤੋਂ ਇਲਾਵਾ ਇਸ ਕਾਰਨ ਰੋਜ਼ਗਾਰ ਵਿੱਚ ਵੀ ਕਮੀ ਆਉਂਦੀ ਹੈ ਅਤੇ ਇਸ ਨਾਲ ਵਿਕਾਸ ਉਤੇ ਵੀ ਨਾਂਹ ਪੱਖੀ ਅਸਰ ਪੈਂਦਾ ਹੈ।

## ਸੋਕੇ ਦਾ ਪ੍ਰਬੰਧਨ

**ਸੋਕਾ ਕਦੀ ਵੀ ਅਚਾਨਕ ਨਹੀਂ ਆਉਂਦਾ।** ਇਸ ਦੇ ਲੱਛਣ ਪਹਿਲਾਂ ਹੀ ਦਿਸਣ ਲਗਦੇ ਹਨ। ਜਿਵੇਂ ਮੈਨਸੂਨ ਵਿੱਚ ਕਮੀ ਜਾਂ ਇਸ ਦਾ ਦੇਰ ਨਾਲ ਆਉਣਾ, ਮੀਂਹ ਦੀ ਵੱਡ ਵਿੱਚ ਅਸਮਾਨਤਾ ਦਾ ਵਧਣਾ, ਤਾਪਮਾਨ ਵਿੱਚ ਬਦਲਾਅ, ਜੰਗਲਾਂ ਦੀ ਕਮੀ ਆਂਦਾ। ਇਸ ਸਥਿਤੀ ਵਿੱਚ ਸੋਕੇ ਨਾਲ ਨਜ਼ਿਠਣ ਦੀ ਤਿਆਰੀ ਪਹਿਲਾਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ।

ਸੋਕੇ ਨਾਲ ਨਜ਼ਿਠਣ ਵਿੱਚ ਦਰੱਬਤਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ। ਦਰੱਬਤ ਨਾ ਸਿਰਫ਼ ਪਾਣੀ ਦੇ ਚੱਕਰ ਨੂੰ ਨਿਯੰਤ੍ਰਿਤ ਕਰਦੇ ਹਨ ਸਗੋਂ ਨਮੀ ਬਣਾਈ ਰੱਖਣ ਵਿੱਚ ਵੀ ਸਹਾਇਤਾ ਕਰਦੇ ਹਨ ਪਰ ਪੇਂਦੇ ਲਗਾਉਂਦੇ

ਸਮੇਂ ਸਥਾਨਕ ਵਾਤਾਵਰਨ ਦਾ ਵੀ ਧਿਆਨ ਰਖਿਆ ਜਾਣਾ ਜ਼ਰੂਰੀ ਹੈ ਅਤੇ ਪੇਂਦੇ ਲਗਾਉਣ ਵਿੱਚ ਸਥਾਨਕ ਪਰਜਾਤੀਆਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਬਰਸਾਤੀ ਪਾਣੀ ਦੀ ਸੰਭਾਲ ਦੇ ਲਈ ਉਤਸ਼ਾਹਿਤ ਅਤੇ ਮਿਥਿਅਤ ਕਰਨਾ ਚਾਹੀਦਾ ਹੈ। ਪਾਣੀ ਦੀ ਵੱਡ ਦਾ ਪ੍ਰਬੰਧਨ ਵੀ ਸੋਕੇ ਦੀ ਰੋਕਖਾਮ ਦੇ ਲਈ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪੁਰਾਣੇ ਜਲ ਭੰਡਾਰਾਂ ਦੀ ਮੁਰੰਮਤ ਅਤੇ ਉਨ੍ਹਾਂ ਦੀ ਮੁੜ-ਸੁਰਜੀਤੀ ਅਤੇ ਨਵਿਆਂ ਦੀ ਉਸਾਰੀ ਵੀ ਹੋਣੀ ਚਾਹੀਦੀ ਹੈ। ਖੇਤੀ ਵਿੱਚ ਵੰਨ-ਸੁਵੰਨਤਾ, ਫਸਲੀ ਚੱਕਰ ਅਤੇ ਨਦੀਆਂ ਨੂੰ ਆਪਸ ਵਿੱਚ ਜੋੜਨ ਨਾਲ ਵੀ ਇਸ ਸਮੱਸਿਆ ਨੂੰ ਨਜ਼ਿਠਣ ਅਤੇ ਰੋਕਣ ਵਿੱਚ ਮਦਦ ਮਿਲ ਸਕਦੀ ਹੈ।

## ਬੱਦਲਾਂ ਦਾ ਫਟਣਾ

ਇਕ ਸੀਮਤ ਖੇਤਰ ਵਿੱਚ ਬਹੁਤ ਤੀਬਰਤਾ ਨਾਲ ਹੋਣ ਵਾਲੀ ਬਾਗਿਸ਼ ਬੱਦਲਾਂ ਦਾ ਫਟਣਾ ਕਹਾਉਂਦਾ ਹੈ। ਇਸ ਵਿੱਚ ਸੀਮਤ ਸਮੇਂ ਵਿੱਚ ਬਹੁਤ ਜ਼ਿਆਦਾ ਬਾਰਸ ਹੁੰਦੀ ਹੈ। ਕੁੱਝ ਸਾਲ ਪਹਿਲਾਂ ਲੇਹ ਨੇ ਇਸ ਤਬਾਹੀ ਦਾ ਸਾਹਮਣਾ ਕੀਤਾ ਸੀ। ਇਸ ਦੇ ਕਾਰਨ ਮੈਦਾਨੀ ਅਤੇ ਪਹਾੜੀ ਦੌਨੋਂ ਖੇਤਰ ਪ੍ਰਭਾਵਤ ਹੁੰਦੇ ਹਨ। ਇਸ ਦੇ ਕਾਰਨ ਅਚਾਨਕ ਹੜ੍ਹ, ਧਰਤੀ ਦਾ ਖੁਰਨਾ ਆਦਿ ਘਟਨਾਵਾਂ ਹੁੰਦੀਆਂ ਹਨ। ਇਹ ਨਦੀਆਂ ਦੇ ਜਲ ਭੰਡਾਰਾਂ ਦੇ ਬੰਨ੍ਹਾਂ ਵਿੱਚ ਦਰਗਾਂ ਪੈਦਾ ਕਰ ਸਕਦਾ ਹੈ ਅਤੇ ਉਸ ਨੂੰ ਤੇੜ ਸਕਦਾ ਹੈ। ਇਸ ਤਰ੍ਹਾਂ ਵੱਡੀ ਪੱਧਰ ਉਤੇ ਤਬਾਹੀ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਜਿਥੇ ਵੀ ਇਹ ਘਟਨਾ ਹੁੰਦੀ ਹੈ ਉਥੇ ਤੇਜ਼ ਗਤੀ ਮੀਂਹ ਅਤੇ ਮੀਂਹ ਦੇ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਜਾਇਦਾਦ ਅਤੇ ਜੀਵਨ ਦੌਨਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ। ਇਸ ਦਾ ਵੀ ਪਹਿਲਾਂ ਅਨੁਮਾਨ ਅਸਾਨ ਨਹੀਂ ਹੈ। ਇਸ ਲਈ ਵੀ ਲੋਕਾਂ ਨੂੰ ਸਿੱਖਿਅਤ ਕਰਨਾ ਜ਼ਰੂਰੀ ਹੈ ਕਿ ਬੱਦਲ ਫਟਣ ਦੀ ਸਥਿਤੀ ਵਿੱਚ ਕੀ ਕਰਨਾਂ ਚਾਹੀਦਾ ਹੈ? ਨਾਲ ਹੀ ਇਸ ਤੋਂ ਬਾਅਦ ਲੋਕਾਂ ਨੂੰ ਤੁਰਤ ਸਹਾਇਤਾ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

## ਚੱਕਰਵਾਤ

ਭਾਰਤ ਵਿੱਚ ਮੁੱਖ ਤੌਰ 'ਤੇ ਉਸਣ ਕਟੀਬੰਦੀ

ਚੱਕਰਵਾਤ ਆਉਂਦੇ ਹਨ। ਅਜੇ ਵਰਦਾ ਚੱਕਰਵਾਤ ਨੇ ਭਾਰਤ ਦੇ ਪੂਰਵੀ ਤੱਟ ਉਤੇ ਬਹੁਤ ਨੁਕਸਾਨ ਪਹੁੰਚਾਇਆ ਸੀ। ਅਂਧਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਚੱਕਰਵਾਤ ਵਰਦਾ ਕਾਰਨ ਕਈ ਲੋਕਾਂ ਦੀ ਮੌਜੂਦਾ ਹੋ ਗਈ। ਕਈ ਜਗ੍ਹਾ ਉਤੇ ਕਈ ਦਰੱਬਤ ਸੜਕਾਂ ਉਤੇ ਢਿੱਗ ਪਏ ਅਤੇ ਬਿਜਲੀ ਪੂਰਤੀ ਬੰਦ ਹੋ ਗਈ ਸੀ। ਦੋਹਾਂ ਹੀ ਪ੍ਰਦੇਸ਼ਾਂ ਵਿੱਚ ਤਾਂਤੀ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ ਅਤੇ ਕਈ ਥਾਵਾਂ ਉਤੇ ਤੁਫਾਨ ਦੀ ਰਫ਼ਤਾਰ 140 ਕਿਲੋਮੀਟਰ ਪ੍ਰਤਿ ਘੰਟਾ ਦਰਜ ਕੀਤੀ ਗਈ। ਵਰਦਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਮਤਲਬ ਹੁੰਦਾ ਹੈ ਗੁਲਾਬ। ਮਈ 2016 ਵਿੱਚ ਰੋਗਾਨੂੰ ਚੱਕਰਵਾਤ ਸ੍ਰੀਲੰਕਾ ਅਤੇ ਭਾਰਤ ਤੋਂ ਹੁੰਦਾ ਹੋਇਆ ਬੰਗਲਾਦੇਸ਼ ਵਿੱਚ ਪਹੁੰਚਿਆ, ਜਿਸ ਦੇ ਕਾਰਨ ਬੰਗਲਾਦੇਸ਼ ਦੇ ਕਈ ਤੱਟੀ ਇਲਾਕਿਆਂ ਵਿੱਚ ਹੜ੍ਹ ਦੇ ਹਾਲਾਤ ਬਣ ਗਏ ਅਤੇ ਕਈ ਇਲਾਕਿਆਂ ਵਿੱਚ ਜ਼ਮੀਨ ਧਮ ਗਈ। ਇਸ ਤੋਂ ਪਹਿਲਾਂ 2014 ਵਿੱਚ ਹੁਦਹੁਦ ਚੱਕਰਵਾਤ ਨੇ ਭਾਰਤ ਦੇ ਪੂਰਬੀ ਤੱਟ ਉਤੇ ਤਬਾਹੀ ਮਚਾਈ ਸੀ ਅਤੇ ਇਸ ਦੇ ਕਾਰਨ ਲਗਭਗ 1.63 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ। ਦੁਨੀਆਂ ਵਿੱਚ ਚੱਕਰਵਾਤਾਂ ਤੋਂ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲੇ ਦੇਸ਼ਾਂ ਵਿੱਚ ਭਾਰਤ ਵੀ ਹੈ। ਖਾਸ ਕਰਕੇ ਭਾਰਤ ਦਾ ਪੂਰਬੀ ਤੱਟ ਲਗਾਤਾਰ ਇਸ ਦੀ ਮਾਰ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ। ਸਾਈਕਲੋਜ਼ੋਨਿਸ਼ਨ, ਚੱਕਰਵਾਤ ਗਠਨ ਅਤੇ ਉਤਪੱਤੀ ਦੀ ਪ੍ਰਕਿਰਿਆ ਦੇ ਬਾਰੇ ਵਿੱਚ ਦੱਸਦਾ ਹੈ।

ਉਸਣ ਕਟੀਬੰਦੀ ਚੱਕਰਵਾਤ ਇਕ ਤੁਫਾਨ ਪ੍ਰਣਾਲੀ ਹੈ, ਜੋ ਇਕ ਵਿਸ਼ਾਲ ਹੇਠਲੇ ਦਬਾਅ ਕੇਂਦਰ ਅਤੇ ਭਾਰੀ ਤੁਫਾਨਾਂ ਵਲੋਂ ਨਿਰਮਤ ਹੁੰਦੀ ਹੈ ਅਤੇ ਜੋ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਦਾ ਕਰਦੀ ਹੈ। ਇਸ ਚੱਕਰਵਾਤ ਦਾ ਜਨਮ ਉਦੋਂ ਹੁੰਦਾ ਹੈ ਜਦੋਂ ਨਮੀ ਵਾਲੀਆਂ ਹਵਾਵਾਂ ਦੇ ਉਪਰ ਉਠਣ ਨਾਲ ਗਰਮੀ ਪੈਦਾ ਹੁੰਦੀ ਹੈ ਜਿਸ ਦੇ ਫਲਸਰੂਪ ਨਮੀ ਵਾਲੀਆਂ ਹਵਾਵਾਂ ਵਿੱਚ ਲੋੜ ਨਾਲੋਂ ਵੱਧ ਜਲਵਾਸਪ ਇਕੱਤਰ ਹੋ ਜਾਂਦੇ ਹਨ। ਇਹ ਹੋਰਨਾ ਚੱਕਰਵਾਤ ਹਨੁਰੀਆਂ ਜਿਵੇਂ ਕਿ ਨਰਵੈਸਟਰ, ਯੂਰੋਪੀ ਹਨੁਰੀਆਂ ਅਤੇ ਧਰੁਵੀ ਹੇਠਲੀਆਂ ਹਨੁਰੀਆਂ ਦੇ ਮੁਕਾਬਲੇ ਵੱਖ-ਵੱਖ ਤਾਪ ਤੰਤਰਾਂ ਵਲੋਂ ਪੈਦਾ ਹੁੰਦੇ ਹਨ। ਇਹ ਚੱਕਰਵਾਤ ਭੂਮੱਧ ਰੇਖਾਂ 'ਤੋਂ 10 ਡਿਗਰੀ ਦੀ ਦੂਰੀ ਉਤੇ

ਸ਼ਾਂਤ ਕਟਿਬੰਧ ਵਿੱਚ ਪੈਦਾ ਹੁੰਦਾ ਹੈ।

ਚੱਕਰਵਾਤ ਸ਼ਬਦ 'ਅਜਿਹੀਆਂ ਹਨ੍ਹੇਰੀਆਂ ਦੇ ਚੱਕਰਵਾਤੀ ਸੁਭਾਅ ਦਾ ਉਲੇਖ ਕਰਦਾ ਹੈ ਜੋ ਉੱਤਰੀ ਗੋਲਾਕਾਰ ਦੇ ਦੱਖਣ ਵੱਲ ਘੁੰਮਦਾ ਹੈ। ਆਪਣੇ ਸਥਾਨ ਅਤੇ ਸ਼ਕਤੀ ਦੇ ਅਧਾਰ ਉੱਤੇ ਇਕ ਉਸ਼ਣ ਕਟੀਬੰਦੀ ਚੱਕਰਵਾਤ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਹਰੀਕੇਨ, ਟਾਈਫੂਨ, ਟਰੋਪਿਕਲ ਸਟਾਰਮ, ਸਾਈਕਲੋਨਿਕ। ਬਟਾਰਮ, ਟਰਾਪਿਕਲ ਡਿਪ੍ਰੈਸ਼ਨ ਅਤੇ ਸਿਰਫ ਸਾਈਕਲੋਨ ਇਸ ਦੀ ਚੌੜਾਈ ਸੌ ਮੀਟਰ ਹੋ ਸਕਦੀ ਹੈ।

ਇਸ ਚੱਕਰਵਾਤ ਦੇ ਕੇਂਦਰ ਵਿੱਚ ਹਵਾ ਦਾ ਭਾਰ ਸਭ ਤੋਂ ਘੱਟ ਹੁੰਦਾ ਹੈ। ਇਸ ਹਿੱਸੇ ਨੂੰ ਚੱਕਰਵਾਤ ਦੀ ਅੱਖ ਕਹਿੰਦੇ ਹਨ। ਇਸ ਦਾ ਵਿਆਸ 5 ਤੋਂ 50 ਕਿਲੋਮੀਟਰ ਤੱਕ ਹੁੰਦਾ ਹੈ। ਇਸ ਦੇ ਕੇਂਦਰ ਵਿੱਚ ਮਾਮੂਲੀ ਹਵਾ ਚਲਦੀ ਹੈ ਜਾਂ ਵਾਤਾਵਰਨ ਸ਼ਾਂਤ ਰਹਿੰਦਾ ਹੈ। ਇਸ ਹਿੱਸੇ ਵਿੱਚ ਬੱਦਲ ਨਹੀਂ ਹੁੰਦੇ। ਨੀਲਾ ਅਕਾਸ਼ ਚੱਕਰਵਾਤ ਦੇ ਕੇਂਦਰ ਵਿੱਚ ਦੇਖਿਆ ਜਾ ਸਕਦਾ ਹੈ। ਇਸ ਹਿੱਸੇ ਵਿੱਚ ਤਾਪਮਾਨ ਵੀ ਵੱਧ ਹੁੰਦਾ ਹੈ। ਜਦੋਂ ਕਿ ਇਸ ਦੇ ਬਾਹਰੀ ਹਿੱਸੇ ਵਿੱਚ ਸੰਘਣੇ ਬੱਦਲ ਹੁੰਦੇ ਹਨ ਅਤੇ ਹਵਾ ਤੇਜ਼ ਰਫ਼ਤਾਰ ਨਾਲ ਘੁੰਮਦੀ ਰਹਿੰਦੀ ਹੈ ਜਿਸ ਦੇ ਕਾਰਨ ਇਸ ਨੂੰ ਚੱਕਰਵਾਤ ਕਹਿੰਦੇ ਹਨ। ਇਸ ਦੀ ਪਹਿਲਾਂ ਰਫ਼ਤਾਰ 100-120 ਕਿਲੋਮੀਟਰ ਪ੍ਰਤਿ ਘੰਟਾ ਹੁੰਦੀ ਹੈ ਜੋ ਵਧ ਕੇ 150-200 ਕਿਲੋਮੀਟਰ ਪ੍ਰਤਿ ਘੰਟਾ ਤੋਂ ਵੀ ਵੱਧ ਹੋ ਸਕਦੀ ਹੈ ਜਿਵੇਂ ਹੁਦੁਹੁਦ ਚੱਕਰਵਾਤ ਦੀ ਰਫ਼ਤਾਰ 215 ਕਿਲੋਮੀਟਰ ਪ੍ਰਤਿ ਘੰਟੇ ਤੱਕ ਪਹੁੰਚ ਗਈ ਸੀ। ਚੱਕਰਵਾਤਾਂ ਦੇ ਬਾਹਰੀ ਹਿੱਸੇ ਵਿੱਚ ਨਾਜ਼ੂਕ ਬੱਦਲ ਹੁੰਦੇ ਹਨ। ਇਸ ਦੇ ਬਾਹਰੀ ਹਿੱਸੇ ਵਿੱਚ ਇਨ੍ਹਾਂ ਦੀ ਬਣਤਰ ਅਕਸਰ ਮਹਾਦੀਪ ਦੇ ਪੂਰਵੀ ਤੱਟ ਉੱਤੇ ਜ਼ਿਆਦਾ ਹੁੰਦੀ ਹੈ। ਉਦਾਹਰਣ ਵਜੋਂ ਬੰਗਾਲ ਦੀ ਖਾੜੀ ਵਿੱਚ ਅਰਬ ਸਾਗਰ ਦੇ ਮੁਕਾਬਲੇ ਵਧੇਰੇ ਚੱਕਰਵਾਦ ਬਣਦੇ ਹਨ। ਇਹ ਚੱਕਰਵਾਤ ਆਮ ਤੌਰ ਤੇ ਬਹੁਤ ਤਾਕਤਵਰ ਹੁੰਦੇ ਹਨ ਜਿਨ੍ਹਾਂ ਨਾਲ ਵੱਡੀ ਪੱਧਰ ਉੱਤੇ ਤਬਾਹੀ ਹੁੰਦੀ ਹੈ।

ਮਾਹਰਾਂ ਅਨੁਸਾਰ ਜਲਵਾਯੂ ਤੋਂ ਆਉਣ ਵਾਲੀਆਂ ਆਫ਼ਤਾਂ ਵਿੱਚ ਚੱਕਰਵਾਤ ਸਭ ਤੋਂ ਵੱਧ ਤਬਾਹਕੁਨ ਹੁੰਦੇ ਹਨ। ਇਹ ਜਿਥੋਂ ਵੀ ਗੁਜਰਦੇ ਹਨ ਉਥੇ ਬਹੁਤ ਸਾਰੇ ਢਾਂਚਿਆਂ ਨੂੰ ਤਬਾਹ ਕਰ

ਦਿੰਦੇ ਹਨ, ਬਿਜਲੀ ਦੀ ਲਾਈਨ ਟੁੱਟ ਜਾਂਦੀ ਹੈ, ਸੜਕਾਂ ਟੁੱਟ ਜਾਂਦੀਆਂ ਹਨ, ਦਰੱਖਤ ਉੱਖੜ ਜਾਂਦੇ ਹਨ ਅਜਿਹੀ ਹਾਲਤ ਵਿੱਚ ਇਸ ਦੇ ਗੁਜਰਨ ਤੋਂ ਬਾਅਦ ਸਭ ਤੋਂ ਪਹਿਲਾਂ ਇਸ ਖੇਤਰ ਵਿੱਚ ਰਾਹਤ ਅਤੇ ਬਚਾਅ ਕਾਰਜ ਚਲਾਏ ਜਾਂਦੇ ਹਨ। ਨਾਲ ਹੀ ਤੇਜ਼ ਮੀਹ ਕਾਰਨ ਇਸ ਖੇਤਰ ਵਿੱਚ ਮਹਾਮਾਰੀ ਦਾ ਖਤਰਾ ਵੀ ਆ ਸਕਦਾ ਹੈ।

**ਚੱਕਰਵਾਤ ਦਾ ਨਿਰਮਾਣ ਸਮੁੰਦਰ ਵਿੱਚ ਹੁੰਦਾ ਹੈ ਅਤੇ ਉਥੋਂ ਇਹ ਧਰਤੀ ਵੱਲ ਵਧਦੇ ਹਨ ਤਾਂ ਇਨ੍ਹਾਂ ਦੇ ਆਗਾਮਨ ਦੀ ਪਹਿਲਾਂ ਸੂਚਨਾ ਅਸਾਨੀ ਨਾਲ ਉਪਲਬਧ ਕਰਵਾਈ ਜਾ ਸਕਦੀ ਹੈ ਅਤੇ ਵਧੇਰੇ ਪ੍ਰਭਾਵਤ ਹੋਣ ਵਾਲੇ ਇਲਾਗਿਆਂ ਨੂੰ ਜੀਵਨ ਦੀ ਹਾਨੀ ਤੋਂ ਬਚਾਇਆ ਜਾ ਸਕਦਾ ਹੈ।**

ਚੱਕਰਵਾਤਾਂ ਦੇ ਲਈ ਚੱਕਰਵਾਤ ਸਰਨਗਾਹਾਂ ਦਾ ਨਿਰਮਾਣ ਹੋਣਾ ਚਾਹੀਦਾ ਹੈ, ਅਜਿਹੇ ਮਕਾਨਾਂ ਦੀ ਉਸਾਰੀ ਕਰਨੀ ਚਾਹੀਦੀ ਹੈ ਜੋ ਤੇਜ਼ ਹਵਾਵਾਂ ਅਤੇ ਮੀਹ ਵਿੱਚ ਸੁਰੱਖਿਅਤ ਰਹਿਣ। ਹੜ੍ਹ ਦੇ ਸਹੀ ਪ੍ਰਬੰਧਨ ਲਈ ਚੱਕਰਵਾਤ ਪ੍ਰਭਾਵਤ ਖੇਤਰਾਂ ਵਿੱਚ ਛੋਟੇ ਚੋਆਂ ਦਾ ਨਿਰਮਾਣ ਹੋਣਾ ਚਾਹੀਦਾ ਹੈ, ਤੱਟਵਰਤੀ ਖੇਤਰਾਂ ਵਿੱਚ ਢੂੰਘੀਆਂ ਜੜ੍ਹਾਂ ਵਾਲੇ ਅਤੇ ਸੂਈ ਵਰਗੇ ਪੱਤਿਆਂ ਵਾਲੇ ਦਰੱਖਤਾਂ ਦੀ ਲਾਈਨ ਲਗਾਉਣਾ ਵੀ ਫਾਇਦੇਮੰਦ ਹੈ ਇਸ ਤੋਂ ਇਲਾਵਾ ਵਾਧੂ ਜੰਗਲੀ ਦਰੱਖਤ ਵੀ ਲਗਾਏ ਜਾ ਸਕਦੇ ਹਨ ਇਨ੍ਹਾਂ ਨੂੰ ਤੱਟਵਰਤੀ ਸਰਣ ਪੱਟੀ ਕਿਹਾ ਜਾਂਦਾ ਹੈ। ਚੱਕਰਵਾਤ ਤੋਂ ਬਾਅਦ ਹੜ੍ਹ ਅਤੇ ਮਹਾਮਾਰੀ ਦੀ ਸਮੱਸਿਆ ਨਾਲ ਨਜ਼ਿਠਣੀ ਉਪਾਅ ਕੀਤੇ ਜਾ ਸਕਦੇ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਆਫ਼ਤ ਚਿਤਾਵਨੀ ਪ੍ਰਣਾਲੀ ਦਾ ਵਿਕਾਸ ਕੀਤਾ ਹੈ। ਇਹ ਉਪਗਿਹ੍ਹਾਂ ਰਾਹੀਂ ਚੱਕਰਵਾਤਾਂ ਦੀ ਚਿਤਾਵਨੀ ਦਿੰਦਾ ਹੈ।

### **ਆਫ਼ਤ ਪ੍ਰਬੰਧਨ ਰਣਨੀਤੀ**

ਕਿਸੇ ਵੀ ਆਫ਼ਤ ਦੇ ਲਈ, ਆਫ਼ਤ ਪ੍ਰਬੰਧਨ ਨੂੰ ਮੁੱਖ ਤੌਰ ਤੇ ਚਾਰ ਚਰਣਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾਂ ਚਰਣ ਹੁੰਦਾ ਹੈ ਆਫ਼ਤ ਦੀ ਰੋਕਥਾਮ। ਇਸ ਸਿਲਸਿਲੇ ਵਿੱਚ ਯਤਨ ਹੁੰਦਾ ਹੈ ਕਿ ਆਉਣ ਵਾਲੀ ਆਫ਼ਤ ਦੀ ਅਗਾਊ ਸੂਚਨਾ ਬਾਰੇ ਖੇਤਰ ਨੂੰ ਜਲਦ ਤੋਂ ਜਲਦ ਸਾਵਧਾਨ ਕੀਤਾ ਜਾਵੇ ਜਿਸ ਨਾਲ ਮਨੁੱਖੀ ਹਾਨੀ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਦੂਜਾ ਚਰਨ

ਹੁੰਦਾ ਹੈ ਆਫ਼ਤਾਂ ਨਾਲ ਨਜ਼ਿਠਣ ਦੀ ਤਿਆਰੀ। ਇਸ ਚਰਨ ਵਿੱਚ ਦੁਰਘਟਨਾਂ ਦੇ ਵਾਪਰਦਿਆਂ ਹੀ ਸਾਰੇ ਸੰਬੰਧਿਤ ਵਿਭਾਗਾਂ ਨੂੰ ਤੁਰਤ ਸੂਚਨਾ ਪਹੁੰਚਾਈ ਜਾਂਦੀ ਹੈ, ਹੰਗਮੀ ਹਾਲਾਤ ਵਿੱਚ ਪ੍ਰਤਿਕਿਰਿਆ ਦਾ ਸਮਾਂ ਘੱਟ ਤੋਂ ਘੱਟ ਹੋਵੇ ਇਸ ਲਈ ਆਫ਼ਤ ਨਾਲ ਨਜ਼ਿਠਣ ਦੇ ਸਾਧਨਾਂ ਦਾ ਲੋੜੀਦਾ ਭੰਡਾਰਨ ਕੀਤਾ ਜਾਂਦਾ ਹੈ। ਤੀਜਾ ਚਰਨ ਹੁੰਦਾ ਹੈ ਪ੍ਰਭਾਵਤ ਖੇਤਰ ਵਿੱਚ ਰਾਹਤ ਸੱਗਰੀ ਪਹੁੰਚਾਉਣਾ ਜਿਵੇਂ ਭੋਜਨ, ਪਾਣੀ, ਦਵਾਈਆਂ, ਕੱਪੜੇ, ਕੰਬਲ ਆਦਿ। ਅੰਤਮ ਚਰਨ ਹੁੰਦਾ ਹੈ ਪ੍ਰਭਾਵਤ ਖੇਤਰ ਦਾ ਮੁੜ-ਨਿਰਮਾਣ ਅਤੇ ਉਜ਼ਿੱਗਿਆਂ ਦਾ ਮੁੜ-ਵਸੇਬਾ।

### **ਭਾਰਤ ਵਿੱਚ ਬੁਦਰਤੀ ਆਫ਼ਤ ਪ੍ਰਬੰਧਨ**

ਭਾਰਤ ਵਿੱਚ ਆਫ਼ਤਾਂ ਦੇ ਪ੍ਰਬੰਧਨ ਦੇ ਲਈ ਸਾਲ 2005 ਵਿੱਚ ਆਫ਼ਤ ਪ੍ਰਬੰਧਨ ਕਾਨੂੰਨ ਬਣਿਆ ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (ਐਨ ਡੀ ਐਮ ਏ) ਦੀ ਸਥਾਪਨਾ ਕੀਤੀ ਗਈ। ਆਫ਼ਤ ਪ੍ਰਬੰਧਨ ਕਾਨੂੰਨ 2005 ਦੇ ਅਧੀਨ ਸਥਾਪਤ ਰਾਸ਼ਟਰੀ ਆਫ਼ਤ ਪ੍ਰਬੰਧਨ ਸੰਸਥਾਨ ਨੂੰ ਮਨੁੱਖੀ ਵਸੀਲਿਆਂ ਦੇ ਵਿਕਾਸ, ਸਮਰੱਥਾ ਨਿਰਮਾਣ, ਸਿਖਲਾਈ, ਖੋਜ, ਅਮਲ ਅਤੇ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਨੀਤੀ ਦੀ ਵਕਾਲਤ ਦੇ ਲਈ ਨੈੱਡਲ ਰਾਸ਼ਟਰੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਕੇਂਦਰੀ ਗ੍ਰਹਿ ਮੰਤਰੀ ਇਸ ਸੰਸਥਾਨ ਦੇ ਮੁਖੀ ਹਨ ਜੋ 42 ਮੈਂਬਰਾਂ ਦਾ ਇਕ ਅਮ ਬੋਰਡ ਹੈ ਜਿਨ੍ਹਾਂ ਵਿੱਚ ਵਿਖਿਆਤ ਮਾਹਰ, ਵਿਗਿਆਨਕਾਂ ਅਤੇ ਚਿਕਿਤਸਕਾਂ ਤੋਂ ਇਲਾਵਾ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇ ਵੱਖ-ਵੱਖ ਨੈੱਡਲ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰ ਅਤੇ ਤਕਨੀਕੀ ਸੰਗਠਨਾਂ ਦੇ ਪ੍ਰਮੁੱਖ ਸ਼ਾਮਲ ਹੁੰਦੇ ਹਨ। ਇਸ ਸੰਸਥਾਨ ਦਾ 16 ਮੈਂਬਰੀ ਬੋਰਡ ਵੀ ਹੁੰਦਾ ਹੈ ਜਿਸ ਦੇ ਮੁੱਖੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਉਪ ਮੁੱਖੀ ਹਨ। ਕਾਰਜਕਾਰੀ ਨਿਦੇਸ਼ਕ ਇਸ ਸੰਸਥਾਨ ਦਾ ਗੋੜਾਨਾ ਦੇ ਪ੍ਰਸ਼ਾਸਨ ਦਾ ਸੰਚਾਲਨ ਕਰਦੇ ਹਨ।

(ਲੇਖਕ ਵਾਤਾਵਰਨ ਵਿਗਿਆਨ ਵਿੱਚ ਸਨਾਤਕੋਤੇਰ ਹਨ, ਉਰਜਾ ਅਤੇ ਵਾਤਾਵਰਨ ਸੰਬੰਧੀ ਵਿਸ਼ਿਆਂ ਉੱਤੇ ਲਗਾਤਾਰ ਲਿਖਦੇ ਰਹਿੰਦੇ ਹਨ।)

e-mail :dhemesh.dubey@outlook.com

## ਸੰਯੁਕਤ ਰਾਸ਼ਟਰ ਤਬਾਹੀ ਜਾਇਜ਼ਾ ਅਤੇ ਤਾਲਮੇਲ (ਯੂ ਐਨ ਡੀ ਏ ਸੀ)

**ਸੰ**

ਯੁਕਤ ਰਾਸ਼ਟਰ ਤਬਾਹੀ ਜਾਇਜ਼ਾ

ਅਤੇ ਤਾਲਮੇਲ (ਯੂ ਐਨ ਡੀ ਏ ਸੀ)

ਅਚਾਨਕ ਉਭਰਨ ਵਾਲੀਆਂ ਹੰਗਾਮੀ ਸਥਿਤੀਆਂ ਲਈ ਅੰਤਰਰਾਸ਼ਟਰੀ ਹੰਗਾਮੀ ਹੁੰਗਾਰਾ ਪ੍ਰਣਾਲੀ ਦਾ ਇਕ ਹਿੱਸਾ ਹੈ। ਕੋਆਰਡੀਨੇਸ਼ਨ ਆਫ਼ ਹਿਊਮੈਨੀਟੋਰੀਅਨ ਅਫੋਅਰਜ਼ (ਓ ਸੀ ਐਚ ਏ) ਤਬਾਹੀ ਤੋਂ ਪ੍ਰਭਾਵਤ ਦੇਸ਼ ਦੀ ਸਰਕਾਰ ਦੀ ਬੇਨਤੀ ਉਤੇ 12 ਤੋਂ 48 ਘੰਟੇ ਦੇ ਅੰਦਰ ਯੂ ਐਨ ਡੀ ਏ ਸੀ ਦੀ ਇਕ ਟੀਮ ਦੁਨੀਆਂ ਦੇ ਕਿਸੇ ਵੀ ਦੇਸ਼ ਲਈ ਰਵਾਨਾ ਕਰ ਦਿੰਦੀ ਹੈ। ਅਚਾਨਕ ਵਾਪਰੀ ਇਸ ਆਫ਼ਤ ਤੋਂ ਬਾਅਦ ਯੂ ਐਨ ਡੀ ਏ ਸੀ ਦੀ ਟੀਮ ਤਕਨੀਕੀ ਸੇਵਾਵਾਂ, ਸਿਧਾਂਤਕ ਤੌਰ 'ਤੇ ਕੰਮ, ਜਿਵੇਂ ਕਿ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਮੌਕੇ ਉਤੇ ਤਾਲਮੇਲ ਅਤੇ ਸੂਚਨਾ ਪ੍ਰਬੰਧਨ ਦਾ ਕੰਮ ਹੱਥ ਵਿੱਚ ਲੈਂਦੀ ਹੈ।

ਯੂ ਐਨ ਡੀ ਏ ਸੀ 1993 ਵਿੱਚ ਦੇਸ਼ ਪੱਧਰ ਉਤੇ, ਖੇਤਰੀ ਅਤੇ ਅੰਤਰਰਾਸ਼ਟਰੀ ਹੁੰਗਾਰਾ ਯਤਨਾਂ ਵਿੱਚ ਨਜ਼ਦੀਕੀ ਸੰਪਰਕ ਨੂੰ ਸੁਖਾਲਾ ਬਣਾਉਣ ਲਈ ਸਥਾਪਤ ਕੀਤੀ ਗਈ ਸੀ। ਜਦੋਂ ਢੁਕਵਾਂ ਲੱਗਾ, ਸੰਯੁਕਤ ਰਾਸ਼ਟਰ ਨੇ ਇਕ ਆਨ-ਸਾਈਟ ਆਪ੍ਰੈਸ਼ਨ ਕੋਆਰਡੀਨੇਸ਼ਨ ਸੈਟਰ (ਓ ਐਸ ਓ ਸੀ ਸੀ) ਕਾਇਮ ਕਰ ਦਿੱਤਾ ਤਾਂ ਕਿ ਪ੍ਰਭਾਵਤ ਦੇਸ਼ ਦੇ ਸਥਾਨਕ ਅਧਿਕਾਰੀਆਂ ਨਾਲ ਅੰਤਰਰਾਸ਼ਟਰੀ ਸਹਾਇਤਾ ਵਿੱਚ ਤਾਲਮੇਲ ਬਣਾਇਆ ਜਾ ਸਕੇ। ਯੂ ਐਨ ਡੀ ਏ ਸੀ ਦੇ 70 ਤੋਂ ਵੱਧ ਦੇਸ਼ ਮੈਂਬਰ ਅਤੇ ਸਹਾਇਤਾ ਦੇਣ ਵਾਲੇ ਹਨ ਅਤੇ ਓ ਸੀ ਐਚ ਏ ਦੇ ਦਾ ਸਟਾਫ ਅਤੇ 16 ਅੰਤਰਰਾਸ਼ਟਰੀ ਅਤੇ ਖੇਤਰੀ ਸੰਗਠਨ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਵੀ ਸ਼ਾਮਲ ਹਨ, ਵੀ ਮੌਜੂਦ ਹੈ।

ਇਸ ਤੋਂ ਇਲਾਵਾ ਓ ਸੀ ਐਚ ਏ ਨੇ ਸਮੂਹਾਂ ਦਾ ਇਕ ਢਾਂਚਾ ਕਾਇਮ ਕੀਤਾ ਹੈ ਜੋ ਕਿ

ਸੰਯੁਕਤ ਰਾਸ਼ਟਰ ਏਜੰਸੀਆਂ ਨੂੰ ਗੈਰ ਸੰਯੁਕਤ

ਰਾਸ਼ਟਰ ਏਜੰਸੀਆਂ ਜਿਵੇਂ ਕਿ ਐਨ ਜੀ ਓਜ਼ ਨਾਲ ਮਿਲ ਕੇ ਤਾਲਮੇਲ ਭਰੇ ਢੰਗ ਨਾਲ ਮਨੁੱਖੀ

ਹਨ।

ਜਦ ਕਿ ਜ਼ਿਆਦਾ ਸਮੂਹ ਹੁੰਗਾਰਾ ਪੜਾਅ ਦਰਮਿਆਨ ਕੰਮ ਕਰਦੇ ਹਨ, ਸੰਯੁਕਤ ਰਾਸ਼ਟਰ



ਮਦਦ ਪ੍ਰਦਾਨ ਕਰਦਾ ਹੈ। ਕੁੱਲ 11 ਵੱਖ-ਵੱਖ ਸਮੂਹ ਹਨ ਜਿਨ੍ਹਾਂ ਵਿੱਚੋਂ ਹਰ ਇਕ ਉਸ ਨੂੰ ਵੰਡੇ ਗਏ ਵਿਸ਼ੇਸ਼ ਕੰਮਾਂ ਉਤੇ ਧਿਆਨ ਕੇਂਦਰਿਤ ਕਰਦਾ ਹੈ। ਹਰ ਸਮੂਹ ਦੀ ਅਗਵਾਈ ਇਕ ਜਾਂ ਦੋ ਸੰਯੁਕਤ ਰਾਸ਼ਟਰ ਸੰਗਠਨਾਂ ਜਾਂ ਏਜੰਸੀਆਂ ਵਲੋਂ ਕੀਤੀ ਜਾਂਦੀ ਹੈ। ਦੋਵੇਂ ਯੂ ਐਨ ਡੀ ਏ ਸੀ ਦੀ ਟੀਮ ਅਤੇ ਓ ਸੀ ਐਚ ਏ ਸਮੂਹ ਸੰਯੁਕਤ ਰਾਸ਼ਟਰ ਦੇ ਸਥਾਨਕ ਤਾਲਮੇਲ ਕਰਤਾ ਅਤੇ ਸੰਯੁਕਤ ਰਾਸ਼ਟਰ ਮਨੁੱਖੀ ਤਾਲਮੇਲ ਕਰਤਾ ਨਾਲ ਤਬਾਹੀ ਤੋਂ ਪ੍ਰਭਾਵਤ ਦੇਸ਼ ਵਿੱਚ ਤਾਲਮੇਲ ਕਰਦੇ

ਵਿਕਾਸ ਪ੍ਰੋਗਰਾਮ (ਯੂ ਐਨ ਡੀ ਪੀ) ਨੇ ਇਕ ਜਲਦੀ ਵਸੂਲੀ ਸਮੂਹ ਕਾਇਮ ਕੀਤਾ ਹੈ ਜੋ ਕਿ ਵਸੂਲੀ ਨਾਲ ਸੰਬੰਧਿਤ ਲੰਮੀ ਮਿਆਦ ਦੀਆਂ ਲੋੜਾਂ ਉਤੇ ਧਿਆਨ ਕੇਂਦਰਿਤ ਕਰਦਾ ਹੈ। ਇਸ ਸਮੂਹ ਰਾਹੀਂ ਯੂ ਐਨ ਡੀ ਪੀ ਮਨੁੱਖੀ ਯਤਨਾਂ ਦਾ ਵਿਕਾਸ ਕੰਮਾਂ ਨਾਲ ਸੰਪਰਕ ਬਣਾਉਂਦਾ ਹੈ। ਇਸ ਸਮੂਹ ਦਾ ਉਦੇਸ਼ ਮਨੁੱਖੀ ਕਾਰਜਾਂ ਦੇ ਲਾਭ ਨੂੰ ਚੱਲਣ ਵਾਲੇ ਸੰਕਟ ਦੀ ਵਸੂਲੀ ਵਿੱਚ ਬਦਲਣਾ, ਮੁਕਾਬਲੇ ਦੀ ਸਮਰੱਥਾ ਪੈਦਾ ਕਰਨਾ ਅਤੇ ਵਿਕਾਸ ਮੌਕਿਆਂ ਤੱਕ ਪਹੁੰਚ ਕਰਨਾ ਹੈ। □

# ਭਾਰਤ ਨੂੰ ਜਾਣਨ - ਸਮਝਣ ਲਈ

ਪੜ੍ਹੋ :

ਪ੍ਰਕਾਸ਼ਨ ਵਿਭਾਗ ਵਲੋਂ ਪ੍ਰਕਾਸ਼ਤ

ਸ੍ਰੇਸਟ, ਰੈਚਰ ਅਤੇ ਗਿਆਨ ਭਰਪੂਰ ਪੁਸਤਕਾਂ

ਪ੍ਰਕਾਸ਼ਨ ਵਿਭਾਗ ਰਾਸ਼ਟਰੀ ਨੇਤਾਵਾਂ ਦੀਆਂ ਜੀਵਨੀਆਂ ਅਤੇ ਇਤਿਹਾਸ, ਕਲਾ, ਸੰਸਕ੍ਰਿਤੀ, ਵਿਗਿਆਨ, ਬਨਸਪਤੀ, ਸੰਦਰਭ ਆਦਿ ਵੱਖ ਵੱਖ ਵਿਸ਼ਿਆਂ ਉਤੇ ਅਤੇ ਬਾਲ ਪੁਸਤਕਾਂ ਪ੍ਰਕਾਸ਼ਤ ਕਰਦਾ ਹੈ। 100 ਥੰਡਾਂ ਵਿਚ ਸੰਪੂਰਣ ਗਾਂਧੀ ਰਚਨਾਵਲੀ ਪ੍ਰਕਾਸ਼ਨ ਵਿਭਾਗ ਦੀ ਇਕ ਮਹੱਤਵਪੂਰਣ ਉਪਲਬਧੀ ਹੈ। ਦੇਸ਼ ਅਤੇ ਦੇਸ਼ ਵਾਸੀਆਂ ਬਾਰੇ ਭਰਪੂਰ ਜਾਣਕਾਰੀ ਦੇਣ ਵਾਲੀਆਂ ਲਾਭਦਾਇਕ ਤੇ ਗਿਆਨ ਵਧਾਉਣ ਵਾਲੀਆਂ ਪੁਸਤਕਾਂ ਹਿੰਦੀ, ਅੰਗਰੇਜ਼ੀ, ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਉਪਲਬਧ ਹਨ। ਵਿਭਾਗ ਹਿੰਦੀ, ਅੰਗਰੇਜ਼ੀ, ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਪੱਤਰਕਾਵਾਂ ਵੀ ਪ੍ਰਕਾਸ਼ਤ ਕਰਦਾ ਹੈ।

## ਕੁਝ ਮਹੱਤਵਪੂਰਣ ਪੰਜਾਬੀ ਪ੍ਰਕਾਸ਼ਨ

- ਭਾਰਤੀ ਵਿਗਿਆਨ ਦੇ ਚਾਨਣ ਮੁਨਾਰੇ
- ਅੱਧੀ ਚੁੱਝ ਵਾਲੀ ਚਿੜੀ
- ਭਾਰਤ ਸਿੰਘ : ਅਮਰ ਵਿਦਰੋਹੀ
- ਸ਼ਹੀਦ ਕਰਤਾਰ ਸਿੰਘ ਸਰਭਾ
- ਭਾਰਤ ਛੱਡੇ ਅੰਦੇਲਨ
- ਦੇਸ਼-ਵਿਦੇਸ਼ ਦੇ ਮਹਾਂਪੁਰਸ਼
- ਭਾਰਤ ਦੇ ਗੌਰਵ ਗ੍ਰੰਥ
- ਦਿਲ ਦੇ ਰੋਗ ਤੋਂ ਕੈਸਰ ਤਕ
- ਵਿਗਿਆਨੀਆਂ ਦੀਆਂ ਜੀਵਨ ਕਥਾਵਾਂ
- 1857 ਦਾ ਸੁਤੰਤਰਤਾ ਸੰਗ੍ਰਾਮ
- ਡਾਇਬਟੀਜ਼ ਦੇ ਨਾਲ ਜੀਣ ਦੀ ਕਲਾ
- ਸ਼ਹੀਦਾਂ ਦੇ ਖਤ
- ਭਾਰਤ ਦੇ ਲੋਕ ਨਾਚ
- ਸਤਿਗੁਰੂ ਰਾਮ ਸਿੰਘ ਤੇ ਕੂਕਾ ਲਹਿਰ
- ਫਿੱਡੂ ਫਲੂਗਰ
- ਪੰਜਾਬ ਦੇ ਲੋਕ ਨਾਚ
- ਫਰਜ਼ ਦੀ ਪਛਾਣ
- ਕਲਪਨਾ ਚਾਵਲਾ
- ਭਾਰਤ ਦੇ ਪੰਛੀ
- ਦਿਆਲ ਸਿੰਘ ਮਜ਼ੀਠੀਆ
- ਯੁੱਗ ਪੁਰਸ਼ ਸਰਦਾਰ ਸਵਰਨ ਸਿੰਘ
- ਗੁਰੂ ਨਾਨਕ ਤੋਂ ਗੁਰੂ ਗ੍ਰੰਥ ਸਾਹਿਬ ਤਕ
- ਕ੍ਰਾਂਤੀਕਾਰੀ ਅੱਜੀਬਉਲਾ ਖਾਂ
- ਕ੍ਰਾਂਤੀਕਾਰੀਆਂ ਦਾ ਬਚਪਨ
- ਭਾਰਤ ਦੀਆਂ ਲੋਕ ਕਥਾਵਾਂ
- ਰਵਿੰਦਰ ਨਾਥ ਠਾਕੁਰ ਦੀਆਂ ਬਾਲ ਕਹਾਣੀਆਂ
- ਭਾਰਤ ਦੀਆਂ ਪੁਰਾਣੀਆਂ ਯਾਦਗਾਰਾਂ
- ਭਾਰਤ ਵਿਚ ਅੰਗਰੇਜ਼ੀ ਰਾਜ (ਭਾਗ ਪਹਿਲਾ)
- ਭਾਰਤ ਵਿਚ ਅੰਗਰੇਜ਼ੀ ਰਾਜ (ਭਾਗ ਦੂਜਾ)
- ਭਾਰਤੀ ਸਭਿਆਚਾਰ ਦੀ ਝਾਕੀ

## ਪੁਸਤਕਾਂ ਇਨ੍ਹਾਂ ਵਿੱਕਰੀ ਕੇਂਦਰਾਂ ਉੱਤੇ ਉਪਲਬਧ ਹਨ :

- ਸੂਚਨਾ ਭਵਨ, ਸੀ.ਜੀ.ਓ. ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ - 110 003 (ਫੋਨ-24365610)
- ਹਾਲ ਨੰ: 196, ਪੁਰਾਣਾ ਸਕੱਤਰੇਤ, ਦਿੱਲੀ -110 054 (ਫੋਨ-23890205)
- 701, ਬੀ ਵਿੰਗ, ਸੱਤਵੀ ਮੰਜ਼ਿਲ, ਕੇਂਦਰੀ ਸਦਨ, ਬੇਲਾਪੁਰ, ਨਵੀਂ ਮੁੰਬਈ -400 614 (ਫੋਨ-27570686)
- 8, ਐਸਪਲੇਨੇਡ ਈਸਟ, ਕੋਲਕਾਤਾ - 700 069 (ਫੋਨ-22488030)
- 'ਈ' ਵਿੰਗ, ਰਾਜਾਜੀ ਭਵਨ, ਬੇਸੈਟ ਨਗਰ, ਚੇਨੱਈ - 600 090 (ਫੋਨ-24917673)
- ਪ੍ਰੈਸ ਰੋਡ, ਨੇੜੇ ਗੋਰਮਿੰਟ ਪ੍ਰੈਸ, ਤਿਰੁਵਾਨੰਤਪੁਰਮ - 695 001 (ਫੋਨ-2330650)
- ਬਲਾਕ ਨੰ:4, ਪਹਿਲੀ ਮੰਜ਼ਿਲ, ਗੁਹਿਕਲਪ ਕੰਪਲੈਕਸ, ਐਮ.ਜੇ.ਰੋਡ, ਨਾਮਪੱਤੀ, ਹੈਦਰਾਬਾਦ -500 001 (ਫੋਨ-24605383)
- ਪ੍ਰਥਮ ਤਲ, 'ਐਂਡ' ਵਿੰਗ ਕੇਂਦਰੀ ਸਦਨ, ਕੋਰਾਮਗਲਾ, ਬੰਗਲੋਰ - 560 034 (ਫੋਨ-25537244)
- ਬਿਹਾਰ ਰਾਜ ਸਹਿਕਾਰੀ ਬੈਂਕ ਬਿਲਡਿੰਗ, ਅਸੋਕ ਰਾਜਪਾਂਥ, ਪਟਨਾ -800 004 (ਫੋਨ-2683407)
- ਹਾਲ ਨੰ:1, ਦੂਜੀ ਮੰਜ਼ਿਲ, ਕੇਂਦਰੀ ਭਵਨ, ਸੈਕਟਰ-ਐਚ, ਅਲੀਗੰਜ, ਲਖਨਊ - 226 024, (ਫੋਨ-2225455)
- ਅੰਬੀਕਾ ਕੰਪਲੈਕਸ, ਪਹਿਲੀ ਮੰਜ਼ਿਲ, ਯੂਕੋ ਬੈਂਕ ਦੇ ਉਪਰ, ਪਾਲਦੀ, ਅਹਿਮਦਾਬਾਦ -380 007 (ਫੋਨ-26588669)
- ਕੇ.ਕੇ.ਬੀ.ਰੋਡ, ਨਵੀਂ ਕਾਲੋਨੀ, ਮਕਾਨ ਨੰ:7, ਚੇਨੀਕੁੱਟੀ, ਗੁਵਹਾਟੀ-781 003 (ਫੋਨ-2665090)



ਪ੍ਰਕਾਸ਼ਨ ਵਿਭਾਗ

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ

ਸੂਚਨਾ ਭਵਨ, ਸੀ.ਜੀ.ਓ. ਕੰਪਲੈਕਸ,  
ਲੋਧੀ ਰੋਡ, ਨਵੀਂ ਦਿੱਲੀ-110003



## PUBLICATIONS DIVISION

website: [publicationsdivision.nic.in](http://publicationsdivision.nic.in)

# Some Prestigious Titles Now Available Online

- India 2016 (also available as eBook)
- Bharat 2016 (also available as eBook)
- Legends of Indian Silver Screen (also available as eBook)
- Abode Under The Dome
- Winged Wonders of Rashtrapati Bhavan
- Right of The Line : The President's Bodyguard
- Indra Dhanush
- The Presidential Retreats of India
- Rashtrapati Bhawan
- Belief In The Ballot (also available as eBook)
- Gandhi : Jeevan Aur Darshan (hindi)
- 1857 The Uprising
- Sardar Patel-Sachitra Jeevnii(hindi) (also available as eBook)
- Sardar Patel - A Pictorial Biography (also available as eBook)
- Basohli Painting
- Kangra Painting
- Indian Women : Contemporary Essays
- Bharat Ki Ekta Ka Nirman (hindi) (also available as eBook)
- Yuva Sanyasi (hindi)
- Gazetteer of India Vol.2
- The Geet Govinda of Shri Jaydev
- Who's Who of Indian Martyrs (Vol-I)
- Who's Who of Indian Martyrs (Vol-II)
- Saga of Valour
- Some Aspects of Indian Culture
- Art & Science of Playing Tabla (also available as eBook)
- Indian Classical Dance
- Celebration of Life : Indian Folk Dance
- Nataraja
- Bengali Theatre: 200 Years (also available as eBook)
- Bihari Satsai (hindi)
- Bihari Satsai - A Commentary

- Eye In Art
- Looking Again At Indian Art
- The Life of Krishna In Indian Art
- Pahari Painting of Nala Damayanti Theme
- Ajanta Ka Vaibhav (hindi)
- Bharatiya Kala - Udhbhav Aur Vikas (hindi)
- Bharatiya Chitrakala Main Sangeet Tatva (hindi)
- South Indian Paintings
- Garhwal Chitrakala (hindi)
- A Moment In Time
- Samay, Cinema Aur Itihas (hindi)
- Indian Cinema Through The Century
- Bharatiya Cinema Ka Safarnama (hindi)
- A History of Socialism
- Lamps of India
- Bharat Ke Durg (hindi)
- Wood Carving of Gujarat
- Lawns And Gardens
- Paryavaran Sanrakshan : Chunotiyan Aur Samadhan (hindi)

### eBooks

- Lokmanya Bal Gangadhar Tilak
- The Gospel of Buddha
- Introduction To Indian Music
- Sardar Vallabhbhai Patel
- Sardar Vallabhbhai Patel (Adhunik Bharat Ke Nirmata Series)
- Lauh Purush Sardar Patel
- Aise They Bapu
- Mahatma Gandhi -A Pictorial Biography
- Gandhi In Champaran
- Mahatma Gandhi And One World

Printed Books available at [flipkart.com](http://flipkart.com)  
eBooks at [kobo.com](http://kobo.com)